

ਨਗਰ ਨਿਗਮ, ਬਠਿੰਡਾ।

ਕਾਰਵਾਈ ਜਨਰਲ ਹਾਊਸ ਦੀ ਮੀਟਿੰਗ ਮਿਤੀ 25.09.2018 ਨੂੰ ਸਵੇਰੇ 11.00 ਵਜੇ

ਅੱਜ ਮਿਤੀ 25.09.2018 ਨੂੰ ਸਵੇਰੇ 11.00 ਵਜੇ ਸ਼੍ਰੀ ਬਲਵੰਤ ਰਾਏ 'ਨਾਥ', ਮੇਅਰ, ਨਗਰ ਨਿਗਮ ਬਠਿੰਡਾ ਜੀ ਦੀ ਪ੍ਰਧਾਨਗੀ ਹੇਠ ਜਨਰਲ ਹਾਊਸ ਦੀ ਮੀਟਿੰਗ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਵਿੱਚ ਹੇਠ ਲਿਖੇ ਕੌਂਸਲਰ ਸਾਹਿਬਾਨ ਨੇ ਹਿੱਸਾ ਲਿਆ।

ਲੜੀ ਨੰ:	ਕੌਂਸਲਰ ਦਾ ਨਾਮ ਸਰਵ ਸ਼੍ਰੀ/ਸ਼੍ਰੀਮਤੀ	ਵਾਰਡ ਨੰਬਰ	ਅਹੁੱਦਾ
1	ਗੁਰਿੰਦਰਪਾਲ ਕੌਰ ਮਾਂਗਟ	1	ਡਿਪਟੀ ਮੇਅਰ
2	ਰਾਜਿੰਦਰ ਸਿੰਘ	3	ਕੌਂਸਲਰ
3	ਸੁਖਦੇਵ ਸਿੰਘ ਬਰਾੜ	5	ਕੌਂਸਲਰ
4	ਸ਼ੈਰੀ ਗੋਇਲ	6	ਕੌਂਸਲਰ
5	ਹਰਪਾਲ ਸਿੰਘ	7	ਕੌਂਸਲਰ
6	ਸ਼੍ਰੀਮਤੀ ਪ੍ਰਮਿੰਦਰ ਕੌਰ ਸਿੱਧੂ	8	ਕੌਂਸਲਰ
7	ਬਲਜੀਤ ਸਿੰਘ ਰਾਜੂ ਸਰਾਂ	9	ਕੌਂਸਲਰ
8	ਅਸ਼ੋਕ ਪਾਸਵਾਨ	11	ਕੌਂਸਲਰ
9	ਪੰਕਜ ਅਰੋੜਾ	12	ਕੌਂਸਲਰ
10	ਰਾਜਵਿੰਦਰ ਸਿੰਘ ਸਿੱਧੂ	13	ਕੌਂਸਲਰ
11	ਰਾਜਪ੍ਰੀਤ ਕੌਰ ਬਰਾੜ	14	ਕੌਂਸਲਰ
12	ਹਰਮਿੰਦਰ ਸਿੰਘ	17	ਕੌਂਸਲਰ
13	ਦਰਸ਼ਨ ਕੁਮਾਰ	20	ਕੌਂਸਲਰ
14	ਤਰਸੇਮ ਚੰਦ ਗੋਇਲ	21	ਸੀਨੀਅਰ ਡਿਪਟੀ ਮੇਅਰ
15	ਸੁਖਮਿੰਦਰ ਸਿੰਘ	22	ਕੌਂਸਲਰ
16	ਕਮਲੇਸ਼ ਰਾਣੀ	23	ਕੌਂਸਲਰ
17	ਪ੍ਰਿਯੰਕਾ ਗੋਇਲ	24	ਕੌਂਸਲਰ
18	ਜਸਵੀਰ ਸਿੰਘ ਜੱਸਾ	25	ਕੌਂਸਲਰ
19	ਦਰਸ਼ਨਾ ਰਾਣੀ	26	ਕੌਂਸਲਰ
20	ਰਾਜ ਕੁਮਾਰ	27	ਕੌਂਸਲਰ
21	ਨੀਲਮ ਰਾਣੀ ਜਿੰਦਲ	28	ਕੌਂਸਲਰ
22	ਪ੍ਰੀਤਮ ਕੌਰ	31	ਕੌਂਸਲਰ
23	ਸ਼ਾਮ ਲਾਲ ਜੈਨ	32	ਕੌਂਸਲਰ
24	ਕਰਮਜੀਤ ਕੌਰ ਗਿਆਨਾ	34	ਕੌਂਸਲਰ
25	ਸੱਜੇ	35	ਕੌਂਸਲਰ
26	ਹਰਜਿੰਦਰ ਸਿੰਘ ਟੋਨੀ	37	ਕੌਂਸਲਰ
27	ਸੰਤੋਸ਼ ਕੁਮਾਰੀ ਮਹੰਤ	38	ਕੌਂਸਲਰ
28	ਗੁਰਬਚਨ ਸਿੰਘ ਖੁੱਬਣ	39	ਕੌਂਸਲਰ
29	ਛਿੰਦਰ ਕੌਰ	40	ਕੌਂਸਲਰ
30	ਅੰਜਨਾ ਰਾਣੀ	41	ਕੌਂਸਲਰ
31	ਪ੍ਰਦੀਪ ਗੋਇਲ	42	ਕੌਂਸਲਰ
32	ਗੁਰਸੇਵਕ ਸਿੰਘ ਮਾਨ	43	ਕੌਂਸਲਰ
33	ਨਿਰਮਲ ਸਿੰਘ ਸੱਧੂ	44	ਕੌਂਸਲਰ
34	ਸੁਖਵਿੰਦਰ ਕੌਰ	45	ਕੌਂਸਲਰ
35	ਹਰਵਿੰਦਰ ਕੁਮਾਰ ਸ਼ਰਮਾ	46	ਕੌਂਸਲਰ
36	ਜਗਜੀਰ ਸਿੰਘ ਬੰਗੀ	50	ਕੌਂਸਲਰ

ਮੀਟਿੰਗ ਵਿੱਚ ਸੱਭ ਤੋਂ ਪਹਿਲਾਂ ਮਾਨਯੋਗ ਮੇਅਰ ਸਾਹਿਬ ਨੇ ਹਿੰਦੁਸਤਾਨ ਦੇ ਪੂਰਵ ਪ੍ਰਧਾਨ ਮੰਤਰੀ, ਬਹੁਪੱਖੀ ਸ਼ਖਸੀਅਤ ਦੇ ਮਾਲਕ ਅਤੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਸਦੀਵੀ ਵਿਛੋੜੇ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿਨਟ ਦਾ ਮੌਨ ਧਾਰਨ ਕਰਨ ਖਾਤਰ ਸ਼੍ਰੀ ਤਰਸੇਮ ਚੰਦ ਗੋਇਲ, ਸੀਨੀਅਰ ਡਿਪਟੀ ਮੇਅਰ ਨੂੰ ਅੱਜ ਦੀ ਮੀਟਿੰਗ ਵਿੱਚ ਉਹਨਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਖਿਆ। ਇਸਤੇ ਸੀਨੀਅਰ ਡਿਪਟੀ ਮੇਅਰ ਵੱਲੋਂ ਹਿੰਦੁਸਤਾਨ ਦੇ ਪੂਰਵ ਪ੍ਰਧਾਨ ਮੰਤਰੀ, ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਜੀਵਨੀ ਹਾਊਸ ਵਿੱਚ ਪੜ੍ਹ ਕੇ ਸੁਣਾਈ। ਇਸ ਉਪਰੰਤ ਹੇਠ ਲਿਖੇ ਅਨੁਸਾਰ ਮਤਾ ਪਾਸ ਕੀਤਾ ਗਿਆ:-

ਮਤਾ ਨੰਬਰ 17: ਹਾਊਸ ਵੱਲੋਂ ਪਾਸ ਕੀਤਾ ਗਿਆ ਕਿ smUh mYNbrwn ngr ingm, biTMfw A`j imqI 25.09.2018 nMU ngr ingm hwaUs dI ivsyS Sok sBw iv`c pUrv pRDwn mMqrI, bhup`KI SKsIAq dy mwlk Aqy Bwrq rqn SRI Atl ibhwrI vwjpweI jI dy sdIvI ivCoVy qy fMUGw du`K pRgt krdy hW[auhnW dy pRlok isDwrn nwl dyS dy svw sO kroV Bwrq vwsIAW nMU nw pUrw nw ho skx vwlw Gwtw ipAw hY[

SRI ikRSn ibhwrI vwjpweI Aqy SRImqI ikRSnw dyvI dy Gr ies Anmol rqn dw jnm 25 dsMbr 1924 nMU hoieAw[auhnW ny AwpxI is`iKAw gvwliAr Aqy kwnpUr qoN pRwpq kIqI[p`qrkwrqw nwl juV aunHW ny "rwStr Drm, pWcJn Aqy vIr Arjn" smwcwr p`qrW dw sMpwn kIqw[AwrMB iv`c auh AwirAw smwj, iPr bwAd iv`c Awr.AYs.AYs. dy sMprk iv`c Awey[ies auprMq rwjnIiqk jIvn SurU kIqw[auhnW ny svqMqrqw sMgRwm dy "Bwrq Cofu" AMdoln iv`c ih`sw lYx kwrX auhnW nMU jylH vI jwxw ipAw[auh BwrqI jn sMG dy pRDwn Aqy iPr BwrqI jnqw pwrtI dy sMsQwPk pRDwn Aqy ABu`l kwrjkw v`joN Awpxw Xogdwn pwieAw[

pMifq dIn idAwl aupwiDAw, pMifq jvwhr lwl nihrU Aqy SRI rwm mnohr lohIAw jI auhnW dI pRiqBw dy kwiel sn Aqy auhnW nMU vwjpweI iv`c Bwrq dw Biv`K nZr AwieAw[is`tw swhmxy hY[SRI Atl ibhwrI vwjpweI lok sBw leI 10 vwr Aqy rwj sBw leI 2 vwr cuxy gey[auhnW nMU srvsRySt sWsd dy iKqwb nwl snmwinq kIqw igAw[pUrv pRDwn mMqrI SRI cMdrSyKr jI sMsd iv`c auhnW nMU "gurUdyv" kih ky sMboDn krdy sn[AYmrjYnsI dw purzor ivroD krn dy is`ty vjoN auhnW nMU jylH vI jwxw ipAw[lMmy smyN leI ivroDI iDr dy nyqw rihx auprMq swl 1996 iv`c pihli vwr pRDwn mMqrI bxy, 1998-99 iv`c dUsrI vwr Aqy iPr 5 swl leI 1999 qoN 2004 q`k pRDwn mMqrI dy p`d qy suSoiBq rhy[

sPl prmwXU pRIKx Aqy kwrigl Xu`D iv`c auhnW dI BUimkw ny lokW dw ivSvws ij`iqAw[lwhOr b`s Xwqrw Aqy Awgrw isKr smyln aunHW dy ieiqhwsK mIl p`Qr hn[auhnW dy kwrjkw iv`c CqIsgVH, JwrKmf Aqy auqrwKmf iqMn pRWqW dw gTn hoieAw[ies dy nwl hI svrn cqurBu`j rwStrI rwj mwrq pirXojnw, pRDwn mMqrI gRwm sVk Xojnw, AweI.tI. Aqy aurjw dy Kyqr iv`c AnykW XojnwvW dw Awgwz kIqw[

jn-nwiek Aqy Xug-purS SRI Atl ibhwrI vwjpweI jI mn, krm Aqy vcn vjoN rwStr pRqI smripq rhy[rwjnIqI iv`c auhnW dw ivroDI koeI nhIN sI pr pRqIvMdi jrUr sn[dyS hovy jW ivdyS hovy, AwpxI pwrtI jW ivroDI, swry hI auhnW dI pRiqBw dy kwiel rhy[ies qrHW auhnW dw koeI duSmn nhIN sI, ies leI auhnW nMU AwjwqSqrU vI ikhw jWdw sI[auhnW dI vwxI iv`c srsvqI dyvI dw vsw sI[AwpxI BwSx sm`rQw Aqy Xogqw sdkw auh lokW dy idlW qy rwj krdy sn[

auhnW dy inDn nwl nw kyvl Bwrq blik pUrI dunIAW nMU ie`k dUr drSI, prp`k, sMvydnSIl Aqy ivSwl ihrdy vwly AwlmI kd dy nyqw dw ApUrq Gwtw ipAw hY[

A`j dI ieh sBw auhnW dy du`KdweI svrg isDwrn' qy fMUGw du`K pRgt krdy hoey auhnW dy pirvwr Aqy njdIkI sbMDIAW nwl hmdrdI pRgt krdI hY[

pUrw rwStr SRI Atl jI nMU kotI kotn nmN krdw hY[

ਇਸ ਉਪਰੰਤ ਮਾਨਯੋਗ ਮੇਅਰ ਸਾਹਿਬ, ਸ੍ਰ: ਹਰਪਾਲ ਸਿੰਘ ਢਿੱਲੋਂ ਅਤੇ ਸ੍ਰ: ਰਾਜਵਿੰਦਰ ਸਿੰਘ ਸਿੱਧੂ, ਕੌਂਸਲਰ ਸਾਹਿਬਾਨ ਨੇ ਸ੍ਰ: ਹਰਜਿੰਦਰ ਸਿੰਘ ਸ਼ਿੰਦਾ, ਕੌਂਸਲਰ, ਵਾਰਡ ਨੰਬਰ 11 ਦੇ ਪਿਤਾ ਸ੍ਰ: ਸੁਦਾਗਰ ਸਿੰਘ ਜੀ ਦੇ ਅਚਾਨਕ ਸਵਰਗਵਾਸ ਹੋਣ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿਨਟ ਦਾ ਮੌਨ ਧਾਰਨ ਕਰਨ ਲਈ ਬੇਨਤੀ ਕੀਤੀ।

ਮਤਾ ਨੰਬਰ 18: ਹਾਊਸ ਵੱਲੋਂ ਸ੍ਰ: ਹਰਜਿੰਦਰ ਸਿੰਘ ਸ਼ਿੰਦਾ, ਕੌਂਸਲਰ, ਵਾਰਡ ਨੰਬਰ 11 ਦੇ ਪਿਤਾ ਸ੍ਰ: ਸੁਦਾਗਰ ਸਿੰਘ ਦੇ ਅਚਾਨਕ ਸਵਰਗਵਾਸ ਹੋਣ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿਨਟ ਦਾ ਮੌਨ ਧਾਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਉਪਰੰਤ ਮੀਟਿੰਗ 15 ਮਿਨਟ ਦੇ ਸਮੇਂ ਲਈ ਮੁਲਤਵੀ ਕੀਤੀ ਗਈ।

shI/-
ਮੇਅਰ

ਨਗਰ ਨਿਗਮ, ਬਠਿੰਡਾ।

ਕਾਰਵਾਈ ਜਨਰਲ ਹਾਊਸ ਦੀ ਮੀਟਿੰਗ ਮਿਤੀ 25.09.2018 ਨੂੰ ਸਵੇਰੇ 11.15 ਵਜੇ

ਅੱਜ ਮਿਤੀ 25.09.2018 ਨੂੰ ਸਵੇਰੇ 11.15 ਵਜੇ ਸ਼੍ਰੀ ਬਲਵੰਤ ਰਾਏ 'ਨਾਥ', ਮੇਅਰ, ਨਗਰ ਨਿਗਮ ਬਠਿੰਡਾ ਜੀ ਦੀ ਪ੍ਰਧਾਨਗੀ ਹੇਠ ਜਨਰਲ ਹਾਊਸ ਦੀ ਮੀਟਿੰਗ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਵਿੱਚ ਹੇਠ ਲਿਖੇ ਕੌਂਸਲਰ ਸਾਹਿਬਾਨ ਨੇ ਹਿੱਸਾ ਲਿਆ।

ਲੜੀ ਨੰ:	ਕੌਂਸਲਰ ਦਾ ਨਾਮ ਸਰਵ ਸ਼੍ਰੀ/ਸ਼੍ਰੀਮਤੀ	ਵਾਰਡ ਨੰਬਰ	ਅਹੁਦਾ
1	ਗੁਰਿੰਦਰਪਾਲ ਕੌਰ ਮਾਂਗਟ	1	ਡਿਪਟੀ ਮੇਅਰ
2	ਰਾਜਿੰਦਰ ਸਿੰਘ	3	ਕੌਂਸਲਰ
3	ਸੁਖਦੇਵ ਸਿੰਘ ਬਰਾੜ	5	ਕੌਂਸਲਰ
4	ਸ਼ੈਰੀ ਗੋਇਲ	6	ਕੌਂਸਲਰ
5	ਹਰਪਾਲ ਸਿੰਘ	7	ਕੌਂਸਲਰ
6	ਸ਼੍ਰੀਮਤੀ ਪ੍ਰਮਿੰਦਰ ਕੌਰ ਸਿੱਧੂ	8	ਕੌਂਸਲਰ
7	ਬਲਜੀਤ ਸਿੰਘ ਰਾਜੂ ਸਰਾਂ	9	ਕੌਂਸਲਰ
8	ਅਸ਼ੋਸ਼ਰ ਪਾਸਵਾਨ	11	ਕੌਂਸਲਰ
9	ਪੰਕਜ ਅਰੋੜਾ	12	ਕੌਂਸਲਰ
10	ਰਾਜਵਿੰਦਰ ਸਿੰਘ ਸਿੱਧੂ	13	ਕੌਂਸਲਰ
11	ਰਾਜਪ੍ਰੀਤ ਕੌਰ ਬਰਾੜ	14	ਕੌਂਸਲਰ
12	ਹਰਮਿੰਦਰ ਸਿੰਘ	17	ਕੌਂਸਲਰ
13	ਦਰਸ਼ਨ ਕੁਮਾਰ	20	ਕੌਂਸਲਰ
14	ਤਰਸੇਮ ਚੰਦ ਗੋਇਲ	21	ਸੀਨੀਅਰ ਡਿਪਟੀ ਮੇਅਰ
15	ਸੁਖਮਿੰਦਰ ਸਿੰਘ	22	ਕੌਂਸਲਰ
16	ਕਮਲੇਸ਼ ਰਾਣੀ	23	ਕੌਂਸਲਰ
17	ਪ੍ਰਿਯੰਕਾ ਗੋਇਲ	24	ਕੌਂਸਲਰ
18	ਜਸਵੀਰ ਸਿੰਘ ਜੱਸਾ	25	ਕੌਂਸਲਰ
19	ਦਰਸ਼ਨਾ ਰਾਣੀ	26	ਕੌਂਸਲਰ
20	ਰਾਜ ਕੁਮਾਰ	27	ਕੌਂਸਲਰ
21	ਨੀਲਮ ਰਾਣੀ ਜਿੰਦਲ	28	ਕੌਂਸਲਰ
22	ਪ੍ਰੀਤਮ ਕੌਰ	31	ਕੌਂਸਲਰ
23	ਸ਼ਾਮ ਲਾਲ ਜੈਨ	32	ਕੌਂਸਲਰ
24	ਕਰਮਜੀਤ ਕੌਰ ਗਿਆਨਾ	34	ਕੌਂਸਲਰ
25	ਸੰਜੇ	35	ਕੌਂਸਲਰ
26	ਹਰਜਿੰਦਰ ਸਿੰਘ ਟੋਨੀ	37	ਕੌਂਸਲਰ
27	ਸੰਤੋਸ਼ ਕੁਮਾਰੀ ਮਹੱਤ	38	ਕੌਂਸਲਰ
28	ਗੁਰਬਚਨ ਸਿੰਘ ਖੁੱਬਣ	39	ਕੌਂਸਲਰ
29	ਛਿੰਦਰ ਕੌਰ	40	ਕੌਂਸਲਰ
30	ਅੰਜਨਾ ਰਾਣੀ	41	ਕੌਂਸਲਰ
31	ਪ੍ਰਦੀਪ ਗੋਇਲ	42	ਕੌਂਸਲਰ
32	ਗੁਰਸੇਵਕ ਸਿੰਘ ਮਾਨ	43	ਕੌਂਸਲਰ
33	ਨਿਰਮਲ ਸਿੰਘ ਸੰਧੂ	44	ਕੌਂਸਲਰ
34	ਸੁਖਵਿੰਦਰ ਕੌਰ	45	ਕੌਂਸਲਰ
35	ਹਰਵਿੰਦਰ ਕੁਮਾਰ ਸ਼ਰਮਾ	46	ਕੌਂਸਲਰ
36	ਜਗਸੀਰ ਸਿੰਘ ਬੱਗੀ	50	ਕੌਂਸਲਰ

ਮੀਟਿੰਗ ਵਿੱਚ ਸੱਭ ਤੋਂ ਪਹਿਲਾਂ ਸ਼੍ਰੀਮਤੀ ਸ਼ੈਰੀ ਗੋਇਲ, ਕੌਂਸਲਰ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨਗਰ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਵਿੱਚ ਔਰਤਾਂ ਦੀ ਗਿਣਤੀ 33% ਤੋਂ ਵਧਾ ਕੇ 50% ਕਰ ਰਹੀ ਹੈ। ਪਰੰਤੂ ਦੂਸਰੇ ਪਾਸੇ ਕੁੱਝ ਅਧਿਕਾਰੀਆਂ ਵੱਲੋਂ ਔਰਤਾਂ ਦੀ ਬੇਇਜ਼ਤੀ ਕੀਤੀ ਜਾਂਦੀ ਹੈ। ਉਹਨਾਂ ਦਸਿਆ ਕਿ ਉਹਨਾਂ ਦੇ ਵਾਰਡ ਵਿੱਚ ਵਿਕਾਸ ਦੇ ਕੰਮਾਂ ਲਈ ਸ਼੍ਰੀ ਦਵਿੰਦਰ ਸਿੰਘ ਜੋੜਾ, ਨਿਗਮ ਇੰਜੀਨੀਅਰ ਨੋਡਲ ਅਫਸਰ ਹਨ। ਪਰੰਤੂ ਉਹਨਾਂ ਨੂੰ ਜੱਦ ਵੀ ਫੋਨ ਤੇ ਕਿਸੇ ਕੰਮ ਬਾਰੇ ਕਿਹਾ ਜਾਂਦਾ ਹੈ ਤਾਂ ਇਸ ਅਧਿਕਾਰੀ ਵੱਲੋਂ ਫੋਨ ਨਹੀਂ ਚੁੱਕਿਆ ਜਾਂਦਾ। ਜੇਕਰ ਫੋਨ ਚੁੱਕ ਵੀ ਲੈਂਦੇ ਹਨ, ਤਾਂ ਇਹ ਕਹਿ ਕੇ ਫੋਨ ਕੱਟ ਦਿੰਦੇ ਹਨ, ਕਿ ਅਜੇ ਮੈਂ ਮੀਟਿੰਗ ਵਿੱਚ ਹਾਂ, ਬਾਅਦ ਵਿੱਚ ਗੱਲ ਕਰਾਂਗਾ। ਪਰੰਤੂ ਬਾਅਦ ਵਿੱਚ ਵੀ ਇਸ ਅਧਿਕਾਰੀ ਵੱਲੋਂ ਕੋਈ ਗੱਲ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਸਿੱਧੇ ਮੂੰਹ ਕੋਈ ਜਵਾਬ ਦਿੱਤਾ ਜਾਂਦਾ ਹੈ। ਸ਼੍ਰੀਮਤੀ ਸ਼ੈਰੀ ਗੋਇਲ, ਕੌਂਸਲਰ ਨੇ ਕਿਹਾ ਕਿ ਇਸ ਅਧਿਕਾਰੀ ਵੱਲੋਂ ਹਰ ਵਾਰ ਗਲਤ ਵਿਹਾਰ ਕੀਤਾ ਜਾਂਦਾ ਹੈ। ਉਹਨਾਂ ਦਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਇਸ ਅਧਿਕਾਰੀ ਨੂੰ ਵਿਕਾਸ ਦਾ ਇੱਕ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ, ਪਰੰਤੂ ਇਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਹਾਊਸ ਵਿੱਚ ਆਪਣੇ ਸ਼ਬਦ ਦਰਜ ਕਰਨ ਲਈ ਆਖਿਆ ਅਤੇ ਕਿਹਾ ਕਿ ਇਸ ਅਧਿਕਾਰੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਸ ਅਧਿਕਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ। ਉਹਨਾਂ ਆਪਣੇ ਕਹੇ ਸ਼ਬਦ ਅੱਜ ਦੀ ਕਾਰਵਾਈ ਵਿੱਚ ਦਰਜ ਕਰਨ ਲਈ ਕਿਹਾ। ਇਸਤੇ ਸਮੁੱਚੇ ਹਾਊਸ ਵੱਲੋਂ ਸਹਿਮਤੀ ਪ੍ਰਗਟਾਈ ਗਈ। ਸ਼੍ਰੀਮਤੀ ਅੰਜਨਾ ਰਾਣੀ, ਕੌਂਸਲਰ ਨੇ ਵੀ ਕਿਹਾ ਕਿ ਸ਼੍ਰੀ ਦਵਿੰਦਰ ਸਿੰਘ ਜੋੜਾ, ਨਿਗਮ ਇੰਜੀਨੀਅਰ ਵੱਲੋਂ ਉਹਨਾਂ ਦਾ ਫੋਨ ਵੀ ਨਹੀਂ ਚੁੱਕਿਆ ਜਾਂਦਾ ਅਤੇ ਨਾ ਹੀ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਵਾਰਡ ਵਿੱਚ ਕੋਈ ਵਿਕਾਸ ਦਾ ਕੰਮ ਹੀ ਕੀਤਾ ਜਾਂਦਾ ਹੈ। ਸ਼੍ਰੀਮਤੀ ਗੁਰਿੰਦਰਪਾਲ ਕੌਰ ਮਾਂਗਟ, ਡਿਪਟੀ ਮੇਅਰ ਨੇ ਵੀ ਸ਼੍ਰੀਮਤੀ ਅੰਜਨਾ ਰਾਣੀ, ਕੌਂਸਲਰ ਦੀ ਗੱਲ ਦੀ ਤਾਇਦ ਕੀਤੀ ਗਈ।

ਇਸਤੇ ਸ਼੍ਰੀ ਦਵਿੰਦਰ ਸਿੰਘ ਜੋੜਾ, ਨਿਗਮ ਇੰਜੀਨੀਅਰ ਨੇ ਕਿਹਾ ਕਿ ਸ਼੍ਰੀਮਤੀ ਸ਼ੈਰੀ ਗੋਇਲ, ਕੌਂਸਲਰ ਨੇ ਮੈਨੂੰ ਫੋਨ ਹੀ ਨਹੀਂ ਕੀਤਾ। ਫੋਨ ਉਹਨਾਂ ਦੇ ਪਤੀ ਸ੍ਰ: ਅਮਰਿੰਦਰ ਸਿੰਘ ਨੇ ਕੀਤਾ ਸੀ। ਉਹ ਫੋਨ ਮੈਂ ਅਟੈਂਡ ਨਹੀਂ ਕਰ ਸਕਿਆ। ਉਹਨਾਂ ਦੀ 3 ਮਿਨਟਾਂ ਬਾਅਦ ਫਿਰ ਕਾਲ ਆਈ। ਇਸ ਉਪਰੰਤ 4 ਮਿਨਟਾਂ ਬਾਅਦ ਹੀ ਉਹਨਾਂ ਦੇ ਪਤੀ ਮੇਰੇ ਕਮਰੇ ਵਿੱਚ ਦਾਖਲ ਹੋਏ। ਉਸ ਸਮੇਂ ਕਮਰੇ ਵਿੱਚ ਦੋ ਪਤਰਕਾਰਾਂ ਤੋਂ ਇਲਾਵਾ 10-12 ਪਬਲਿਕ ਦੇ ਵਿਅਕਤੀ ਵੀ ਬੈਠੇ ਸਨ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦਾ। ਪਰੰਤੂ ਉਹਨਾਂ ਨੇ ਉਸੇ ਸਮੇਂ ਹੀ ਗੱਲ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਪਹਿਲਾਂ ਤਾਂ ਤੁਸੀਂ ਸਰਕਾਰੀ ਜਗ੍ਹਾ ਖਾਲੀ ਕਰਾਉਣ ਸਮੇਂ ਆਏ ਦਿਲ ਦੇ ਦੋਰੇ ਨਾਲ ਬੱਚ ਗਏ ਸੀ, ਪਰੰਤੂ ਹੁਣ ਨਹੀਂ ਬਚਣਾ। ਇਸ ਉਪਰੰਤ ਨਿਗਮ ਇੰਜੀਨੀਅਰ ਨੇ ਕਿਹਾ ਕਿ ਸ਼੍ਰੀਮਤੀ ਸ਼ੈਰੀ ਗੋਇਲ, ਮੇਰੇ ਦੋਸਤ ਦੀ ਬੇਟੀ ਹਨ। ਇਸਤੇ ਸ਼੍ਰੀਮਤੀ ਸ਼ੈਰੀ ਗੋਇਲ, ਕੌਂਸਲਰ ਨੇ ਕਿਹਾ ਕਿ ਜੇ ਵੀ ਪੱਤਰਕਾਰ ਤੇ ਪਬਲਿਕ ਦੇ ਨੁਮਾਇੰਦੇ ਉਸ ਸਮੇਂ ਕਮਰੇ ਵਿੱਚ ਸਨ, ਉਹਨਾਂ ਨੂੰ ਹਾਊਸ ਵਿੱਚ ਪੇਸ਼ ਕਰਕੇ ਸਹੀ ਗੱਲ ਦਾ ਪਤਾ ਕੀਤਾ ਜਾਵੇ।

ਇਸਤੇ ਸ਼੍ਰੀ ਤਰਸੇਮ ਚੰਦ ਗੋਇਲ, ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਜੇਕਰ ਇਹ ਤੁਹਾਡੇ ਦੋਸਤ ਦੀ ਬੇਟੀ ਹਨ, ਤਾਂ ਉਹਨਾਂ ਦੇ ਪਤੀ ਤੁਹਾਡੇ ਦਾਮਾਦ ਹੋਏ। ਇਸ ਬਾਰੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਕਿਸੇ ਚੁਣੇ ਹੋਏ ਲੇਡੀਜ਼ ਨੁਮਾਇੰਦੇ ਦੇ ਪਤੀ ਨਾਲ ਗੱਲ ਨਹੀਂ ਕਰ ਸਕਦੇ।

ਮਾਨਯੋਗ ਮੇਅਰ ਸਾਹਿਬ ਨੇ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਨੂੰ ਹਦਾਇਤ ਕੀਤੀ ਕਿ ਨਿਗਮ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪ੍ਰੋਟੋਕਾਲ ਮੈਨਟੇਨ ਰਖਣਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਦੇ ਮਾਨ-ਸਤਿਕਾਰ ਵਿੱਚ ਕੋਈ ਕਮੀ ਨਾ ਹੋਵੇ।

ਸ਼੍ਰੀ ਹਰਵਿੰਦਰ ਕੁਮਾਰ ਸ਼ਰਮਾ, ਕੌਂਸਲਰ ਨੇ ਕਿਹਾ ਕਿ ਇੱਕ ਹੋਰ ਅਧਿਕਾਰੀ ਵੱਲੋਂ ਵੀ ਫੋਨ ਨਹੀਂ ਚੁੱਕਿਆ ਜਾਂਦਾ। ਉਸ ਵੱਲੋਂ ਹਰ ਵੇਲੇ ਇਹੀ ਕਿਹਾ ਜਾਂਦਾ ਹੈ ਕਿ ਮੈਂ ਸਿਰਫ ਆਪਣੇ ਬੋਸ ਦਾ ਹੀ ਫੋਨ ਚੁੱਕਾਂਗਾ। ਉਹਨਾਂ ਕਿਹਾ ਕਿ ਪਿਛਲੇ 6-7 ਮਹੀਨਿਆਂ ਤੋਂ ਇਸ ਅਧਿਕਾਰੀ ਦੇ ਤੇਵਰ ਬਦਲੇ ਹੋਏ ਹਨ। ਜੇਕਰ ਇਹ ਅਧਿਕਾਰੀ ਭੱਵਿਖ ਵਿੱਚ ਵੀ ਅਜਿਹਾ ਗਲਤ ਵਰਤਾਅ ਕਰੇਗਾ ਤਾਂ ਹਾਊਸ ਵਿੱਚ ਉਸਦਾ ਨਾਮ ਦਸਾਂਗਾਂ ਅਤੇ ਉਸ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕਰਾਂਗਾ।

ਸ਼੍ਰੀ ਪ੍ਰਦੀਪ ਗੋਇਲ, ਕੌਂਸਲਰ ਨੇ ਹੱਥ ਜੋੜ ਕੇ ਕਿਹਾ ਕਿ ਉਹਨਾਂ ਨੂੰ ਲੋਕਾਂ ਵੱਲੋਂ ਚੁਣ ਕੇ ਨਗਰ ਨਿਗਮ ਵਿਖੇ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਵੀ ਨਗਰ ਨਿਗਮ ਦੇ ਇੱਕ ਅਧਿਕਾਰੀ ਤੋਂ ਸ਼ਿਕਾਇਤ ਹੈ। ਉਹਨਾਂ ਦਸਿਆ ਕਿ ਸ਼ਹਿਰ ਵਿੱਚ ਖਾਲੀ ਪਏ ਪਲਾਟਾਂ ਵਿੱਚ ਲੋਕਾਂ ਵੱਲੋਂ ਕੂੜਾ ਸੁੱਟ ਦਿੱਤਾ ਜਾਂਦਾ ਹੈ। ਕਈ ਵਾਰ ਬੇਸਹਾਰਾ ਪਸ਼ੂ ਵੀ ਇਹਨਾਂ ਪਲਾਟਾਂ ਵਿੱਚ ਦੇਖਣ ਨੂੰ ਮਿਲਦੇ ਹਨ, ਜਿਸ ਨਾਲ ਹਰ ਵੇਲੇ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਪੁੱਛਿਆ ਕਿ ਕਿਸੇ ਵੀ ਪਲਾਟ ਦੀ ਬਾਊਂਡਰੀ ਵਾਲ ਕਰਨ ਲਈ ਨਗਰ ਨਿਗਮ ਦੀ ਪ੍ਰਵਾਨਗੀ ਦੀ ਲੋੜ ਹੈ? ਇਸਤੇ ਸ਼੍ਰੀ ਸੰਦੀਪ ਗੁਪਤਾ, ਨਿਗਮ ਇੰਜੀਨੀਅਰ ਨੇ ਕਿਹਾ ਕਿ ਬਾਊਂਡਰੀ ਵਾਲ ਕਰਨ ਲਈ ਨਗਰ ਨਿਗਮ ਦੀ ਪ੍ਰਵਾਨਗੀ ਦੀ ਲੋੜ ਹੈ। ਸ਼੍ਰੀ ਪ੍ਰਦੀਪ ਗੋਇਲ, ਕੌਂਸਲਰ ਨੇ ਕਿਹਾ ਕਿ ਸ਼ਹਿਰ ਦੇ ਖਾਲੀ ਪਲਾਟਾਂ ਦੀ ਲੋਕਾਂ ਵੱਲੋਂ ਬਾਊਂਡਰੀ ਵਾਲ ਕਰਨ ਤੋਂ ਇਲਾਵਾ ਕਈ ਬਿਲਡਿੰਗਾਂ ਵੀ ਅਣਅਧਿਕਾਰਤ ਤੌਰ ਤੇ ਬਣ ਰਹੀਆਂ ਹਨ। ਪਰੰਤੂ ਫਿਰ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਦਸਿਆ ਕਿ ਉਹਨਾਂ ਵੱਲੋਂ ਗੁਰੁਕੁੱਲ ਰੋਡ, ਸਾਹਮਣੇ ਰਾਜੀਵ ਗਾਂਧੀ ਨਗਰ ਵਿਖੇ ਆਪਣੇ ਪਲਾਟ ਦੀ ਨਿਸ਼ਾਨਦੇਹੀ ਕਰਨ ਲਈ ਇੱਟਾਂ ਲਗਵਾਈਆਂ ਜਾ ਰਹੀਆਂ ਸਨ। ਪਰੰਤੂ ਮੌਕੇ ਤੇ ਨੈਨਸੀ ਦੁੱਗਲ, ਬਿਲਡਿੰਗ ਇੰਸਪੈਕਟਰ ਨੇ ਤਿੰਨ ਪੁਲਿਸ ਮੁਲਾਜ਼ਮਾਂ ਨਾਲ ਪਹੁੰਚ ਕੇ ਨਿਸ਼ਾਨਦੇਹੀ ਲਈ ਇੱਟਾਂ ਲਗਾਉਣ ਤੋਂ ਮਨਾਹੀ ਕਰ ਦਿੱਤੀ। ਇਸਤੇ ਉਹਨਾਂ ਨੇ ਉਕਤ ਬਿਲਡਿੰਗ ਇੰਸਪੈਕਟਰ ਨੂੰ ਫੋਨ ਤੇ ਗੱਲ ਕੀਤੀ ਤੇ ਕਿਹਾ ਕਿ ਉਹਨਾਂ ਵੱਲੋਂ ਸਿਰਫ ਆਪਣੇ ਪਲਾਟ ਦੀ ਨਿਸ਼ਾਨਦੇਹੀ ਲਈ ਇੱਟਾਂ ਹੀ ਲਗਾਈਆਂ

ਜਾ ਰਹੀਆਂ ਹਨ। ਕੋਈ ਬਾਉਂਡਰੀ ਵਾਲ ਨਹੀਂ ਕੀਤੀ ਜਾ ਰਹੀ। ਪਰੰਤੂ ਨੈਨਸੀ ਦੁੱਗਲ, ਬਿਲਡਿੰਗ ਇੰਸਪੈਕਟਰ ਨੇ ਕਿਹਾ ਕਿ ਮੈਂ ਆ ਕੇ ਜੇ.ਸੀ.ਬੀ. ਨਾਲ ਢਾਹ ਦਿਆਂਗੀ। ਉਹਨਾਂ ਨੈਨਸੀ ਦੁੱਗਲ, ਬਿਲਡਿੰਗ ਇੰਸਪੈਕਟਰ ਨਾਲ ਫੋਨ ਤੇ ਕੀਤੀ ਗੱਲਬਾਤ ਦੀ ਰਿਕਾਰਡਿੰਗ ਸਮੁੱਚੇ ਹਾਊਸ ਨੂੰ ਸੁਣਾਈ। ਉਹਨਾਂ ਆਪਣੇ ਪਲਾਟ ਦੀ ਕੀਤੀ ਜਾ ਰਹੀ ਨਿਸ਼ਾਨਦੇਹੀ ਦੀਆਂ ਫੋਟੋਆਂ ਵੀ ਹਾਊਸ ਵਿੱਚ ਪੇਸ਼ ਕੀਤੀਆਂ। ਉਹਨਾਂ ਇਹ ਸੱਭ ਹਾਊਸ ਦੀ ਕਾਰਵਾਈ ਵਿੱਚ ਵੀ ਦਰਜ਼ ਕਰਨ ਦੀ ਮੰਗ ਕੀਤੀ। ਇਸਤੇ ਸਮੁੱਚੇ ਹਾਊਸ ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਕਿਹਾ ਕਿ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ਲੋਕਾਂ ਵੱਲੋਂ ਚੁਣੇ ਹੋਏ ਕਿਸੇ ਵੀ ਨੁਮਾਇੰਦੇ ਦੀ ਇਸ ਤਰ੍ਹਾਂ ਬੇਇਜ਼ਤੀ ਨਹੀਂ ਕਰਨੀ ਚਾਹੀਦੀ। ਕਈ ਕੌਂਸਲਰ ਸਾਹਿਬਾਨ ਨੇ ਖੜੇ ਹੋ ਕੇ ਹਾਊਸ ਵਿੱਚ ਕਿਹਾ ਕਿ ਇਸ ਇੰਸਪੈਕਟਰ ਵੱਲੋਂ ਲੋਕਾਂ ਨਾਲ ਵੀ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਲੋਕਾਂ ਨੂੰ ਕੋਝੇ ਸ਼ਬਦ ਬੋਲੇ ਜਾਂਦੇ ਹਨ। ਇਸ ਸਬੰਧੀ ਉਹਨਾਂ ਦਸਿਆ ਕਿ ਲੋਕਾਂ ਵੱਲੋਂ ਉਹਨਾਂ ਪਾਸ ਬਹੁਤ ਜ਼ਿਆਦਾ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਹਾਊਸ ਵਿੱਚ ਮੌਜੂਦ ਸਮੂਹ ਮੈਂਬਰ ਸਾਹਿਬਾਨ ਵੱਲੋਂ ਨੈਨਸੀ ਦੁੱਗਲ, ਬਿਲਡਿੰਗ ਇੰਸਪੈਕਟਰ ਨੂੰ ਮਤਾ ਪਾ ਕੇ ਸਸਪੈਂਡ ਕਰਨ ਦੀ ਮੰਗ ਕੀਤੀ। ਸਮੂਹ ਕੌਂਸਲਰ ਸਾਹਿਬਾਨ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਵੱਲੋਂ ਪ੍ਰਸ਼ਾਸਕੀ ਸੀਟਾਂ ਤੇ ਬੈਠ ਕੇ ਸਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਅਜਿਹਾ ਵਰਤਾਉ ਕੀਤਾ ਜਾਂਦਾ ਹੈ ਤਾਂ ਉਸ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਜਾ ਰਹੀ ਅਤੇ ਇਹ ਅਧਿਕਾਰੀ ਆਪਣੀ ਡਿਊਟੀ ਦੇ ਪ੍ਰਤੀ ਗੰਭੀਰ ਨਹੀਂ ਹਨ। ਸਮੂਹ ਕੌਂਸਲਰ ਸਾਹਿਬਾਨ ਵੱਲੋਂ ਖੜੇ ਹੋ ਕੇ ਨੈਨਸੀ ਦੁੱਗਲ, ਬਿਲਡਿੰਗ ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਮਤਾ ਪਾਸ ਕਰਨ ਦੀ ਮੰਗ ਕੀਤੀ।

ਮਤਾ ਨੰਬਰ 19: ਇਸਤੇ ਸਮੁੱਚੇ ਹਾਊਸ ਨੇ ਸਰਵ-ਸੰਮਤੀ ਨਾਲ ਪਾਸ ਕੀਤਾ ਕਿ ਨੈਨਸੀ ਦੁੱਗਲ, ਬਿਲਡਿੰਗ ਇੰਸਪੈਕਟਰ, ਨਗਰ ਨਿਗਮ ਬਠਿੰਡਾ ਦੇ ਖਿਲਾਫ ਆਮ ਪਬਲਿਕ ਅਤੇ ਮਿਊਂਸਪਲ ਕੌਂਸਲਰ ਸਾਹਿਬਾਨ ਨਾਲ ਦੁਰਵਿਹਾਰ ਕਰਨ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਸਰਵ-ਸੰਮਤੀ ਨਾਲ ਇਸਨੂੰ ਮੁਅਤਲ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਪਾਸ ਕੀਤਾ ਜਾਂਦਾ ਹੈ ਕਿ ਇਸਦੇ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ।

ਸ੍ਰੀ ਗੁਰਸੇਵਕ ਸਿੰਘ ਮਾਨ, ਕੌਂਸਲਰ ਨੇ ਕਿਹਾ ਕਿ ਪਰਸ ਰਾਮ ਨਗਰ, ਗਲੀ ਨੰਬਰ 30 ਵਿੱਚ ਕਿਸੇ ਗਰੀਬ ਵਿਧਵਾ ਔਰਤ ਵੱਲੋਂ ਆਪਣੀ ਬਿਲਡਿੰਗ ਬਨਾਉਣ ਲਈ ਨਕਸ਼ਾ ਫੀਸ ਨਗਰ ਨਿਗਮ ਵਿਖੇ ਜਮਾਂ ਕਰਵਾਈ ਗਈ ਸੀ। ਪਰੰਤੂ ਨਗਰ ਨਿਗਮ ਵੱਲੋਂ ਨਕਸ਼ਾ ਪਾਸ ਕਰਨ ਵਿੱਚ ਦੇਰੀ ਕਰਨ ਕਾਰਨ ਉਸ ਔਰਤ ਕੋਲ ਆਪਣੇ ਰਹਿਣ ਲਈ ਕੋਈ ਹੋਰ ਮਕਾਨ ਨਾ ਹੋਣ ਤੇ ਉਸ ਵੱਲੋਂ ਆਪਣਾ ਮਕਾਨ ਬਨਾਉਣਾ ਸ਼ੁਰੂ ਕਰ ਦਿੱਤਾ। ਪਰੰਤੂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਨਕਸ਼ੇ ਵਿੱਚ ਕੋਈ ਰੁਕਾਵਟ ਨਾ ਹੋਣ ਦੇ ਬਾਵਜੂਦ ਉਸ ਔਰਤ ਨੂੰ ਆਪਣਾ ਮਕਾਨ ਬਨਾਉਣ ਤੋਂ ਰੋਕਿਆ ਗਿਆ, ਜੋ ਕਿ ਸਰਾਸਰ ਗਰੀਬ ਨਾਲ ਧੱਕਾ ਹੈ। ਉਹਨਾਂ ਮੰਗ ਕੀਤੀ ਕਿ ਕਿਸੇ ਗਰੀਬ ਨਾਲ ਕੋਈ ਧੱਕਾ ਨਾ ਕੀਤਾ ਜਾਵੇ।

ਸ੍ਰੀ ਪੰਕਜ ਅਰੋੜਾ, ਕੌਂਸਲਰ ਨੇ ਕਿਹਾ ਕਿ ਨਗਰ ਨਿਗਮ ਪਾਸ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਸਾਰੇ ਸਾਧਨਾਂ ਤੋਂ ਇਲਾਵਾ ਲੋੜੀਂਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਹਨ। ਹੁਣ ਤੱਕ ਨਗਰ ਨਿਗਮ ਵੱਲੋਂ ਸ਼ਹਿਰ ਦਾ ਵਿਕਾਸ ਕਰਨ ਖਾਤਰ ਲਗਭਗ 100.00 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਵਿਕਾਸ ਦੇ ਕੰਮ ਕਰਵਾਏ ਜਾ ਚੁੱਕੇ ਹਨ। ਇਸ ਸਬੰਧੀ ਬਾਹਰ ਤੋਂ ਆਈ ਟੀਮ ਵੱਲੋਂ ਚੈਕ ਕਰਨ ਤੇ ਨਗਰ ਨਿਗਮ ਬਠਿੰਡਾ ਨੂੰ Excellent ਦਾ ਅਵਾਰਡ ਵੀ ਦਿੱਤਾ ਗਿਆ ਸੀ। ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦੇ ਅਧਿਕਾਰਾਂ ਨੂੰ ਅਣਦੇਖਿਆ ਕਰਦੇ ਹੋਏ ਵਿਕਾਸ ਦੇ ਕੰਮਾਂ ਖਾਤਰ 16.00 ਕਰੋੜ ਰੁਪਏ ਦੀ ਗਰਾਂਟ ਨਗਰ ਸੁਧਾਰ ਟਰੱਸਟ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਪੁੱਛਿਆ ਕਿ ਕੀ ਇਸ ਸਬੰਧੀ ਨਗਰ ਨਿਗਮ ਪਾਸੋਂ ਐਨ.ਓ.ਸੀ. ਲੈਣ ਦੀ ਜਰੂਰਤ ਨਹੀਂ ਸੀ? ਇਸਤੇ ਸਕੱਤਰ, ਨਗਰ ਨਿਗਮ ਨੇ ਦਸਿਆ ਕਿ ਕਿਸੇ ਵੀ ਦੂਸਰੇ ਮਹਿਕਮੇ ਪਾਸੋਂ ਕਿਸੇ ਹੋਰ ਮਹਿਕਮੇ ਦੇ ਅਧਿਕਾਰ ਖੇਤਰ ਵਿੱਚ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਇਸਦੀ ਪਹਿਲਾਂ ਸਬੰਧਤ ਮਹਿਕਮੇ ਪਾਸੋਂ ਐਨ.ਓ.ਸੀ. ਦੀ ਲੋੜ ਹੁੰਦੀ ਹੈ। ਸ੍ਰੀ ਸੰਦੀਪ ਗੁਪਤਾ, ਨਿਗਮ ਇੰਜੀਨੀਅਰ ਨੇ ਦਸਿਆ ਕਿ ਨਾ ਤਾਂ ਨਗਰ ਸੁਧਾਰ ਟਰੱਸਟ ਵੱਲੋਂ ਅਜਿਹੇ ਐਨ.ਓ.ਸੀ. ਦੀ ਮੰਗ ਕੀਤੀ ਗਈ ਹੈ ਅਤੇ ਨਾ ਹੀ ਨਗਰ ਨਿਗਮ ਵੱਲੋਂ ਕੋਈ ਐਨ.ਓ.ਸੀ. ਜਾਰੀ ਕੀਤੀ ਗਈ ਹੈ। ਸ੍ਰੀ ਬਲਜੀਤ ਸਿੰਘ ਸਰਾਂ, ਕੌਂਸਲਰ ਨੇ ਕਿਹਾ ਕਿ ਸਾਨੂੰ ਸ਼ਹਿਰ ਨਿਵਾਸੀਆਂ ਵੱਲੋਂ ਚੁਣ ਕੇ ਨਗਰ ਨਿਗਮ ਵਿਖੇ ਭੇਜਿਆ ਗਿਆ ਹੈ। ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਨੂੰ ਫੰਡ ਨਾ ਦੇ ਕੇ ਨਗਰ ਸੁਧਾਰ ਟਰੱਸਟ ਪਾਸੋਂ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਜੇਕਰ ਨਗਰ ਸੁਧਾਰ ਟਰੱਸਟ ਵੱਲੋਂ ਕੋਈ ਕੰਮ ਕਰਨ ਉਪਰੰਤ ਕੋਈ ਗਲੀ ਬੈਠ ਜਾਂਦੀ ਹੈ ਜਾਂ ਗਲੀ ਪੁੱਟਣ ਤੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ? ਹਾਊਸ ਵਿੱਚ ਮੌਜੂਦ ਸਮੂਹ ਕੌਂਸਲਰ ਸਾਹਿਬਾਨ ਦੇ ਪੁੱਛਣ ਤੇ ਨਿਗਮ ਅਧਿਕਾਰੀਆਂ ਵੱਲੋਂ ਦਸਿਆ ਗਿਆ ਕਿ ਅੱਜ ਮਿਤੀ 25.09.2018 ਤੱਕ ਨਗਰ ਸੁਧਾਰ ਟਰੱਸਟ ਨੂੰ ਵਿਕਾਸ ਦੇ ਕੰਮ ਕਰਨ ਲਈ ਕੋਈ ਮੰਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸਤੇ ਸਮੁੱਚੇ ਹਾਊਸ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਨਗਰ ਨਿਗਮ ਦੀ ਮੰਨਜ਼ੂਰੀ ਤੋਂ ਬਿਨਾਂ ਨਗਰ ਸੁਧਾਰ ਟਰੱਸਟ ਵੱਲੋਂ ਨਿਗਮ ਦੀ ਕਿਸੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਨਿਗਮ ਦੀ ਕਿਸੇ ਸੜਕ ਨੂੰ ਪੁੱਟਿਆ ਗਿਆ ਤਾਂ ਇਸ ਸਬੰਧੀ ਨਿਗਮ ਇੰਜੀਨੀਅਰ ਅਤੇ ਸਹਾਇਕ ਨਿਗਮ ਇੰਜੀਨੀਅਰ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਇਸ ਸਬੰਧੀ ਜੋ ਵੀ ਅਧਿਕਾਰੀ ਜ਼ਿੰਮੇਵਾਰ ਹੋਣਗੇ, ਉਹਨਾਂ ਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸਤੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਇਸ ਸਬੰਧੀ ਕਾਨੂੰਨੀ ਰਾਏ ਲੈਣੀ ਉਚਿਤ ਹੋਵੇਗੀ। ਸ੍ਰੀ ਤਰਸੇਮ ਚੰਦ ਗੋਇਲ, ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਐਕਟ ਬਿਲਕੁੱਲ ਸਾਫ ਹੈ। ਇਸ ਸਬੰਧੀ ਸਕੱਤਰ, ਨਗਰ ਨਿਗਮ ਬਠਿੰਡਾ ਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਨਗਰ ਨਿਗਮ ਪਾਸੋਂ ਐਨ.ਓ.ਸੀ. ਦੀ ਲੋੜ ਹੈ। ਉਹਨਾਂ ਦਸਿਆ ਕਿ ਨਗਰ ਨਿਗਮ ਵੱਲੋਂ ਵੀ ਜੱਦ ਕਿਸੇ ਹੋਰ ਮਹਿਕਮੇ ਦੇ ਅਧਿਕਾਰ ਖੇਤਰ ਵਿੱਚ ਕੰਮ ਕੀਤਾ ਜਾਂਦਾ ਹੈ ਤਾਂ ਪਹਿਲਾਂ ਮੰਨਜ਼ੂਰੀ ਲਈ ਜਾਂਦੀ ਹੈ। ਇਸ ਲਈ ਨਗਰ ਸੁਧਾਰ ਟਰੱਸਟ ਵੱਲੋਂ ਵੀ ਮੰਨਜ਼ੂਰੀ ਲੈਣੀ ਬਣਦੀ ਹੈ। ਸ੍ਰੀ ਬਲਜੀਤ ਸਿੰਘ ਰਾਜੂ ਸਰਾਂ, ਕੌਂਸਲਰ ਨੇ ਇਸ ਸਬੰਧੀ ਮਤਾ ਪਾਸ ਕਰਨ ਲਈ ਕਿਹਾ।

ਮਤਾ ਨੰਬਰ 20: ਸਰਵ-ਸੰਮਤੀ ਨਾਲ ਪਾਸ ਕੀਤਾ ਜਾਂਦਾ ਹੈ ਕਿ ਸ਼ਹਿਰ ਵਿੱਚ ਜੇਕਰ ਨਗਰ ਸੁਧਾਰ ਟਰੱਸਟ, ਪੁੱਡਾ, ਬੀ.ਡੀ.ਏ. ਜਾਂ ਹੋਰ ਕਿਸੇ ਵੀ ਅਦਾਰੇ /ਏਜੰਸੀ ਵੱਲੋਂ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਕੋਈ ਵਿਕਾਸ ਦਾ ਕੰਮ ਕੀਤਾ ਜਾਣਾ ਹੈ ਤਾਂ ਉਸਦੀ ਨਗਰ ਨਿਗਮ ਪਾਸੋਂ ਅਗਾਊਂ ਮੰਨਜ਼ੂਰੀ ਲਈ ਜਾਵੇ। ਮਤੇ ਦੀ ਕਾਪੀ ਨਗਰ ਸੁਧਾਰ ਟਰੱਸਟ, ਬਠਿੰਡਾ ਨੂੰ ਭੇਜੀ ਜਾਵੇ।

ਸ਼੍ਰੀ ਹਰਵਿੰਦਰ ਕੁਮਾਰ ਸ਼ਰਮਾ, ਕੌਂਸਲਰ ਨੇ ਹਾਊਸ ਵਿੱਚ ਸਮੂਹ ਬ੍ਰਾਹਮਣ ਸਮਾਜ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਰਿੰਗ ਰੋਡ ਤੋਂ ਪਰਸ ਰਾਮ ਨਗਰ ਨੂੰ ਆਉਂਦੇ ਰਸਤੇ ਵਿੱਚ ਬਣੇ ਚੌਕ ਦਾ ਨਾਮ ਭਗਵਾਨ ਪਰਸੂ ਰਾਮ ਜੀ ਦੇ ਨਾਮ ਤੇ ਰੱਖਣ ਲਈ ਹਾਊਸ ਤੋਂ ਪਾਸ ਕਰਨ ਦੀ ਮੰਗ ਕੀਤੀ।

ਮਤਾ ਨੰਬਰ 21: ਸਰਵ-ਸੰਮਤੀ ਨਾਲ ਰਿੰਗ ਰੋਡ ਤੋਂ ਪਰਸ ਰਾਮ ਨਗਰ ਨੂੰ ਆਉਂਦੇ ਰਸਤੇ ਵਿੱਚ ਬਣੇ ਚੌਕ ਦਾ ਨਾਮ ਭਗਵਾਨ ਪਰਸੂ ਰਾਮ ਜੀ ਦੇ ਨਾਮ ਤੇ ਰੱਖਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਸਬੰਧੀ ਸਬੰਧਤ ਮਹਿਕਮੇ ਨਾਲ ਤਾਲਮੇਲ ਕਰਕੇ ਨਿਗਮ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ।

ਸ਼੍ਰੀ ਹਰਵਿੰਦਰ ਕੁਮਾਰ ਸ਼ਰਮਾ, ਕੌਂਸਲਰ ਨੇ ਕਿਹਾ ਕਿ ਰੋਜ਼ ਗਾਰਡਨ ਵਿਖੇ ਜੋ ਆਉਟਸੋਰਸ ਤੇ ਮਾਲੀ ਕੰਮ ਕਰ ਰਹੇ ਹਨ, ਉਹਨਾਂ ਵਿੱਚੋਂ ਕਈਆਂ ਨੂੰ ਨੌਕਰੀ ਕਰਦਿਆਂ ਬਹੁਤ ਜਿਆਦਾ ਸਮਾਂ ਹੋ ਚੁੱਕਾ ਹੈ। ਉਹਨਾਂ ਦਸਿਆ ਕਿ ਜੱਦ ਤੋਂ ਇਹ ਮਾਲੀ ਰੋਜ਼ ਗਾਰਡਨ ਅਤੇ ਜੋਗਰ ਪਾਰਕ ਵਿਖੇ ਕੰਮ ਕਰ ਰਹੇ ਹਨ, ਤੱਦ ਤੋਂ ਹੀ ਇਹਨਾਂ ਪਾਰਕਾਂ ਵਿੱਚ ਬਹੁਤ ਜਿਆਦਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਆਉਣ ਵਾਲੇ ਲੋਕਾਂ ਵੱਲੋਂ ਵੀ ਬਹੁਤ ਜਿਆਦਾ ਪ੍ਰਸ਼ੰਸਾ ਸੁਣਨ ਨੂੰ ਮਿਲਦੀ ਹੈ। ਇਸ ਨਾਲ ਨਗਰ ਨਿਗਮ ਦਾ ਆਨ-ਬਾਨ-ਸ਼ਾਨ ਵਿੱਚ ਬਹੁਤ ਜਿਆਦਾ ਵਾਧਾ ਹੁੰਦਾ ਹੈ। ਇਸ ਲਈ ਉਹਨਾਂ ਬੇਨਤੀ ਕੀਤੀ ਕਿ ਇਹਨਾਂ ਨੂੰ ਨੌਕਰੀ ਤੋਂ ਨਾਂ ਕੱਢ ਕੇ ਇਹਨਾਂ ਨੂੰ ਸ਼ਹਿਰ ਦੇ ਹੋਰ ਪਾਰਕਾਂ ਵਿੱਚ ਐਡਜਸਟ ਕੀਤਾ ਜਾਵੇ। ਇਸਤੇ ਸ਼੍ਰੀ ਸੰਦੀਪ ਗੁਪਤਾ, ਨਿਗਮ ਇੰਜੀਨੀਅਰ ਨੇ ਦਸਿਆ ਕਿ ਰੋਜ਼ ਗਾਰਡਨ ਦਾ ਰਕਬਾ 15 ਏਕੜ ਹੈ। ਪਰੰਤੂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਜਗ੍ਹਾ ਕੰਮ ਕਰ ਰਹੇ ਮਾਲੀਆਂ ਦੀ ਗਿਣਤੀ ਜਿਆਦਾ ਹੋਣ ਕਾਰਨ ਇਹਨਾਂ ਨੂੰ ਨਹੀਂ ਰੱਖਿਆ ਜਾ ਸਕਦਾ। ਇਸਤੇ ਸ਼੍ਰੀ ਬਲਜੀਤ ਸਿੰਘ ਸਰਾਂ, ਕੌਂਸਲਰ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਪਾਰਕਾਂ ਦਾ ਰਕਬਾ ਰਿਵਿਊ ਕਰ ਲਿਆ ਜਾਵੇ। ਉਹਨਾਂ ਦਸਿਆ ਕਿ ਸ਼ਹਿਰ ਵਿੱਚ ਲਗਾਏ ਗਏ ਪੌਦਿਆਂ ਲਈ ਅਤੇ ਹੋਰ ਸਾਰੇ ਪਾਰਕਾਂ ਵਿੱਚ ਮਾਲੀਆ ਦੀ ਕਮੀ ਦੇਖਣ ਨੂੰ ਮਿਲਦੀ ਹੈ। ਉਹਨਾਂ ਕਿਹਾ ਕਿ ਇਹਨਾਂ ਮਾਲੀਆ ਨੂੰ ਇਹਨਾਂ ਪੌਦਿਆਂ ਅਤੇ ਸ਼ਹਿਰ ਦੇ ਹੋਰ ਪਾਰਕਾਂ ਲਈ ਰੱਖਿਆ ਜਾਵੇ। ਉਹਨਾਂ ਜਾਣੂ ਕਰਵਾਇਆ ਕਿ ਨਗਰ ਨਿਗਮ ਵੱਲੋਂ ਇੱਕ ਪਾਸੇ ਤਾਂ ਸ਼ਹਿਰ ਨੂੰ ਹਰਿਆ ਭਰਿਆ ਬਨਾਉਣ ਲਈ ਯਤਨ ਕੀਤੇ ਜਾ ਰਹੇ ਹਨ, ਦੂਸਰੇ ਪਾਸੇ ਬੰਦਿਆਂ ਨੂੰ ਕੱਢਿਆ ਜਾ ਰਿਹਾ ਹੈ। ਜੇਕਰ ਸ਼ਹਿਰ ਨੂੰ ਹਰਿਆ ਭਰਿਆ ਬਨਾਉਣਾ ਹੈ ਤਾਂ ਇਸ ਖਾਤਰ ਹੋਰ ਮਾਲੀਆਂ ਦੀ ਲੋੜ ਪਵੇਗੀ। ਇਸ ਲਈ ਇਹਨਾਂ ਨੂੰ ਕੱਢਣਾ ਯੋਗ ਨਾ ਹੋਵੇਗਾ। ਇਸਤੇ ਮਾਨਯੋਗ ਮੇਅਰ ਸਾਹਿਬ ਨੇ ਕਮਿਸ਼ਨਰ, ਨਗਰ ਨਿਗਮ ਬਠਿੰਡਾ ਨੂੰ ਹਦਾਇਤ ਕੀਤੀ ਕਿ ਇਹਨਾਂ ਮਾਲੀਆਂ ਨੂੰ ਸ਼ਹਿਰ ਵਿੱਚ ਲਗਾਏ ਗਏ ਪੌਦਿਆਂ ਦੀ ਸਾਂਭ-ਸੰਭਾਲ, ਇਹਨਾਂ ਨੂੰ ਪਾਣੀ ਦੇਣ ਅਤੇ ਸ਼ਹਿਰ ਦੇ ਹੋਰ ਤਕਰੀਬਨ 140 ਪਾਰਕਾਂ ਦਾ ਸੁਧਾਰ ਕਰਨ ਲਈ ਅਡਜਸਟ ਕੀਤਾ ਜਾਵੇ, ਅਤੇ ਬਠਿੰਡਾ ਨੂੰ ਹੋਰ ਵੀ ਹਰਿਆ ਭਰਿਆ ਬਨਾਉਣ ਖਾਤਰ ਪੂਰੇ ਯਤਨ ਕੀਤੇ ਜਾਣ।

ਇਸਤੇ ਸਰਵ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਹਨਾਂ ਮਾਲੀਆਂ ਨੂੰ ਨੌਕਰੀ ਤੋਂ ਕੱਢਿਆ ਨਾ ਜਾਵੇ।

ਸ਼੍ਰੀਮਤੀ ਗੁਰਿੰਦਰਪਾਲ ਕੌਰ ਮਾਂਗਟ, ਡਿਪਟੀ ਮੇਅਰ ਨੇ ਕਿਹਾ ਕਿ ਸ਼ਹਿਰ ਦੀਆਂ ਗਲੀਆਂ ਵਿੱਚ ਨਗਰ ਨਿਗਮ ਵੱਲੋਂ ਸਾਰੇ ਵਿਕਾਸ ਦੇ ਕੰਮ ਕੀਤੇ ਗਏ ਹਨ। ਪਰੰਤੂ ਕਈ ਅਜਿਹੀਆਂ ਕਈ ਗਲੀਆਂ ਹਨ, ਜਿੰਨ੍ਹਾਂ ਤੇ ਲੋਕਾਂ ਵੱਲੋਂ ਅਣਅਧਿਕਾਰਤ ਤੌਰ ਤੇ ਕਬਜ਼ੇ ਕੀਤੇ ਜਾ ਰਹੇ ਹਨ। ਇੰਨ੍ਹਾਂ ਵਿਅਕਤੀਆਂ ਵੱਲੋਂ ਗਲੀਆਂ ਤੇ ਮਾਲਕਾਨਾਂ ਹੱਕ ਜਤਾਉਂਦੇ ਹੋਏ ਮਾਨਯੋਗ ਅਦਾਲਤ ਰਾਹੀਂ ਕੰਪਨੈਸ਼ਨ ਲੈ ਲਿਆ ਗਿਆ ਹੈ, ਜਦਕਿ ਇਹ ਨਗਰ ਨਿਗਮ ਪਾਸ ਜਮਾਂ ਹੋਣੇ ਸਨ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਮਾਲਕੀ ਦਾ ਅਧਿਕਾਰ ਲੈਣ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ। ਇਸਤੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਇਸ ਸਬੰਧੀ ਹਾਊਸ ਵੱਲੋਂ unqunimously ਮਤਾ ਪਾਸ ਕੀਤਾ ਜਾਵੇ।

ਸ਼੍ਰੀਮਤੀ ਸੰਤੋਸ਼ ਕੁਮਾਰੀ ਮਹੰਤ, ਕੌਂਸਲਰ ਨੇ ਕਿਹਾ ਕਿ ਉਹਨਾਂ ਦੇ ਵਾਰਡ ਦੀ ਸੰਗ੍ਰਹਾਣਾ ਬਸਤੀ ਵਿਖੇ ਲੱਗੇ ਆਰ.ਓ. ਦੇ ਪਾਣੀ ਦਾ ਸਵਾਦ ਬਦਲਿਆ ਹੋਇਆ ਹੈ। ਉਹਨਾਂ ਬੇਨਤੀ ਕੀਤੀ ਕਿ ਇਸ ਆਰ.ਓ. ਦੇ ਪਾਣੀ ਨੂੰ ਟੈਸਟ ਕਰਵਾਇਆ ਜਾਵੇ। ਇਸਤੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਸਾਫ ਪਾਣੀ ਲੈਣਾ ਹਰ ਸ਼ਹਿਰਨਿਵਾਸੀ ਦਾ ਮੂਲ ਅਧਿਕਾਰ ਹੈ। ਉਹਨਾਂ ਵਿਸ਼ਵਾਸ ਦਿਵਾਇਆ ਕਿ ਆਰ.ਓ. ਦੇ ਪਾਣੀ ਦਾ ਟੈਸਟ ਕਰਨ ਲਈ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ। ਸ਼੍ਰੀਮਤੀ ਸੰਤੋਸ਼ ਕੁਮਾਰੀ ਮਹੰਤ, ਕੌਂਸਲਰ ਨੇ ਕਿਹਾ ਕਿ ਪਿਛਲੇ ਸਾਲ 2.00 ਲੱਖ ਰੁਪਏ ਦੀ ਗਰਾਂਟ ਨਾਲ ਧਰਮਸ਼ਾਲਾ ਦਾ ਕੰਮ ਕਰਵਾਇਆ ਗਿਆ ਸੀ, ਪਰੰਤੂ ਪਿਛਲੇ ਸਾਲ ਤੋਂ ਹੀ ਕੰਮ ਕਰਾਉਣ ਉਪਰੰਤ ਅੱਜ ਤੱਕ ਮਲਬਾ ਉੱਥੇ ਹੀ ਪਿਆ ਹੈ। ਉਹਨਾਂ ਇਹ ਵੀ ਜਾਣੂ ਕਰਵਾਇਆ ਕਿ ਪਿਛਲੇ ਦੋ ਸਾਲਾਂ ਤੋਂ ਉਹਨਾਂ ਦੇ ਵਾਰਡ ਵਿੱਚ ਰੋਡ ਜਾਲੀਆਂ ਸਾਫ ਕਰਨ ਅਤੇ ਕਈ ਰੋਡ ਜਾਲੀਆਂ ਦੇ ਢੱਕਣ ਬਦਲਣ ਉਪਰੰਤ ਅਜੇ ਤੱਕ ਪੁਰਾਣੇ ਟੁੱਟੇ ਹੋਏ ਢੱਕਣ ਚੁੱਕੇ ਨਹੀਂ ਗਏ। ਇਹ ਢੱਕਣ ਉੱਥੇ ਸੜਕਾਂ ਤੇ ਹੀ ਪਏ ਹਨ। ਉਹਨਾਂ ਦਸਿਆ ਕਿ ਇਸ ਨਾਲ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਇਸਤੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਜਲਦ ਹੀ ਇੰਨ੍ਹਾਂ ਨੂੰ ਚੁਕਵਾ ਦਿੱਤਾ ਜਾਵੇਗਾ।

ਸ਼੍ਰੀ ਹਰਪਾਲ ਸਿੰਘ ਢਿੱਲੋਂ, ਕੌਂਸਲਰ ਨੇ ਕਿਹਾ ਕਿ ਉਹਨਾਂ ਵੱਲੋਂ ਮਿਤੀ 28.08.2018 ਨੂੰ ਰੋਡ ਜਾਲੀਆਂ ਸਾਫ ਕਰਨ ਲਈ ਪੱਤਰ ਲਿਖਿਆ ਸੀ। ਪਰੰਤੂ ਅਜੇ ਤੱਕ ਕੋਈ ਵੀ ਰੋਡ ਜਾਲੀ ਸਾਫ ਨਹੀਂ ਕੀਤੀ ਗਈ। ਇਸਤੇ ਕਮਿਸ਼ਨਰ ਸਾਹਿਬ ਨੇ ਸ਼੍ਰੀ ਦਵਿੰਦਰ ਸਿੰਘ ਜੋੜਾ, ਨਿਗਮ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਜੇਕਰ ਤ੍ਰਿਵੇਣੀ

ਵੱਲੋਂ ਕੰਮ ਨਹੀਂ ਕੀਤਾ ਗਿਆ ਤਾਂ ਉਹਨਾਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਵਿੱਚੋਂ ਪੈਸੇ ਕੱਟ ਕੇ 15 ਦਿਨਾਂ ਦੇ ਅੰਦਰ-ਅੰਦਰ ਕੰਮ ਕਰਵਾਇਆ ਜਾਵੇ।

ਸ਼੍ਰੀ ਸੁਖਮਿੰਦਰ ਸਿੰਘ, ਕੌਂਸਲਰ ਨੇ ਕਿਹਾ ਕਿ ਸਰਾਭਾ ਨਗਰ, ਭੱਟੀ ਰੋਡ ਦੇ ਨਾਲ ਗਲੀ ਨੰਬਰ 4 ਵਿੱਚ ਢੱਕਣ ਨੀਵੇਂ ਹੋ ਚੁੱਕੇ ਹਨ, ਜਿਸ ਸਬੰਧੀ ਉਹਨਾਂ ਵੱਲੋਂ ਤਿੰਨ ਮਹੀਨੇ ਪਹਿਲਾਂ ਲਿਖਿਆ ਗਿਆ ਸੀ। ਪਰੰਤੂ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਾ ਹੋਣ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਇਸਤੇ ਮਾਨਯੋਗ ਮੇਅਰ ਸਾਹਿਬ ਨੇ ਜਲਦ ਤੋਂ ਜਲਦ ਕੰਮ ਕਰਨ ਦੀ ਹਦਾਇਤ ਕੀਤੀ।

ਸ਼੍ਰੀ ਪ੍ਰਦੀਪ ਗੋਇਲ, ਕੌਂਸਲਰ ਨੇ ਤ੍ਰਿਵੇਣੀ ਦੇ ਕਰੰਟ ਸਟੇਟਸ ਬਾਰੇ ਪੁੱਛਿਆ, ਜਿਸਤੇ ਦਸਿਆ ਗਿਆ ਕਿ ਅਜੇ ਤ੍ਰਿਵੇਣੀ ਵੱਲੋਂ ਕੀਤੇ ਜਾਣ ਵਾਲੇ ਕੰਮ ਪੈਡਿੰਗ ਹਨ। ਕਮਿਸ਼ਨਰ ਸਾਹਿਬ ਨੇ ਦਸਿਆ ਕਿ ਮਿਤੀ 31.12.2018 ਤੱਕ ਓ.ਐੱਫ਼ ਐਮ. ਦੇ ਕੰਮ ਆਪਣੇ ਹੱਥ ਲੈਣ ਜਾ ਰਹੇ ਹਾਂ। ਸ਼੍ਰੀ ਪ੍ਰਦੀਪ ਗੋਇਲ, ਕੌਂਸਲਰ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਅਜੇ ਤੱਕ ਇਕ ਵੀ ਰੋਡ ਜਾਲੀ ਸਾਫ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਲੋਕਾਂ ਨੂੰ ਬਿਲ ਤਾਂ ਭੇਜੇ ਜਾ ਰਹੇ ਹਨ, ਪਰੰਤੂ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਇਹ ਬਿਲ ਬੰਦ ਕਰ ਦੇਣੇ ਚਾਹੀਦੇ ਹਨ। ਮਾਨਯੋਗ ਮੇਅਰ ਸਾਹਿਬ ਨੇ ਕਿਹਾ ਕਿ ਜਿਸ ਠੇਕੇਦਾਰ ਵੱਲੋਂ ਰੋਡ ਜਾਲੀਆਂ ਸਾਫ ਨਹੀਂ ਕੀਤੀਆ ਗਈਆਂ, ਉਹਨਾਂ ਪਾਸੋਂ ਬਣਦੀ ਅਦਾਇਗੀ ਕੱਟ ਲਈ ਜਾਵੇ ਅਤੇ ਮਹਿਕਮਾਨਾ ਤੋਰ ਤੇ ਰੋਡ ਜਾਲੀਆਂ ਸਾਫ ਕਰਵਾਈਆਂ ਜਾਣ।

ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਦੀ ਗਿਣਤੀ ਵਧਣ ਅਤੇ ਇੰਨ੍ਹਾ ਨਾਲ ਰੋਜ਼ਾਨਾ ਹੋ ਰਹੇ ਹਾਦਸਿਆਂ ਦੇ ਮੱਦੇ ਨਜ਼ਰ ਸਮੁੱਚੇ ਹਾਊਸ ਵਿੱਚ ਮੌਜੂਦ ਸਮੂਹ ਮੈਂਬਰ ਸਾਹਿਬਾਨ ਵੱਲੋਂ ਜਲਦ ਤੋਂ ਜਲਦ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਧਿਆਨ ਵਿੱਚ ਲਿਆਂਦਾ ਗਿਆ ਕਿ ਸ਼ਹਿਰ ਵਿੱਚ ਆਏ ਦਿਨ ਸੜਕਾਂ ਤੇ ਬੇਸਹਾਰਾ ਪਸ਼ੂ ਐਕਸੀਡੈਂਟ ਨਾਲ ਜਾਂ ਬੀਮਾਰ ਹੋ ਕੇ ਮਰ ਜਾਂਦੇ ਹਨ। ਹੱਡਾਂ ਰੋੜੀ ਨਾ ਹੋਣ ਕਾਰਨ ਕਿਸੇ ਵੀ ਠੇਕੇਦਾਰ ਵੱਲੋਂ ਇਹਨਾਂ ਮਰੇ ਪਸ਼ੂਆਂ ਨੂੰ ਚੁੱਕਣ ਦਾ ਠੇਕਾ ਨਾ ਲੈਣ ਅਤੇ ਪਹਿਲਾਂ ਵਾਲੇ ਠੇਕੇਦਾਰ ਵੱਲੋਂ ਭੱਜ ਜਾਣ ਕਾਰਨ ਇਹਨਾਂ ਪਸ਼ੂਆਂ ਨੂੰ ਚੁੱਕਣ ਵਿੱਚ ਬਹੁਤ ਜਿਆਦਾ ਦਿੱਕਤ ਪੇਸ਼ ਆ ਰਹੀ ਹੈ। ਕਈ ਵਾਰ ਇਹ ਗਲੀਆਂ ਵਿੱਚ ਖਾਲੀ ਪਲਾਟਾਂ ਵਿੱਚ ਜਾਂ ਮੇਨ ਸੜਕਾਂ ਤੇ ਇਹਨਾਂ ਦੀ ਮੌਤ ਉਪਰੰਤ ਬਦਬੂ ਫੈਲਣ ਨਾਲ ਅਤੇ ਕਈ ਵਾਰ ਅਵਾਰਾ ਕੁੱਤਿਆਂ ਦੇ ਨੋਚਣ ਨਾਲ ਪ੍ਰਦੂਸ਼ਣ ਅਤੇ ਬੀਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸ਼੍ਰੀ ਜਸਵੀਰ ਸਿੰਘ ਜੱਸਾ, ਕੌਂਸਲਰ ਨੇ ਸ਼ਹਿਰ ਦੀਆਂ ਸੰਸਥਾਵਾਂ ਅਤੇ ਹੋਰ ਪਤਵੰਤੇ ਸੱਜਣਾਂ ਦੀ ਦਰਖਾਸਤ ਪੇਸ਼ ਕਰਦੇ ਹੋਏ ਇੰਨ੍ਹਾ ਬੇਸਹਾਰਾ ਪਸ਼ੂਆਂ ਤੋਂ ਸਮੱਸਿਆ ਦੇ ਹੱਲ ਲਈ ਹੇਠ ਲਿਖੇ ਅਨੁਸਾਰ ਸੁਝਾਅ ਪੇਸ਼ ਕੀਤੇ:-

- ਸ਼ਹਿਰ ਦੀ ਹਦੂਦ ਦੇ ਅੰਦਰ ਜਾਂ ਮੇਨ ਸੜਕਾਂ ਉੱਤੇ ਹਰੇ ਦੀ ਟਾਲ ਬਿਲਕੁੱਲ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂ ਜੋ ਲੋਕ ਉੱਥੋਂ ਹਰਾ ਚਾਰਾ ਲੈ ਕੇ ਸੜਕਾਂ ਤੇ ਹੀ ਪਾ ਦਿੰਦੇ ਹਨ। ਇਸ ਨਾਲ ਕਈ ਵਾਰ ਬੇਸਹਾਰਾ ਪਸ਼ੂ ਸੜਕਾਂ ਤੇ ਇੱਕਠੇ ਹੋ ਕੇ ਆਪਸ ਵਿੱਚ ਲੜਨ ਨਾਲ ਕਈ ਵਾਰ ਜਾਨੀ ਜਾਂ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਟਾਲਾਂ ਸ਼ਹਿਰ ਤੋਂ ਬਾਹਰ ਕੱਢੀਆਂ ਜਾਣ। ਜੇਕਰ ਕੋਈ ਟਾਲ ਸ਼ਹਿਰ ਵਿੱਚ ਪਾਈ ਜਾਂਦੀ ਹੈ ਤਾਂ ਉਸ ਉਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
- ਸ਼ਹਿਰ ਦੀਆਂ ਵੱਖ-ਵੱਖ ਐਂਟਰੀਆਂ ਉਪਰ ਡਿਊਟੀ ਲਗਾਉਣ ਖਾਤਰ ਹਾਊਸ ਵੱਲੋਂ ਡਿਪਟੀ ਕਮਿਸ਼ਨਰ, ਬਠਿੰਡਾ ਅਤੇ ਪੁਲਿਸ ਮੁੱਖੀ ਪਾਸ ਲਿਖਿਆ ਜਾਵੇ ਤਾਂ ਜੋ ਬਾਹਰ ਤੋਂ ਕਿਸੇ ਵਿਅਕਤੀ ਵੱਲੋਂ ਸ਼ਹਿਰ ਵਿੱਚ ਪਸ਼ੂ ਨਾ ਛੱਡੇ ਜਾ ਸਕਣ।
- ਸ਼ਹਿਰ ਦੇ ਆਲੇ-ਦੁਆਲੇ ਪਿੰਡਾਂ ਵਿੱਚ ਹਰ ਪਿੰਡ ਦੇ ਅੰਦਰ ਪੰਚਾਇਤ ਵੱਲੋਂ ਗਊਸ਼ਾਲਾ ਬਣਾਈ ਜਾਵੇ ਤਾਂ ਜੋ ਪਿੰਡ ਵਿੱਚ ਕੋਈ ਪਸ਼ੂ ਸ਼ਹਿਰ ਵਿੱਚ ਨਾ ਆਵੇ। ਇਹ ਵੀ ਆਮ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਵਿੱਚ ਹਰੇ ਚਾਰੇ ਦੀ ਕੋਈ ਕਮੀ ਨਹੀਂ ਹੁੰਦੀ। ਇਸ ਨਾਲ ਪਸ਼ੂਆਂ ਨੂੰ ਵਧੀਆ ਹਰਾ ਚਾਰਾ ਵੀ ਮਿਲੇਗਾ।

ਇਸਤੇ ਸਮੂਹ ਕੌਂਸਲਰ ਸਾਹਿਬਾਨ ਵੱਲੋਂ ਸਹਿਮਤੀ ਜਤਾਈ ਗਈ।

ਇਸਤੇ ਮਾਨਯੋਗ ਮੇਅਰ ਸਾਹਿਬ ਨੇ ਕਮਿਸ਼ਨਰ, ਨਗਰ ਨਿਗਮ ਬਠਿੰਡਾ ਨੂੰ ਹਦਾਇਤ ਕੀਤੀ ਕਿ ਉਕਤ ਸੁਝਾਵਾਂ ਦੇ ਮੱਦੇ ਨਜ਼ਰ ਨਿਗਮ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮਰੇ ਪਸ਼ੂਆਂ ਨੂੰ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇ।

ਇਸਤੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਇਸ ਕੰਮ ਖਾਤਰ ਇਕ ਜੇ.ਸੀ.ਬੀ. ਅਤੇ ਇਹਨਾਂ ਪਸ਼ੂਆਂ ਨੂੰ ਚੁੱਕਣ ਲਈ ਇੱਕ ਵਹੀਕਲ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਹਾਊਸ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼ਹਿਰ ਵਿੱਚ ਅਮਰੀਕਨ ਗਊਆਂ ਜੋ ਦੂੱਧ ਦੇਣ ਤੋਂ ਅਸਮਰਥ ਹੋ ਜਾਂਦੀਆਂ ਹਨ ਅਤੇ ਆਮ ਪਬਲਿਕ ਵੱਲੋਂ ਉਹਨਾਂ ਨੂੰ ਬਾਹਰ ਛੱਡ ਦਿੱਤਾ ਜਾਂਦਾ ਹੈ ਦੇ ਨਾਲ-ਨਾਲ ਹੋਰ ਬੇਸਹਾਰਾ ਪਸ਼ੂਆਂ ਦੀ ਗਿਣਤੀ ਵੀ ਦਿਨ ਬ ਦਿਨ ਵੱਧ ਰਹੀ ਹੈ। ਇੰਨ੍ਹਾਂ ਵਿੱਚੋਂ ਕਈਆਂ ਦੀ ਕੁਦਰਤੀ ਅਤੇ ਕਈਆਂ ਦੀ ਬੀਮਾਰੀ ਜਾਂ ਕਈ ਵਾਰ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ। ਵਰਨਣਯੋਗ ਹੈ ਕਿ ਇਸ ਸਮੇਂ ਬਠਿੰਡਾ ਵਿਖੇ ਕੋਈ ਹੱਡਾਂ ਰੋੜੀ ਨਹੀਂ ਹੈ। ਪਹਿਲਾਂ ਜੇ ਹੱਡਾ ਰੋੜੀ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਦੇ ਨਾਲ ਸੀ, ਉਹ ਲੋਕਾਂ ਵੱਲੋਂ ਬਦਬੂ ਆਉਣ ਅਤੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰਖਦੇ ਹੋਏ ਬੰਦ ਕਰਵਾ ਦਿੱਤੀ ਸੀ। ਇਸ ਉਪਰੰਤ ਨਗਰ ਨਿਗਮ ਵੱਲੋਂ ਮੁਰਦਾ ਪਸ਼ੂਆਂ ਨੂੰ ਚੁੱਕਣ ਦਾ ਠੇਕਾ ਦਿੱਤਾ ਗਿਆ, ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਠੇਕੇਦਾਰ ਪਾਸ ਸੀ। ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਕਈ ਵਾਰ ਮੁਰਦਾ ਪਸ਼ੂ ਉਸ ਜਗ੍ਹਾ ਲਿਜਾਉਣ ਸਮੇਂ ਲੋਕਾਂ ਵੱਲੋਂ ਠੇਕੇਦਾਰ ਨਾਲ ਲੜਾਈ ਝਗੜੇ ਕੀਤੇ ਜਾਂਦੇ ਸਨ। ਇਹ ਠੇਕੇਦਾਰ ਵੱਲੋਂ ਠੇਕਾ ਛੱਡ ਦਿੱਤਾ ਗਿਆ। ਹੁਣ ਮੁਰਦਾ ਪਸ਼ੂਆਂ ਨੂੰ ਚੁਕਵਾਉਣ ਅਤੇ ਹੱਡਾ ਰੋੜੀ ਨਾ ਹੋਣ ਕਾਰਨ ਬਹੁਤ ਜਿਆਦਾ ਦਿੱਕਤ ਪੇਸ਼ ਆ ਰਹੀ ਹੈ। ਮੁਰਦਾ ਪਸ਼ੂਆਂ ਨੂੰ ਕਿਸੇ ਖਾਲੀ ਥਾਂ ਵਿੱਚ ਦੱਬਿਆ ਜਾਂਦਾ ਹੈ। ਕਈ ਵਾਰ ਮੁਰਦਾ ਪਸ਼ੂ ਕਿਸੇ ਖਾਲੀ ਥਾਂ ਵਿੱਚ ਦੱਬਣ ਉਪਰੰਤ ਅਵਾਰਾ ਕੁੱਤਿਆਂ ਵੱਲੋਂ ਬਾਹਰ ਕੱਢ ਕੇ ਨੋਚਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਦਾ ਹੈ, ਉੱਥੇ ਕਈ ਭਿਆਨਕ ਬੀਮਾਰੀਆਂ ਹੋਣ ਦਾ ਵੀ ਖਤਰਾ ਪੈਦਾ ਹੋ ਜਾਂਦਾ ਹੈ।

ਮਾਨਯੋਗ ਮੇਅਰ ਸਾਹਿਬ ਨੇ ਕਿਹਾ ਕਿ ਕਿਸੇ ਵੀ ਜੀਵ ਜੰਤੂ ਦੀ ਮੌਤ ਹੋਣ ਉਪਰੰਤ ਉਸਦੀ ਡੈਡ ਬਾਡੀ ਦਾ ਅਨਾਦਰ ਨਾ ਹੋਵੇ, ਇਸ ਲਈ ਧਾਰਮਿਕ ਰੀਤਿ ਰਿਵਾਜਾਂ ਅਤੇ ਪੂਰੀ ਸ਼ਰਧਾ ਨਾਲ ਉਸਦਾ ਦਾਹ ਸੰਸਕਾਰ ਹੋਣਾ

ਮੌਲਿਕ ਅਧਿਕਾਰ ਹੈ। ਉਹਨਾਂ ਦਸਿਆ ਕਿ ਹਿੰਦੁਸਤਾਨ ਦੇ ਕਈ ਸ਼ਹਿਰਾਂ ਵਿੱਚ ਕਿਸੇ ਇਨਸਾਨ ਦੀ ਮੋਤ ਹੋਣ ਤੋਂ ਬਾਅਦ ਡੈਡ ਬਾਡੀ ਦਾ ਬਿਜਲੀ ਵਾਲੀ ਮਸ਼ੀਨ ਨਾਲ ਦਾਹ ਸੰਸਕਾਰ ਕੀਤਾ ਜਾਂਦਾ ਹੈ। ਉਹਨਾਂ ਸੁਝਾਅ ਦਿੱਤਾ ਕਿ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ, ਐਨ.ਜੀ.ਓ ਜਾਂ ਕਿਸੇ ਵੀ ਯੋਗ ਨਾਲ ਰਾਏ ਕਰਕੇ ਇਹਨਾਂ ਮੁਰਦਾ ਪਸ਼ੂਆਂ ਦਾ ਵੀ ਧਾਰਮਿਕ ਰੀਤਿ ਰਿਵਾਜ਼ਾਂ ਨਾਲ ਬਿਜਲੀ ਵਾਲੀ ਮਸ਼ੀਨ ਦੁਆਰਾ ਦਾਹ ਸੰਸਕਾਰ ਕੀਤਾ ਜਾਵੇ। ਉਹਨਾਂ ਇਸ ਸਬੰਧੀ ਸਮਾਜਸੇਵੀ ਸੰਸਥਾਵਾਂ, ਐਨ.ਜੀ.ਓ ਜਾਂ ਕਿਸੇ ਵੀ ਯੋਗ ਨਾਲ ਰਾਏ ਕਰਨ ਦੀ ਹਦਾਇਤ ਕੀਤੀ। ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਦਿਨ ਬ ਦਿਨ ਵੱਧ ਰਹੀ ਪਸ਼ੂਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਪਾਸੋਂ ਫੰਡਾਂ ਦੀ ਮੰਗ ਕੀਤੀ ਜਾਵੇ ਤਾਂ ਜੋ ਹਰਰਾਏ ਪੁਰ ਵਿੱਚ ਬਣਨ ਵਾਲੀ ਧਰਮਸ਼ਾਲਾ ਵਿੱਚ ਹੋਰ ਸ਼ੈਡ ਬਣਾ ਕੇ ਇਸ ਜਗ੍ਹਾ ਹੋਰ ਪਸ਼ੂ ਫੜ੍ਹ ਕੇ ਛੱਡੇ ਜਾ ਸਕਣ। ਇਸਤੋਂ ਇਲਾਵਾ ਬੇਸਹਾਰਾ ਪਸ਼ੂਆਂ ਦੀ ਸੰਖਿਆ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਇੱਕ ਹੋਰ ਗਰੁੱਪਸ਼ਾਲਾ ਬਨਾਉਣ ਲਈ ਸਰਕਾਰ ਨੂੰ ਲਿਖਿਆ ਜਾਵੇ।

ਸ਼੍ਰੀ ਅਸ਼ੋਕ ਪਾਸਵਾਨ, ਕੌਂਸਲਰ ਨੇ ਕਿਹਾ ਕਿ ਉਹਨਾਂ ਦੇ ਏਰੀਏ ਵਿੱਚ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਉਹਨਾਂ ਜਲਦ ਤੋਂ ਜਲਦ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਹਨਾਂ ਪਾਵਰ ਹਾਊਸ ਰੋਡ ਤੋਂ ਧੋਬੀਆਣਾ ਬਸਤੀ ਨੂੰ ਜਾਂਦੀ ਮੇਨ ਸੜ੍ਹਕ ਤੇ ਪਏ ਵੱਡੇ ਖੱਡੇ ਬਾਰੇ ਜਾਣੂ ਕਰਵਾਇਆ। ਉਹਨਾਂ ਦਸਿਆ ਕਿ ਇਸ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਇਸਤੇ ਮਾਨਯੋਗ ਮੇਅਰ ਸਾਹਿਬ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਗੰਦਾ ਪਾਣੀ ਮਿਕਸ ਹੋਣ ਸਬੰਧੀ ਸ਼ਿਕਾਇਤ ਨੂੰ ਦੂਰ ਕੀਤਾ ਜਾਵੇ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਖੱਡਾ ਭਰਨ ਲਈ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ।

ਸ਼੍ਰੀ ਸੁਖਮਿੰਦਰ ਸਿੰਘ, ਕੌਂਸਲਰ ਨੇ ਕਿਹਾ ਕਿ ਉਹਨਾਂ ਵੱਲੋਂ ਸ਼ਹਿਰ ਵਿੱਚੋਂ ਕੂੜਾ ਕੂਲੈਕਟ ਕਰਨ ਸਬੰਧੀ ਸੁਚਨਾਂ ਅਧਿਕਾਰ ਐਕਟ ਅਧੀਨ ਸੁਚਨਾਂ ਮੰਗੀ ਗਈ ਸੀ। ਪਰੰਤੂ ਇਸ ਸਬੰਧੀ ਕੋਈ ਵੀ ਢੁਕਵਾਂ ਜਵਾਬ ਨਹੀਂ ਮਿਲਿਆ। ਉਹਨਾਂ ਮੰਗ ਕੀਤੀ ਕਿ ਨਗਰ ਨਿਗਮ ਵੱਲੋਂ ਆਪਣੇ ਪੱਧਰ ਤੇ ਕੂੜਾ ਕੂਲੈਕਟ ਕਰਨ ਦਾ ਕੰਮ ਕੀਤਾ ਜਾਵੇ। ਇਸਤੇ ਸਮੁੱਚੇ ਹਾਊਸ ਵੱਲੋਂ ਸਹਿਮਤੀ ਜਤਾਈ ਗਈ। ਇਸਤੇ ਮਾਨਯੋਗ ਮੇਅਰ ਸਾਹਿਬ ਨੇ ਸ਼੍ਰੀ ਸੰਦੀਪ ਗੁਪਤਾ, ਨਿਗਮ ਇੰਜੀਨੀਅਰ ਨੂੰ ਸੁਚਨਾਂ ਅਧਿਕਾਰ ਐਕਟ ਅਧੀਨ ਸ੍ਰ: ਸੁਖਮਿੰਦਰ ਸਿੰਘ, ਕੌਂਸਲਰ ਵੱਲੋਂ ਮੰਗੀ ਗਈ ਸੁਚਨਾਂ ਵਿਸਥਾਰ ਵਿੱਚ ਦੇਣ ਲਈ ਹਦਾਇਤ ਕੀਤੀ।

ਸ੍ਰ: ਰਾਜਵਿੰਦਰ ਸਿੰਘ ਸਿੱਧੂ, ਕੌਂਸਲਰ ਨੇ ਕਿਹਾ ਕਿ ਮਾਨਸਾ ਰੋਡ ਤੇ ਸਿਲਵਰ ਸਿਟੀ ਕਲੋਨੀ ਵਿਖੇ ਤ੍ਰਿਵੇਣੀ ਕੰਪਨੀ ਦੇ ਕਰਮਚਾਰੀਆਂ ਵੱਲੋਂ ਪਾਣੀਪਾਂ ਪਾਉਣ ਉਪਰੰਤ ਕੂਨੈਕਸ਼ਨ ਬਾਹਰ ਨਹੀਂ ਛੱਡੇ ਜਾ ਰਹੇ। ਉਹਨਾਂ ਇਹ ਕੂਨੈਕਸ਼ਨ ਬਾਹਰ ਛੱਡਣ ਦੀ ਮੰਗ ਕੀਤੀ। ਇਸਤੇ ਮਾਨਯੋਗ ਮੇਅਰ ਸਾਹਿਬ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਐਸ.ਡੀ.ਓ. ਸ਼੍ਰੀ ਰਾਕੇਸ਼ ਮਹਿਤਾ ਨੂੰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ।

ਇਸ ਉਪਰੰਤ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ।

ਏਜੰਡਾ ਨੰਬਰ 1 :

ਮੀਟਿੰਗ ਮਿਤੀ 06.06.2018 ਦੀ ਕਾਰਵਾਈ ਦੀ ਪਕਿਆਈ।

ਮਤਾ ਨੰਬਰ 22: ਮੀਟਿੰਗ ਮਿਤੀ 06.06.2018 ਦੀ ਕਾਰਵਾਈ ਦੀ ਪਕਿਆਈ ਕੀਤੀ ਜਾਂਦੀ ਹੈ।

ਏਜੰਡਾ ਨੰਬਰ 2 :

ਰਿਪੋਰਟ ਪ੍ਰਾਪਰਟੀ ਟੈਕਸ ਸਾਖਾ ਕਿ ਪੰਜਾਬ ਸਰਕਾਰ ਵੱਲੋਂ 2013-14 ਤੋਂ ਹਾਊਸ ਟੈਕਸ ਖਤਮ ਕਰਕੇ ਸਵੈ-ਘੋਸ਼ਿਤ ਪ੍ਰਣਾਲੀ ਰਾਹੀਂ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2012-13 ਤੱਕ ਹਾਊਸ ਟੈਕਸ ਵਸੂਲ ਕੀਤਾ ਜਾਂਦਾ ਸੀ, ਜੋ ਨਗਰ ਕੌਂਸਲ/ ਨਗਰ ਨਿਗਮ ਵੱਲੋਂ ਕੀਤੀ ਅਸੈਸਮੈਂਟ ਮੁਤਾਬਿਕ ਪੁਰਾਣੇ ਨੰਬਰਾਂ ਤੇ ਆਧਾਰਿਤ ਸੀ, ਜਦਕਿ ਪ੍ਰਾਪਰਟੀ ਟੈਕਸ ਯੂ.ਆਈ.ਡੀ. ਨੰਬਰਾਂ ਰਾਹੀਂ ਅਸੈਸੀ ਵੱਲੋਂ ਖੁੱਦ ਸਵੈ-ਘੋਸ਼ਿਤ ਰਿਟਰਨ ਭਰਨ ਉਪਰੰਤ ਨਿਗਮ ਵਿਖੇ ਜਮ੍ਹਾਂ ਕਰਵਾਇਆ ਜਾਂਦਾ ਹੈ। ਕਈ ਵਾਰ ਅਸੈਸੀ ਸਾਲ 2013-14 ਜਾਂ ਉਸ ਤੋਂ ਬਾਅਦ ਦੀ ਪ੍ਰਾਪਰਟੀ ਟੈਕਸ ਰਿਟਰਨ ਜਮ੍ਹਾਂ ਕਰਵਾਉਣ ਸਮੇਂ ਉਸ ਵਿੱਚ ਕੇਵਲ ਯੂ.ਆਈ.ਡੀ. ਨੰਬਰ ਹੀ ਅੰਕਿਤ ਕਰ ਦਿੰਦਾ ਹੈ, ਜਦਕਿ ਪ੍ਰਾਪਰਟੀ ਟੈਕਸ ਰਿਟਰਨ ਦੇ ਕਾਲਮ ਨੰਬਰ 2 ਵਿੱਚ ਪੁਰਾਣੇ ਨੰਬਰ ਦਾ ਕਾਲਮ ਵੀ ਬਣਿਆ ਹੋਇਆ ਹੈ। ਅਸੈਸੀ ਵੱਲੋਂ ਆਪਣੀ ਪ੍ਰਾਪਰਟੀ ਟੈਕਸ ਰਿਟਰਨ ਵਿੱਚ ਜਾਂ ਤਾਂ ਪੁਰਾਣਾ ਨੰਬਰ ਅੰਕਿਤ ਹੀ ਨਹੀਂ ਕੀਤਾ ਹੁੰਦਾ ਜਾਂ ਪੁਰਾਣਾ ਨੰਬਰ/ ਨਵਾਂ ਨੰਬਰ ਗਲਤ ਭਰ ਦਿੰਦਾ ਹੈ। ਜਿਸ ਕਾਰਨ ਅਸੈਸੀ ਵੱਲੋਂ ਬਾਦ ਵਿੱਚ ਆਪਣੀ ਪ੍ਰਾਪਰਟੀ ਟੈਕਸ ਰਿਟਰਨ ਵਿੱਚ ਨੰਬਰ ਅੰਕਿਤ ਕਰਨ ਜਾਂ ਨੰਬਰ ਦਰੁੱਸਤ ਕਰਨ ਦੀ ਮੰਗ ਕੀਤੀ ਜਾਂਦੀ ਹੈ। ਜਿਸ ਨਾਲ ਇਹ ਪ੍ਰਾਪਰਟੀ ਟੈਕਸ ਦੀਆਂ ਰਸੀਦਾਂ ਦਰੁੱਸਤ ਕਰਨ ਤੇ ਨਿਗਮ ਦਾ ਸਮਾਂ ਅਤੇ ਵਿਤੀ ਨੁਕਸਾਨ ਹੁੰਦਾ ਹੈ।

ਇਸ ਲਈ ਅਸੈਸੀ ਨੂੰ ਉਕਤ ਸਰਵਿਸ ਦੇਣ ਲਈ ਤਜਵੀਜ਼ ਕੀਤੀ ਜਾਂਦੀ ਹੈ ਕਿ ਅਸੈਸੀ ਪਾਸੋਂ ਪ੍ਰਤੀ ਰਸੀਦ, ਪ੍ਰਤੀ ਸਾਲ ਘੱਟੋ-ਘੱਟ 100/- ਰੁਪਏ ਸਰਵਿਸ ਫੀਸ ਚਾਰਜ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਜਿਸ ਅਸੈਸੀ ਵੱਲੋਂ ਡੁਪਲੀਕੇਟ ਰਸੀਦ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਪਾਸੋਂ ਵੀ ਇਹੀ ਚਾਰਜ ਵਸੂਲ ਕੀਤੇ ਜਾਣ ਤਾਂ ਜੋ ਨਿਗਮ ਦੇ ਸਮੇਂ ਅਤੇ ਹੋਏ ਵਿਤੀ ਨੁਕਸਾਨ ਦੀ ਭਰਪਾਈ ਹੋ ਸਕੇ। ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 23: ਪ੍ਰਵਾਨ ਹੈ।

ਏਜੰਡਾ ਨੰਬਰ 3 :

ਰਿਪੋਰਟ ਓ.ਐੱਡ ਐਮ. ਸਾਖਾ ਕਿ Disposal of Sewerage Water of M.C. Colony situated near Rose Garden at Bathinda ਦੇ ਕੰਮ ਲਈ ਕਾਰਜਕਾਰੀ ਇੰਜੀਨੀਅਰ, ਪੰਜਾਬ ਵ/ਸ ਅਤੇ ਸੀਵਰੇਜ਼ ਮੰਡਲ

ਨੰਬਰ 1, ਬਠਿੰਡਾ ਵੱਲੋਂ ਨਗਰ ਨਿਗਮ ਕਲੋਨੀ, ਨੇੜੇ ਰੋਜ਼ ਗਾਰਡਨ ਵਿੱਚ ਸੀਵਰੇਜ਼ ਪਾਉਣ ਦਾ ਤਖਮੀਨਾ ਮੁਬਲਿਗ 30.64 ਲੱਖ ਰੁਪਏ ਦਾ ਪ੍ਰਾਪਤ ਹੋਇਆ ਹੈ। ਇਸ ਤਖਮੀਨੇ ਦੀ ਪ੍ਰਸ਼ਾਸਕੀ ਪ੍ਰਵਾਨਗੀ ਹਾਸਲ ਕਰਨ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 24: ਪ੍ਰਵਾਨ ਹੈ।

ਏਜੰਡਾ ਨੰਬਰ 4 :

ਰਿਪੋਰਟ ਰੈਂਟ ਸ਼ਾਖਾ ਕਿ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 8/07/2015-5LG3/1085686/1-2 ਮਿਤੀ 16-10-2017 ਅਧੀਨ ਨਿਗਮ ਦੀਆ ਪ੍ਰਾਪਰਟੀਆ ਨੂੰ ਸੇਲ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਮਿਤੀ 14.03.2018 ਦੇ ਮਤਾ ਨੰਬਰ 85 ਅਨੁਸਾਰ ਕਿਰਾਏ ਤੇ ਦਿੱਤੀਆਂ ਨਿਗਮ ਦੀ ਪ੍ਰਾਪਰਟੀਜ਼ ਨੂੰ ਵੇਚਣ ਦੇ ਸਬੰਧ ਵਿੱਚ ਮਾਨਯੋਗ ਮੇਅਰ, ਨਗਰ ਨਿਗਮ ਬਠਿੰਡਾ ਜੀ ਵੱਲੋਂ ਬਣਾਈ ਸਬ-ਕਮੇਟੀ ਦੀ ਮੀਟਿੰਗ ਮਿਤੀ 22.03.2018 ਨੂੰ ਸਵੇਰੇ 11.00 ਵਜੇ ਨਿਗਮ ਦਫਤਰ ਵਿਖੇ ਹੋਈ। ਸਬ-ਕਮੇਟੀ ਵੱਲੋਂ ਕੀਤੀ ਗਈ ਮੀਟਿੰਗ ਦੀ ਕਾਰਵਾਈ ਹੇਠ ਅਨੁਸਾਰ ਹੈ:-

ਜਨਰਲ ਹਾਊਸ ਦੀ ਮੀਟਿੰਗ ਮਿਤੀ 14.03.2018 ਦੇ ਮਤਾ ਨੰਬਰ 85 ਅਨੁਸਾਰ ਕਿਰਾਏ ਤੇ ਦਿੱਤੀਆਂ ਨਿਗਮ ਦੀਆਂ ਪ੍ਰਾਪਰਟੀਜ਼ ਨੂੰ ਵੇਚਣ ਦੇ ਸਬੰਧ ਵਿੱਚ ਮਾਨਯੋਗ ਮੇਅਰ ਨਗਰ ਨਿਗਮ ਬਠਿੰਡਾ ਜੀ ਵੱਲੋਂ ਬਣਾਈ ਗਈ ਸਬ-ਕਮੇਟੀ ਦੀ ਮੀਟਿੰਗ ਅੱਜ ਮਿਤੀ 22-03-2018 ਨੂੰ ਸਵੇਰੇ 11.00 ਵਜੇ ਨਿਗਮ ਦਫਤਰ ਵਿਖੇ ਸ਼੍ਰੀ ਤਰਸੇਮ ਚੰਦ ਗੋਇਲ, ਸੀਨੀਅਰ ਡਿਪਟੀ ਮੇਅਰ ਜੀ ਦੀ ਪ੍ਰਵਾਨਗੀ ਹੇਠ ਕੀਤੀ ਗਈ ਮੀਟਿੰਗ ਦੀ ਕਾਰਵਾਈ।

ਇਸ ਮੀਟਿੰਗ ਵਿੱਚ ਸਰਬਸ਼੍ਰੀ/ਸ਼੍ਰੀਮਤੀ ਹਰਮੰਦਰ ਸਿੰਘ, ਕੌਂਸਲਰ, ਗੁਰਸੇਵਕ ਸਿੰਘ ਮਾਨ, ਕੌਂਸਲਰ, ਅਸ਼ੋਸ਼ ਪਾਸਵਾਨ, ਕੌਂਸਲਰ, ਪ੍ਰੀਤਮ ਕੌਰ, ਕੌਂਸਲਰ/ਮੈਂਬਰ ਸਾਹਿਬਾਨ ਹਾਜ਼ਰ ਆਏ। ਮੀਟਿੰਗ ਦੇ ਆਰੰਭ ਵਿੱਚ ਸੀਨੀਅਰ ਡਿਪਟੀ ਮੇਅਰ ਜੀ ਵੱਲੋਂ ਹਾਜ਼ਰ ਆਏ ਮੈਂਬਰ ਸਾਹਿਬਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ 8/07/2015-5LG3/1085686/1-2 ਮਿਤੀ 16-10-2017 ਤਹਿਤ 20 ਸਾਲਾਂ ਤੋਂ ਵੱਧ ਕਿਰਾਏਦਾਰਾਂ/ਲਾਇਸੰਸੀ/ਸਬ-ਲੈਟੀਆਂ ਨੂੰ ਪ੍ਰਾਪਰਟੀਆਂ ਵੇਚਣ ਦੇ ਸਬੰਧ ਵਿੱਚ ਵਿਸਥਾਰਪੂਰਵਕ ਵਿਚਾਰ ਕੀਤਾ ਗਿਆ ਕਿ ਨਗਰ ਨਿਗਮ ਪਾਸ ਕੋਈ Dewelling unit ਨਹੀਂ ਹੈ। ਦੁਕਾਨਾਂ ਨੂੰ ਖਰੀਦਣ ਦੇ ਸਬੰਧ ਵਿੱਚ ਸਾਲ 2016 ਦੀ ਪਿਛਲੀ ਅਤੇ ਸਾਲ 2017 ਦੀ ਨਵੀਂ ਪਾਲਿਸੀ ਤਹਿਤ ਮਿਤੀ 21.03.2018 ਤੱਕ ਕਿਰਾਏ ਦੀਆਂ ਦੁਕਾਨਾਂ ਨੂੰ ਖਰੀਦਣ ਲਈ ਕੁੱਲ 236 ਦਰਖਾਸਤਾਂ ਪ੍ਰਾਪਤ ਹੋਈਆਂ ਹਨ ਅਤੇ ਇਹਨਾਂ ਦਰਖਾਸਤਾਂ ਨੂੰ ਪ੍ਰਾਪਤ ਕਰਨ ਦੀ ਆਖਿਰੀ ਮਿਤੀ 31.03.2018 ਹੈ। ਨਗਰ ਨਿਗਮ ਵੱਲੋਂ ਕੁੱਲ 401 ਜਾਇਦਾਦਾਂ ਕਿਰਾਏ ਤੇ ਦਿੱਤੀਆਂ ਹੋਈਆਂ ਹਨ। ਜਿਹਨਾਂ ਵਿੱਚੋਂ 178 ਦੁਕਾਨਾਂ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਕੇਸ ਚੱਲ ਰਿਹਾ ਹੈ ਅਤੇ ਬਾਕੀ 223 ਦੁਕਾਨਾਂ ਵਿੱਚੋਂ ਐਸ.ਸੀ.ਐਫ, ਐਸ.ਸੀ.ਓ ਨੂੰ ਛੱਡ ਕੇ ਪਾਲਿਸੀ ਅਨੁਸਾਰ 50 ਵਰਗ ਗਜ਼ ਅਤੇ 20 ਸਾਲ ਦੀ ਕਿਰਾਏਦਾਰੀ ਦੀ ਸ਼ਰਤ ਨੂੰ ਪੂਰਾ ਕਰਦੀਆਂ 46 ਦੁਕਾਨਾਂ ਵੇਚਣਯੋਗ ਹਨ। ਇਹਨਾਂ 46 ਦੁਕਾਨਾਂ ਵਿੱਚੋਂ 11 ਦੁਕਾਨਾਂ ਦੇ ਕਿਰਾਏਦਾਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹਨਾਂ ਦੇ ਵਾਰਸਾਂ ਵੱਲੋਂ ਕਿਰਾਏਦਾਰੀ ਆਪਣੇ ਨਾਮ ਤਬਦੀਲ ਨਹੀਂ ਕਰਵਾਈ ਗਈ। ਇਹਨਾਂ 46 ਦੁਕਾਨਾਂ ਦਾ ਕੁੱਲ ਸਲਾਨਾ ਕਿਰਾਈਆ 6,83,268/- ਰੁਪਏ (5,17,344+ 1,65,924) ਬਣਦਾ ਹੈ। ਕੁਲੈਕਟਰ ਰੇਟ ਅਨੁਸਾਰ 46 ਦੁਕਾਨਾਂ ਦੀ ਅੰਦਾਜਨ ਕੀਮਤ 2.63 ਕਰੋੜ ਰੁਪਏ (1.90 + 0.73) ਛੱਤਾਂ ਦੀ ਵੈਲਯੂ ਸਮੇਤ ਬਣਦੀ ਹੈ। ਇਹਨਾਂ 46 ਦੁਕਾਨਾਂ ਦਾ ਅੰਦਾਜਨ ਪ੍ਰਾਪਰਟੀ ਟੈਕਸ 29045/- ਰੁਪਏ (21811+7234) ਬਣਦਾ ਹੈ। ਇਹਨਾਂ ਦੁਕਾਨਾਂ ਨੂੰ ਵੇਚਣ ਦੇ ਸਬੰਧ ਵਿੱਚ ਨਫੇ ਨੁਕਸਾਨ ਦਾ ਮੁਲੰਕਣ ਕਰਨ ਤੋਂ ਬਾਅਦ ਸਮੁੱਚੇ ਤੌਰ ਤੇ ਸਬ-ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਇਹ 46 ਦੁਕਾਨਾਂ ਵੇਚ ਦਿੱਤੀਆਂ ਜਾਣ। ਇਸ ਦੇ ਨਾਲ ਹੀ ਸਬ-ਕਮੇਟੀ ਵੱਲੋਂ ਕਿਰਾਏ ਦੀਆਂ ਦੁਕਾਨਾਂ ਨੂੰ ਵੇਚਣ ਦੇ ਸਬੰਧ ਵਿੱਚ ਹੋਰ ਪਾਤਰਤਾ ਵਧਾਉਣ ਲਈ ਹੇਠ ਲਿਖੇ ਸੁਝਾਵ ਪੇਸ਼ ਕੀਤੇ ਗਏ:-

- * ਪਾਲਿਸੀ ਅਨੁਸਾਰ ਪਾਤਰਤਾ ਹੈ ਕਿ Dewelling Units 20 ਸਾਲ ਪੁਰਾਣਾ ਹੋਣਾ ਚਾਹਿਦਾ ਹੈ ਅਤੇ ਦੁਕਾਨ ਦੀ ਕਿਰਾਏਦਾਰੀ 20 ਸਾਲ ਪੁਰਾਣੀ ਹੋਣੀ ਚਾਹਿਦੀ ਹੈ। Dewelling Units ਵਾਂਗ ਕਿਰਾਏ ਦੀਆਂ ਦੁਕਾਨਾਂ ਵੀ 20 ਸਾਲ ਪੁਰਾਣੀ ਦੁਕਾਨ ਦੀ ਸ਼ਰਤ ਤੇ ਵੇਚ ਦਿੱਤੀਆਂ ਜਾਣ।

- * ਪਾਲਿਸੀ ਅਨੁਸਾਰ ਜੇਕਰ ਕਿਰਾਏ ਦੀਆਂ ਦੁਕਾਨਾਂ ਦੀਆਂ ਛੱਤਾਂ ਨਿਗਮ ਪਾਸ ਹਨ, ਤਾਂ ਉਹ ਛੱਤਾਂ ਨਿਗਮ ਪਾਸ ਹੀ ਰਹਿਣਗੀਆਂ। ਕਿਰਾਏਦਾਰਾਂ ਨੂੰ ਬਿਨਾਂ ਛੱਤ ਤੋਂ ਦੁਕਾਨ ਵੇਚੀ ਜਾਵੇਗੀ। ਜੇਕਰ ਕਿਰਾਏ ਵਾਲੀ ਇਮਾਰਤ ਬਹੁ-ਮੰਜਿਲੀ ਨਹੀਂ ਹੈ, ਤਾਂ ਉਸ ਦੀਆਂ ਛੱਤਾਂ ਵੀ ਕਿਰਾਏਦਾਰਾਂ ਨੂੰ ਵੇਚ ਦਿੱਤੀਆਂ ਜਾਣ।
- * ਪਾਲਿਸੀ ਅਨੁਸਾਰ ਪਹਿਲੀ ਸਟੇਜ ਤੇ ਵੇਚੀ ਹੋਈ ਪ੍ਰਾਪਰਟੀ ਦੀ ਕੁੱਲ ਕੀਮਤ ਦਾ ¼ ਹਿੱਸਾ (25% ਕੀਮਤ) ਜਮ੍ਹਾਂ ਕਰਵਾਈ ਜਾਣੀ ਹੈ ਅਤੇ ਬਾਕੀ ਕੀਮਤ ਬਿਨਾਂ ਵਿਆਜ ਤੋਂ 3 ਸਾਲਾਂ ਕਿਸਤਾਂ ਵਿੱਚ ਜਮ੍ਹਾਂ ਕਰਵਾਈ ਜਾਣੀ ਹੈ। ਕਮੇਟੀ ਦਾ ਵਿਚਾਰ ਹੈ ਕਿ ਬਾਕੀ 75% ਕੀਮਤ 3 ਤਿਮਾਹੀ ਕਿਸਤਾਂ ਵਿੱਚ ਜਮ੍ਹਾਂ ਕਰਵਾਈ ਜਾਵੇ, ਤਾਂ ਜੋ ਨਿਗਮ ਨੂੰ ਸਾਰੀ ਕੀਮਤ ਦੀ ਵਸੂਲੀ ਇੱਕ ਸਾਲ ਦੇ ਅੰਦਰ-2 ਹੋ ਜਾਵੇ।

ਪਾਲਿਸੀ ਅਨੁਸਾਰ ਯੋਗ ਪਾਈਆਂ ਗਈਆਂ 46 ਦੁਕਾਨਾਂ ਅਤੇ ਆਖਿਰੀ ਮਿਤੀ 31.03.2018 ਤੱਕ ਪ੍ਰਾਪਤ ਹੋਣ ਵਾਲੀਆਂ ਯੋਗ ਦਰਖਾਸਤਾਂ ਤੇ ਦੁਕਾਨਾਂ ਵੇਚਣ ਦੀ ਪ੍ਰਵਾਨਗੀ ਦੇਣ ਲਈ, ਇਹ ਰਿਪੋਰਟ ਨਿਗਮ ਦੇ ਜਨਰਲ ਹਾਊਸ ਦੀ ਆਉਣ ਵਾਲੀ ਮੀਟਿੰਗ ਵਿੱਚ ਭੇਜੀ ਜਾਂਦੀ ਹੈ ਅਤੇ ਉਕਤ ਸੁਝਾਅ ਹੋਰ ਪਾਤਰਤਾ ਵਧਾਉਣ ਲਈ ਸਰਕਾਰ ਪਾਸ ਭੇਜੇ ਜਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਮੀਟਿੰਗ ਪ੍ਰਧਾਨ ਜੀ ਦੇ ਧੰਨਵਾਦ ਮਤੇ ਸਹਿਤ ਸਮਾਪਤ ਹੋਈ।

ਉਕਤ ਅਨੁਸਾਰ ਸਬ-ਕਮੇਟੀ ਦੀ ਰਿਪੋਰਟ ਰਾਹੀਂ ਯੋਗ ਪਾਈਆਂ ਗਈਆਂ 46 ਦੁਕਾਨਾਂ ਅਤੇ ਆਖਿਰੀ ਮਿਤੀ 31.03.2018 ਤੱਕ ਪ੍ਰਾਪਤ ਹੋਣ ਵਾਲੀਆਂ ਯੋਗ ਦਰਖਾਸਤਾਂ ਤੇ ਦੁਕਾਨਾਂ ਵੇਚਣ ਦੀ ਪ੍ਰਵਾਨਗੀ ਦੇਣ ਲਈ ਅਤੇ ਉਕਤ ਸੁਝਾਅ ਹੋਰ ਪਾਤਰਤਾ ਵਧਾਉਣ ਲਈ ਸਰਕਾਰ ਪਾਸ ਭੇਜੇ ਜਾਣ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 25: ਪ੍ਰਵਾਨ ਹੈ।

ਏਜੰਡਾ ਨੰਬਰ 5 :

ਰਿਪੋਰਟ ਫਾਇਰ ਬ੍ਰਿਗੇਡ ਸ਼ਾਖਾ ਕਿ ਫਾਇਰ ਸਰਵਿਸ ਇੱਕ ਜ਼ਰੂਰੀ ਸੇਵਾ ਹੈ। ਪਬਲਿਕ ਦੀ ਜਾਨ-ਮਾਲ ਦੀ ਰੱਖਿਆ ਕਰਨਾ ਇਸਦੀ ਮੁੱਢਲੀ ਜਿੰਮੇਵਾਰੀ ਹੈ। ਫਾਇਰ ਸਟੇਸ਼ਨ ਬਠਿੰਡਾ ਵਿਖੇ ਇਸ ਸਮੇਂ 7 ਫਾਇਰ ਟੈਂਡਰ, ਇੱਕ ਐਂਬੂਲੈਂਸ ਵੈਨ, ਇੱਕ ਫਾਇਰ ਜੀਪ, ਇੱਕ ਮੋਟਰ ਸਾਈਕਲ ਮੋਜੂਦ ਹੈ। ਫਾਇਰ ਬ੍ਰਿਗੇਡ ਵਿਖੇ ਇਸ ਸਮੇਂ 4 ਲੀਡਿੰਗ ਫਾਇਰਮੈਨ, 11 ਫਾਇਰਮੈਨ ਅਤੇ 10 ਡਰਾਈਵਰ ਕੰਮ ਕਰ ਰਹੇ ਹਨ। ਫਾਇਰ ਸਟੈਂਡਿੰਗ ਆਰਡਰਾਂ ਦੀ ਮੱਦ ਅਨੁਸਾਰ ਇੱਕ ਫਾਇਰ ਟੈਂਡਰ ਮਗਰ ਇੱਕ ਲੀਡਿੰਗ ਫਾਇਰਮੈਨ, ਇੱਕ ਡਰਾਈਵਰ ਅਤੇ 4 ਫਾਇਰਮੈਨ ਇੱਕ ਸ਼ਿਫਟ ਵਿੱਚ ਹੋਣੇ ਚਾਹੀਦੇ ਹਨ।

ਬਠਿੰਡਾ ਸ਼ਹਿਰ ਦਾ ਏਰੀਆ ਅਤੇ ਆਬਾਦੀ ਕਾਫੀ ਵੱਧ ਗਈ ਹੈ। ਬਠਿੰਡਾ ਸ਼ਹਿਰ ਵਿੱਚ ਵੱਡੇ-ਵੱਡੇ ਮਾਲ, ਨਵੀਆਂ ਕਲੋਨੀਆਂ, ਪੁਰਾਣਾ ਅਤੇ ਨਵਾਂ ਫੋਕਲ ਪੁਆਇੰਟ, ਗਰੇਬ ਸੈਂਟਰ, ਐਲ.ਪੀ.ਜੀ. ਬੋਟਲਿੰਗ ਪਲਾਂਟ, ਰਿਫਾਇਨਰੀ, ਆਇਲ ਡਿਪੂ, ਸਪੀਨਿੰਗ ਮਿੱਲ, ਕੈਮੀਕਲ ਪਲਾਂਟ, ਕਾਟਨ ਫੈਕਟਰੀਆਂ, ਸ਼ੈਲਰ ਦਾਣਾ ਮੰਡੀ, ਸਬਜੀ ਮੰਡੀ ਅਤੇ ਵੇਅਰਹਾਊਸ ਆਦਿ ਹਨ।

ਬਠਿੰਡਾ ਫਾਇਰ ਬ੍ਰਿਗੇਡ ਨੂੰ ਸ਼ਹਿਰ ਤੋਂ ਇਲਾਵਾ ਸੰਗਤ ਮੰਡੀ, ਰਾਮਾਂ ਮੰਡੀ, ਤਲਵੰਡੀ ਸਾਬੋ, ਕੋਟਫੱਤਾ, ਨਥਾਣਾ, ਭੁੱਚੇ ਮੰਡੀ ਅਤੇ ਗੋਨਿਆਣਾ ਮੰਡੀ ਆਦਿ ਵਿਖੇ ਅੱਗ ਬੁਝਾਉਣ ਲਈ ਜਾਣਾ ਪੈਂਦਾ ਹੈ। ਮੋਜੂਦਾ ਸਟਾਫ ਬਹੁਤ ਘੱਟ ਹੈ।

ਫਾਇਰ ਬ੍ਰਿਗੇਡ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ 6 ਫਾਇਰ ਡਰਾਈਵਰ ਅਤੇ 20 ਫਾਇਰਮੈਨ ਆਉਟਸੋਰਸ ਤੇ ਰੱਖਣ ਲਈ ਨਗਰ ਨਿਗਮ ਤੋਂ ਪ੍ਰਵਾਨਗੀ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 26: ਪ੍ਰਵਾਨ ਹੈ। 6 ਫਾਇਰ ਡਰਾਈਵਰ ਅਤੇ 20 ਫਾਇਰਮੈਨ ਆਉਟਸੋਰਸ ਤੇ ਰੱਖਣ ਖਾਤਰ 5 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ। ਸਬ-ਕਮੇਟੀ ਬਣਾਉਣ ਦੇ ਅਧਿਕਾਰ ਮਾਨਯੋਗ ਮੇਅਰ ਸਾਹਿਬ ਨੂੰ ਦਿੱਤੇ ਜਾਂਦੇ ਹਨ।

ਏਜੰਡਾ ਨੰਬਰ 6 :

ਰਿਪੋਰਟ ਫਾਇਰ ਬ੍ਰਿਗੇਡ ਸ਼ਾਖਾ ਕਿ ਫਾਇਰ ਟੈਂਡਰ PJB 4682 ਜੋ ਕਿ 1981 ਮਾਡਲ ਹੈ। ਇਹ ਗੱਡੀ ਲਗਭਗ 35 ਸਾਲ ਪੁਰਾਣੀ ਹੋ ਚੁੱਕੀ ਹੈ। ਗੱਡੀ ਪੁਰਾਣੀ ਹੋਣ ਕਰਕੇ ਫਾਇਰ ਕਾਲਾਂ ਤੇ ਜਾਣ ਦੇ ਕਾਬਲ ਨਹੀਂ ਹੈ। ਗੱਡੀ ਦੀ ਹਾਲਤ ਜਿਆਦਾ ਖਸਤਾ ਹੋਣ ਕਰਕੇ ਰਿਪੇਅਰ ਕਰਾਉਣ ਦੇ ਕਾਬਲ ਨਹੀਂ ਹੈ। ਪੰਜਾਬ ਸਰਕਾਰ ਮੋਟਰ ਵਹੀਕਲ ਬੋਰਡ ਦੇ ਪੱਤਰ ਨੰਬਰ STCG (AT)/28/27691-741 ਮਿਤੀ 08.08.1996 ਦੇ ਅਨੁਸਾਰ Goods

Vehicles etc. ਦੇ ਮੁਤਾਬਿਕ 8 ਸਾਲ ਜਾਂ 4.00 ਲੱਖ ਕਿਲੋਮੀਟਰ ਚੱਲੇ ਵਹੀਕਲ ਨੂੰ ਕੰਡਮ ਕੀਤਾ ਜਾ ਸਕਦਾ ਹੈ। ਇਸ ਲਈ ਫਾਇਰ ਟੈਂਡਰ PJB 4682 ਨੂੰ ਪੰਜਾਬ ਸਰਕਾਰ ਮੋਟਰ ਵਹੀਕਲ ਬੋਰਡ ਦੇ ਪੱਤਰ ਮੁਤਾਬਿਕ ਕੰਡਮ ਕਰਨ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 27: ਪ੍ਰਵਾਨ ਹੈ।

ਏਜੰਡਾ ਨੰਬਰ 7 :

ਰਿਪੋਰਟ ਓ.ਐੱਡ ਐਮ. ਸ਼ਾਖਾ ਕਿ ਕਾਰਜਕਾਰੀ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵੱਲੋਂ ਆਪਣੇ ਪੱਤਰ ਨੰਬਰ 1135 ਮਿਤੀ 11.04.2018 ਰਾਹੀਂ 731.09 ਲੱਖ ਰੁਪਏ ਦਾ ਤਖਮੀਨਾ ਭੇਜਿਆ ਹੈ। ਨਗਰ ਨਿਗਮ ਵੱਲੋਂ ਹਾਊਸ ਦੀ ਮੰਨਜ਼ੂਰੀ ਤੋਂ ਬਗ਼ੈਰ ਕੋਈ ਵੀ ਅਦਾਇਗੀ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਨਿਗਮ ਇੰਜੀਨੀਅਰ ਨੇ ਰਿਪੋਰਟ ਕੀਤੀ ਹੈ ਕਿ "Estimate for O&M of Sewer and Water Supply has been received from Punjab Water Supply and Sewerage Board vide letter No. 1135 dated 11.04.2018. May be sent to General House of MC for administrative approval, please. ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਪੁੱਛਣ ਤੇ ਰਿਪੋਰਟ ਕੀਤੀ ਗਈ ਹੈ ਕਿ ਇਹ ਕੰਮ 03.06.2015 ਤੋਂ ਸੀਵਰੇਜ਼ ਬੋਰਡ ਦੁਆਰਾ ਤ੍ਰਿਵੇਣੀ ਕੰਪਨੀ ਨੂੰ 10 ਸਾਲ ਲਈ ਅਲਾਟ ਹੈ। ਕਿਉਂਕਿ ਨਗਰ ਨਿਗਮ ਬਠਿੰਡਾ ਵਿੱਚ ਓ.ਐੱਡ ਐਮ. ਸੈਲ ਸਥਾਪਿਤ ਨਹੀਂ ਹੈ, ਇਸ ਲਈ ਵਰਕ ਆਰਡਰ ਮੁਤਾਬਿਕ ਇਹ ਕੰਮ ਕੰਪਨੀ ਦੇਖ ਰਹੀ ਹੈ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਨੂੰ ਦੇਖਰੇਖ ਕਰਨ ਦੇ ਡਿਪਾਰਟਮੈਂਟਲ ਖਰਚੇ ਦਿੱਤੇ ਜਾ ਰਹੇ ਹਨ। ਇਹ 14% ਵੱਖਰੇ ਤੌਰ ਤੇ ਦਿੱਤੇ ਜਾਣੇ ਹਨ। ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 28: ਪ੍ਰਵਾਨ ਹੈ।

ਏਜੰਡਾ ਨੰਬਰ 8 :

ਰਿਪੋਰਟ ਓ.ਐੱਡ ਐਮ. ਸ਼ਾਖਾ ਕਿ ਮੌਜੂਦਾ ਸਮੇਂ ਮੈਸ; ਤ੍ਰਿਵੇਣੀ ਇੰਜੀਨੀਅਰਜ਼ ਇੰਡੀਆ ਲਿਮਟਿਡ ਰਾਹੀਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵੱਲੋਂ ਸ਼ਹਿਰ ਵਿੱਚ ਪਾਣੀ ਸੀਵਰ ਵਿੱਚ ਸੁਧਾਰ ਕਰਨ ਅਤੇ ਇਸ ਦਾ ਰੱਖ ਰਖਾਵ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਕੰਮ ਦੇ ਅਧੀਨ ਜੋ ਕੰਮ ਦੀ ਵਿਵਸਥਾ ਹੈ, ਉਸ ਵਿੱਚ ਹੇਠ ਲਿਖੇ ਕੰਮਾਂ ਦੀ ਵਿਵਸਥਾ ਨਹੀਂ ਹੈ:-

1. ਮੇਨ ਡਿਸਪੋਜ਼ਲ ਤੋਂ ਐਸ.ਟੀ.ਪੀ. ਤੱਕ ਰਾਇਜ਼ਿੰਗ ਮੇਨ ਪਾਉਣਾ
2. ਮੇਨ ਡਿਸਪੋਜ਼ਲ ਦੀ ਸਮੱਰਥਾ ਵਧਾਉਣਾ
3. ਕੇ-ਪੁਆਇੰਟ ਤੋਂ ਸਲੱਜ ਕੈਰੀਅਰ ਤੱਕ ਸਟੋਰਮ ਸੀਵਰ ਦੀ ਸਮੱਰਥਾ ਵਧਾਉਣਾ
4. ਠੰਡੀ ਸੜਕ ਤੋਂ ਕੈਨਾਲ ਕਲੋਨੀ ਤੱਕ ਨਵਾਂ ਸੀਵਰ ਪਾਉਣਾ
5. ਜਿੰਨ੍ਹਾਂ ਇਲਾਕਿਆਂ ਵਿੱਚ ਸੀਵਰ ਨਹੀਂ ਹੈ, ਉਨ੍ਹਾਂ ਵਿੱਚ ਨਵਾਂ ਸੀਵਰ ਪਾਉਣਾ
6. ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਸਪਲਾਈ ਦੀਆਂ ਪਾਈਪਾਂ ਪਾਉਣੀਆਂ ਅਤੇ ਬਦਲਣੀਆਂ

ਉਪਰੋਕਤ ਸਾਰੇ ਕੰਮ ਭਾਰਤ ਸਰਕਾਰ ਦੀ AMRUT ਸਕੀਮ ਅਧੀਨ ਕਰਵਾਏ ਜਾ ਸਕਦੇ ਹਨ। ਇਸ ਲਈ ਪਹਿਲਾਂ ਤਕਨੀਕੀ ਸਲਾਹਕਾਰ ਕੰਪਨੀ ਤੋਂ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਕਰਵਾਉਣੀ ਪਵੇਗੀ।

ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਸ੍ਰ: ਹਰਮਿੰਦਰ ਸਿੰਘ, ਕੌਂਸਲਰ ਨੇ ਕਿਹਾ ਕਿ ਜੇਕਰ ਉਕਤ ਕੰਮ ਕਰਨੇ ਹਨ, ਤਾਂ ਪਹਿਲਾਂ ਤ੍ਰਿਵੇਣੀ ਕੰਪਨੀ ਤੋਂ ਕੰਮ ਵਾਪਸ ਲਿਆ ਜਾਵੇ। ਸ਼੍ਰੀ ਤਰਸੇਮ ਚੰਦ ਗੋਇਲ, ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਨੁਕਤਾ ਨੰਬਰ 4 ਤੇ ਜੋ ਠੰਡੀ ਸੜਕ ਤੋਂ ਕੈਨਾਲ ਕਲੋਨੀ ਤੱਕ ਨਵਾਂ ਸੀਵਰ ਪਾਉਣ ਬਾਰੇ ਲਿਖਿਆ ਗਿਆ ਹੈ, ਉਸ ਥਾਂ ਤੇ ਪਹਿਲਾਂ ਹੀ ਨਵਾਂ ਸੀਵਰ ਪਾਇਆ ਹੋਇਆ ਹੈ। ਇਹ ਸਿਰਫ ਚਾਲੂ ਹੀ ਨਹੀਂ ਕੀਤਾ ਗਿਆ। ਇਸਤੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਪਹਿਲਾਂ ਚੈਕ ਕਰਕੇ ਹੀ ਨਵਾਂ ਸੀਵਰ ਪਾਉਣ ਦੀ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਮੇਅਰ ਸਾਹਿਬ ਨੇ ਕਿਹਾ ਕਿ ਲਾਇਨੋਪਾਰ ਇਲਾਕੇ ਦੇ ਪਾਣੀ ਦੀ ਨਿਕਾਸੀ ਬੀੜ ਤਲਾਬ ਬਸਤੀ ਵਾਲੇ ਪਾਸੇ ਚਿੜੀਆਂ ਘਰ ਦੇ ਨੇੜੇ ਸਰਕਾਰੀ ਜਗ੍ਹਾ ਐਕੂਆਇਰ ਕਰਕੇ ਕੀਤੀ ਜਾਵੇ ਤਾਂ ਜੋ ਸਿਰਕੀ ਬਾਜ਼ਾਰ ਵਿੱਚ ਇੱਕਠੇ ਹੋਣ ਵਾਲੇ ਪਾਣੀ ਤੋਂ ਨਿਜ਼ਾਤ ਮਿਲ ਸਕੇ। ਮਾਨਯੋਗ ਮੇਅਰ ਸਾਹਿਬ ਨੇ ਕਿਹਾ ਕਿ ਇਹ ਆਮ ਦੇਖਣ ਵਿੱਚ ਆਉਂਦਾ ਕਿ ਬਰਸਾਤਾਂ ਦੌਰਾਨ ਪੁਰਾਣਾ ਸਲੱਜ ਕੈਰੀਅਰ ਦੇ ਵਾਰ-ਵਾਰ ਟੁੱਟ ਜਾਣ ਕਾਰਨ ਸ਼ਹਿਰ ਵਿੱਚ ਪਾਣੀ ਭਰ ਜਾਂਦਾ ਹੈ। ਜਿਸ ਨਾਲ ਆਮ ਪਬਲਿਕ ਦਾ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਖਾਤਰ ਨਵਾਂ ਸਲੱਜ ਕੈਰੀਅਰ ਬਨਾਉਣਾ ਯੋਗ ਹੋਵੇਗਾ। ਇਸਤੋਂ ਇਲਾਵਾ ਸ਼ਹਿਰ ਵਿੱਚੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਸੰਜੇ ਨਗਰ-ਬਲਰਾਜ ਨਗਰ ਟੋਭੇ ਤੱਕ ਜਾਂਦੇ ਗੰਦੇ ਨਾਲੇ ਨੂੰ ਵੀ ਸਾਰਾ ਸਾਫ ਕਰਕੇ ਪੱਕਾ ਕੀਤਾ ਜਾਵੇ। ਪਾਵਰ ਹਾਊਸ ਰੋਡ ਤੇ ਕੇ-ਪੁਆਇੰਟ ਤੋਂ ਲੈ ਕੇ ਟੀ.ਵੀ. ਟਾਵਰ ਤੱਕ ਬਰਸਾਤਾਂ ਦੌਰਾਨ ਜੋ ਸੀਵਰੇਜ਼ ਨਾਲ ਏਅਰ ਪਾਈਪਾਂ ਲਿੱਕਡ ਹਨ, ਇਹਨਾਂ ਵਿੱਚੋਂ ਥਾਂ-ਥਾਂ ਤੇ ਪਾਣੀ ਨਿਕਲਦਾ ਦੇਖਿਆ ਜਾਂਦਾ ਹੈ। ਇਹਨਾਂ ਨੂੰ ਚੈਕ ਕਰਵਾ ਕੇ ਜੇਕਰ ਨਵੀਆਂ ਪਾਈਪਾਂ ਜਾਂ ਕੋਈ ਸੀਵਰ ਦੀ ਵੱਡੀ ਲਾਈਨ ਪਾਉਣ ਦੀ ਜਰੂਰਤ ਹੈ ਤਾਂ ਇਹ ਵੀ ਇਸ ਸਕੀਮ ਅਧੀਨ ਪਵਾ ਲਈ ਜਾਵੇ ਤਾਂ ਜੋ ਪਾਵਰ ਹਾਊਸ ਰੋਡ, ਸਿਵਲ ਲਾਈਨ ਏਰੀਆ, ਕੋਰਟ ਰੋਡ, ਸ਼ਿਵ ਮੰਦਿਰ

ਕਲੋਨੀ ਅਤੇ ਕਚਿਹਰੀਆਂ, ਡਿਪਟੀ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲਿਸ ਦੀ ਕੋਠੀ ਦੇ ਆਲੇ-ਦੁਆਲੇ ਪਾਣੀ ਜਮਾਂ ਨਾ ਹੋਵੇ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ। ਇਸਤੇ ਸਮੁੱਚੇ ਹਾਊਸ ਵੱਲੋਂ ਸਹਿਮਤੀ ਪ੍ਰਗਟਾਈ ਗਈ।

ਮਤਾ ਨੰਬਰ 29: ਪ੍ਰਵਾਨ ਹੈ। ਮਜ਼ੀਦ ਪਾਸ ਕੀਤਾ ਗਿਆ ਕਿ ਉਕਤ 6 ਕੰਮਾਂ ਤੋਂ ਇਲਾਵਾ ਹੋਠ ਲਿਖੇ ਅਨੁਸਾਰ AMRUT ਸਕੀਮ ਅਧੀਨ ਕੰਮ ਵੀ ਕਰਵਾਏ ਜਾਣ :

1. ਲਾਇਨੋਪਾਰ ਇਲਾਕੇ ਦੇ ਪਾਣੀ ਦੀ ਨਿਕਾਸੀ ਬੀੜ ਤਲਾਬ ਬਸਤੀ ਵਾਲੇ ਪਾਸੇ ਚਿੜੀਆਂ ਘਰ ਦੇ ਨੇੜੇ ਸਰਕਾਰੀ ਜਗ੍ਹਾ ਲੀਜ਼ ਤੇ ਲੈ ਕੇ ਇਸ ਥਾਂ ਤੇ ਨਵਾਂ ਐਸ.ਟੀ.ਪੀ. ਲਗਾ ਕੇ ਅਤੇ ਡਿਸਪੋਜ਼ਲ ਬਣਾ ਕੇ ਪਾਣੀ ਸ਼ੇਰਗੜ੍ਹ ਸਲੱਜ ਕੈਰੀਅਰ ਵਿੱਚ ਸੁੱਟਿਆ ਜਾਵੇ।
2. ਪੁਰਾਣੇ ਸਲੱਜ ਕੈਰੀਅਰ ਦੀ ਥਾਂ ਤੇ ਨਵਾਂ ਸਲੱਜ ਕੈਰੀਅਰ ਬਣਾਇਆ ਜਾਵੇ।
3. ਗੰਦੇ ਨਾਲੇ ਦੀ ਸਫਾਈ ਕਰਵਾ ਕੇ ਇਸਨੂੰ ਪੱਕਾ ਕੀਤਾ ਜਾਵੇ।
4. ਪਾਵਰ ਹਾਊਸ ਰੋਡ ਤੇ ਕੇ-ਪੁਆਇੰਟ ਤੋਂ ਲੈ ਕੇ ਟੀ.ਵੀ. ਟਾਵਰ ਤੱਕ ਸੀਵਰ ਲਾਈਨ ਦੀ ਸਮੱਰਥਾ ਵਧਾਈ ਜਾਵੇ।

ਏਜੰਡਾ ਨੰਬਰ 9 :

ਰਿਪੋਰਟ ਰੈਂਟ ਸ਼ਾਖਾ ਕਿ ਐਸ.ਐਸ.ਡੀ. ਮੋਤੀ ਰਾਮ ਕੰਨਿਆ ਮਹਾਵਿਦਿਆਲਾ ਬਠਿੰਡਾ ਨੂੰ ਦਿੱਤੀ ਜਗ੍ਹਾ ਦੀ ਲੀਜ਼ ਦੀ ਮਿਆਦ 31.03.2018 ਨੂੰ ਖਤਮ ਹੋ ਚੁੱਕੀ ਹੈ। ਸਭਾ ਦੇ ਪ੍ਰਧਾਨ ਵੱਲੋਂ ਦਰਖਾਸਤ ਰਾਹੀਂ ਲੀਜ਼ ਵਿੱਚ ਮਿਤੀ 01.04.2018 ਤੋਂ ਵਾਧੇ ਦੀ ਮੰਗ ਕੀਤੀ ਹੈ।

ਬੇਨਤੀ ਹੈ ਕਿ ਮੌਜੂਦਾ ਲੀਜ਼ ਅਤੇ ਮਿਆਦ ਮਿਤੀ 01.04.2015 ਤੋਂ 31.03.2018 = 898/- ਰੁਪਏ ਸਲਾਨਾ ਵਧਾਉਣ ਵਾਲੀ ਲੀਜ਼ ਅਤੇ ਮਿਆਦ ਮਿਤੀ 01.04.2018 ਤੋਂ 31.03.2021 = 1078 ਰੁਪਏ ਸਲਾਨਾ ਹੋਵੇਗੀ। ਸੰਸਥਾ ਕੋਲ ਇਹ ਜਗ੍ਹਾ ਸਾਲ 1954 ਤੋਂ ਲੀਜ਼ ਤੇ ਚਲੀ ਆ ਰਹੀ ਹੈ। ਰਿਕਾਰਡ ਅਨੁਸਾਰ ਲੀਜ਼ ਵਾਲੀ ਜਗ੍ਹਾ ਦਾ ਰਕਬਾ 1733.94 ਵਰਗ ਗਜ਼ ਹੈ। ਸੰਸਥਾ ਦੀ ਲੀਜ਼ ਮਿਆਦ ਮਿਤੀ 31.03.2018 ਨੂੰ ਖਤਮ ਹੋ ਚੁੱਕੀ ਹੈ। ਆਖਰੀ ਲੀਜ਼ ਦੀ ਰਕਮ 898/- ਰੁਪਏ ਪ੍ਰਤੀ ਸਾਲ ਸੀ। ਹੁਣ ਸੰਸਥਾ ਨੇ ਅੱਗੇ ਪੰਜ ਸਾਲ ਵਾਸਤੇ ਲੀਜ਼ ਮਿਆਦ ਵਧਾਉਣ ਦੀ ਮੰਗ ਕੀਤੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੀਜ਼ ਮਿਆਦ ਤਿੰਨ ਸਾਲ ਲਈ ਵਧਾਈ ਜਾ ਸਕਦੀ ਹੈ ਅਤੇ ਹਰ ਤਿੰਨ ਸਾਲ ਬਾਅਦ ਲੀਜ਼ ਰਕਮ ਵਿੱਚ 20% ਦਾ ਵਾਧਾ ਕੀਤਾ ਜਾਣਾ ਹੈ। ਸੋ ਸੰਸਥਾ ਦੀ ਲੀਜ਼ ਮਿਆਦ 20% ਵਾਧੇ ਨਾਲ ਵਧਾਉਣ ਖਾਤਰ ਰਿਪੋਰਟ ਕੀਤੀ ਗਈ ਹੈ ਕਿ ਮੌਜੂਦਾ ਲੀਜ਼ ਅਤੇ ਮਿਆਦ ਮਿਤੀ 01.04.2015 ਤੋਂ 31.03.2018 ਤੱਕ 898/- ਰੁਪਏ ਸਲਾਨਾ ਨੂੰ 20% ਵਾਧੇ ਨਾਲ 01.04.2018 ਤੋਂ 31.03.2021 ਤੱਕ 1078/- ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਸੰਸਥਾ ਦੀ ਲੀਜ਼ ਮਿਆਦ ਵਧਾਉਣ ਸਬੰਧੀ ਫੈਸਲਾ ਲੈਣ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 30: ਪ੍ਰਵਾਨ ਹੈ।

ਏਜੰਡਾ ਨੰਬਰ 10 :

ਰਿਪੋਰਟ ਰੈਂਟ ਸ਼ਾਖਾ ਕਿ ਆਲ ਇੰਡੀਆ ਵੂਮੈਨ ਕਾਨਫਰੰਸ ਬਠਿੰਡਾ ਨੂੰ ਸਾਲ 1959 ਵਿੱਚ 1190 ਵ: ਗਜ਼ ਜਗ੍ਹਾ ਲੀਜ਼ ਤੇ ਦਿੱਤੀ ਗਈ ਸੀ। ਉਸ ਸਮੇਂ ਤੋਂ ਲਗਾਤਾਰ ਲੀਜ਼ ਮਿਆਦ ਵਿੱਚ ਵਾਧਾ ਹੁੰਦਾ ਆ ਰਿਹਾ ਹੈ। ਇਸ ਸੰਸਥਾ ਵੱਲੋਂ ਮਿਤੀ 31.03.2017 ਤੱਕ ਦੀ ਬਣਦੀ ਬਕਾਇਆ ਲੀਜ਼ ਰਕਮ ਜੀ-8 ਨੰਬਰ 19/884 ਮਿਤੀ 17.07.2018 ਤੱਕ ਮੁਬਲਿਗ 7273/- ਰੁਪਏ ਦਫਤਰ ਜਮਾਂ ਕਰਵਾ ਦਿੱਤੀ ਗਈ ਹੈ। ਹੁਣ ਸੰਸਥਾ ਵੱਲੋਂ ਇਸ ਜਗ੍ਹਾ ਦੀ ਲੀਜ਼ ਮਿਆਦ ਵਧਾਉਣ ਲਈ ਬੇਨਤੀ ਕੀਤੀ ਹੈ। ਸੋ ਇਸ ਸੰਸਥਾ ਦੀ ਮਿਤੀ 01.04.2017 ਤੋਂ ਮਿਤੀ 31.07.2020 ਤੱਕ ਲੀਜ਼ ਡੀਡ ਵਧਾਉਣ ਦੀ ਪ੍ਰਵਾਨਗੀ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 31: ਪੈਡਿੰਗ ਰੱਖਿਆ ਜਾਂਦਾ ਹੈ।

ਏਜੰਡਾ ਨੰਬਰ 11 :

ਰਿਪੋਰਟ ਓ.ਐਂਡ ਐਮ. ਸ਼ਾਖਾ ਕਿ ਸੰਜੇ ਟੋਭੇ ਦਾ ਪਾਣੀ ਖਾਲੀ ਕਰਨ ਵਾਸਤੇ ਬਲਰਾਜ ਨਗਰ ਡਿਸਪੋਜ਼ਲ ਰਾਹੀਂ ਸਿੱਧਾ ਸਲੱਜ ਕੈਰੀਅਰ ਤੇ ਭੇਜਿਆ ਜਾਂਦਾ ਹੈ। ਇਸ ਪਾਣੀ ਨੂੰ ਖਾਲੀ ਕਰਨ ਵਾਸਤੇ ਜੋ ਮੋਟਰਾਂ ਬਲਰਾਜ ਨਗਰ ਡਿਸਪੋਜ਼ਲ ਤੇ ਲੱਗੀਆਂ ਹੋਈਆਂ ਹਨ, ਉਹਨਾਂ ਵਿੱਚੋਂ ਇਕ ਮੋਟਰ ਅਤੇ ਪੰਪ ਨਕਾਰਾ ਹੋ ਗਿਆ ਹੈ। ਜਿਸ ਵਿੱਚ ਪੰਪ 50 ਐਚ.ਪੀ. ਦੀ ਸੀਵਰੇਜ਼ ਬੋਰਡ ਵੱਲੋਂ ਪਹਿਲਾਂ ਹੀ ਉਪਲਬੱਧ ਕਰਵਾ ਦਿੱਤਾ ਗਿਆ ਹੈ, ਪਰੰਤੂ ਮੋਟਰ ਉਪਲਬੱਧ ਨਹੀਂ ਹੈ। ਬਰਸਾਤੀ ਮੌਸਮ ਹੋਣ ਕਰਕੇ ਸੰਜੇ ਟੋਭੇ ਦਾ ਪਾਣੀ ਖਾਲੀ ਕਰਨਾ ਜਰੂਰੀ ਹੈ। ਇਸ ਲਈ ਇਕ ਨਵੀਂ ਮੋਟਰ ਲੋੜੀਂਦੀ ਹੈ। ਇਸ ਲਈ ਮਾਰਕੀਟ ਵਿੱਚੋਂ ਮਾਨਤਾ ਪ੍ਰਾਪਤ ਡੀਲਰ ਤੋਂ ਬੀ.ਸੀ.ਐਚ. ਕੰਪਨੀ ਦੀ 50 ਐਚ.ਪੀ. ਫੁੱਟ ਮਾਊਂਟਡ ਮੋਟਰ ਦੀ ਕੂਟੈਸ਼ਨ ਲਈ ਗਈ ਹੈ, ਜਿਸ ਵਿੱਚ 1,95,585/- ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਇਹ ਕੰਮ ਦਾ ਤਖਮੀਨਾ ਮੰਨਜ਼ੂਰੀ ਲੈਣ ਉਪਰੰਤ ਟੈਂਡਰ ਲਗਾ ਕੇ ਘੱਟ ਰੇਟਾਂ ਵਾਲੀ ਫਰਮ ਤੋਂ ਕਰਵਾਇਆ ਜਾਵੇਗਾ। ਇਸ ਲਈ 1,95,585/- ਰੁਪਏ ਦਾ ਤਖਮੀਨਾ ਤਿਆਰ ਕੀਤਾ ਗਿਆ ਹੈ। ਕੰਮ ਦੀ ਮਹੱਤਤਾ ਨੂੰ ਮੁੱਖ ਰਖਦੇ

ਹੋਏ ਨਿਗਮ ਇੰਜੀਨੀਅਰ ਨੇ ਰਿਪੋਰਟ ਕੀਤੀ ਹੈ ਕਿ "Administrative approval may be sought from Mayor Sahib in anticipation of house as the Motor is required for urgent purpose".

ਕੇਸ ਹਾਊਸ ਦੀ ਜਾਣਕਾਰੀ ਹਿੱਤ।

ਮਤਾ ਨੰਬਰ 32: ਪ੍ਰਵਾਨ ਹੈ।

ਏਜੰਡਾ ਨੰਬਰ 12 :

ਸ੍ਰ: ਹਰਮਿੰਦਰ ਸਿੰਘ, ਸ੍ਰ: ਗੁਰਸੇਵਕ ਸਿੰਘ ਮਾਨ, ਸ੍ਰ: ਸੁਖਮਿੰਦਰ ਸਿੰਘ, ਸ੍ਰ: ਨਿਰਮਲ ਸਿੰਘ ਸੰਧੂ, ਸ੍ਰ: ਗੁਰਬਚਨ ਸਿੰਘ ਖੁੱਬਣ, ਸ੍ਰ: ਸੁਖਦੇਵ ਸਿੰਘ ਬਰਾੜ, ਸ੍ਰੀ ਪ੍ਰਦੀਪ ਗੋਇਲ, ਸ੍ਰੀਮਤੀ ਕਮਲੇਸ਼ ਰਾਣੀ ਅਤੇ ਹੋਰ ਕੌਂਸਲਰ ਸਾਹਿਬਾਨ ਨੇ ਮਾਨਯੋਗ ਮੇਅਰ ਸਾਹਿਬ ਪਾਸ ਪੇਸ਼ ਹੋ ਕੇ ਦਰਖਾਸਤ ਰਾਹੀਂ ਬੇਨਤੀ ਕੀਤੀ ਕਿ "ਕੇਂਦਰ ਸਰਕਾਰ ਦੇ ਯਤਨਾਂ ਸਦਕਾ ਬਠਿੰਡਾ ਵਿਖੇ AIIMS ਹਸਪਤਾਲ ਬਣਨ ਜਾ ਰਿਹਾ ਹੈ। ਇਹ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਵੱਡਾ ਪ੍ਰੋਜੈਕਟ ਹੈ। ਇਸਤੇ ਭਾਰਤ ਸਰਕਾਰ ਵੱਲੋਂ ਲਗਭਗ 1000 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਇਸ ਹਸਪਤਾਲ ਦੇ ਬਣਨ ਨਾਲ ਜਿੱਥੇ ਬਠਿੰਡਾ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਉੱਥੇ ਸਮੁੱਚੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਇਸ ਹਸਪਤਾਲ ਦੇ ਬਣਨ ਨਾਲ ਕਾਫੀ ਸਹਾਇਕ ਧੰਦੇ ਵੀ ਸ਼ੁਰੂ ਹੋ ਜਾਣਗੇ, ਜਿਸ ਨਾਲ ਨਗਰ ਨਿਗਮ ਦੀ ਆਮਦਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ। ਗਰੀਬ ਅਤੇ ਆਮ ਲੋਕਾਂ ਨੂੰ ਇਸ ਹਸਪਤਾਲ ਦੇ ਬਣਨ ਨਾਲ ਸਸਤੇ ਰੋਟਾਂ ਤੇ ਬਿਹਤਰ ਇਲਾਜ ਦੀ ਸੁਵਿਧਾ ਵੀ ਪ੍ਰਾਪਤ ਹੋਵੇਗੀ।

ਨਗਰ ਨਿਗਮ ਦੇ ਚਾਰਜਜ਼ ਜੋ ਲਗਭਗ 5.00 ਕਰੋੜ ਰੁਪਏ ਹਨ ਅਤੇ ਇਹ ਫੀਸਾਂ AIIMS ਅਤੇ ਪੰਜਾਬ ਸਰਕਾਰ ਵੱਲੋਂ ਇਹ ਫੀਸਾਂ ਦੇਣਯੋਗ ਹਨ, ਜੋ ਅਜੇ ਤੱਕ ਜਮਾਂ ਨਹੀਂ ਕਰਵਾਈਆਂ ਗਈਆਂ। ਪਰੰਤੂ ਪ੍ਰੋਜੈਕਟ ਦੀ ਅਹਿਮਿਅਤ ਨੂੰ ਦੇਖਦੇ ਹੋਏ ਨਗਰ ਨਿਗਮ ਵੱਲੋਂ ਇਸਦਾ ਨਕਸ਼ਾ ਮੰਨਜ਼ੂਰ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 157 ਅਧੀਨ ਕਿਸੇ ਵੀ ਤਰ੍ਹਾਂ ਦੀ ਫੀਸ ਨੂੰ ਮੁਆਫ ਕਰਨ ਦੀਆਂ ਸ਼ਕਤੀਆਂ ਸਰਕਾਰ ਪਾਸ ਹਨ ਅਤੇ ਇਸ ਤਰ੍ਹਾਂ ਇਹ ਫੀਸਾਂ ਸਰਕਾਰ ਮੁਆਫ ਕਰ ਸਕਦੀ ਹੈ। ਆਪਣੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਜਾਂਦਾ ਹੈ ਕਿ ਨਗਰ ਨਿਗਮ ਬਠਿੰਡਾ ਦੀ ਹਦੂਦ ਅੰਦਰ ਹੀ ਪੈਂਦੇ ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਦੇ ਨਕਸ਼ੇ ਪ੍ਰਵਾਨ ਕਰਨ ਸਮੇਂ ਉਸ ਦੀਆਂ ਫੀਸਾਂ ਸਰਕਾਰ ਪੱਧਰ ਤੇ ਮੁਆਫ ਕੀਤੀਆਂ ਗਈਆਂ ਸਨ, ਜਦਕਿ AIIMS ਤਾਂ ਵੱਡੇ ਪੱਧਰ ਤੇ ਲੋਕ ਹਿੱਤ ਵਿੱਚ ਹੈ। ਇਸ ਨਾਲ ਨਾ ਕੇਵਲ ਪੰਜਾਬ, ਬਲਕਿ ਰਾਜਸਥਾਨ ਅਤੇ ਹਰਿਆਣਾ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ। ਇਸ ਲਈ ਲੋਕ ਹਿੱਤ ਵਿੱਚ ਇਹ ਯੋਗ ਹੋਵੇਗਾ ਕਿ ਇਸ ਹਸਪਤਾਲ ਦੀਆਂ ਨਕਸ਼ੇ, ਸੀ.ਐਲ.ਯੂ. ਅਤੇ ਨਗਰ ਨਿਗਮ ਬਠਿੰਡਾ ਦੀਆਂ ਹੋਰ ਬਣਦੀਆਂ ਫੀਸਾਂ ਮੁਆਫ ਕਰ ਦਿੱਤੀਆਂ ਜਾਣ, ਤਾਂ ਜੋ ਇਸ ਪ੍ਰੋਜੈਕਟ ਨੂੰ ਚਾਲੂ ਹੋਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ।

ਅਸੀਂ ਆਪਣੀ ਦੇ ਅਤਿ ਧੰਨਵਾਦੀ ਹੋਵਾਂਗੇ ਜੇਕਰ ਆਪ ਸਾਡੀ ਇਸ ਮੰਗ ਨੂੰ ਹਾਊਸ ਦੀ ਮੀਟਿੰਗ ਵਿੱਚ ਵਿਚਾਰ ਹਿੱਤ ਭੇਜੋਗੇ ਜੀ।"

ਉਕਤ ਅਨੁਸਾਰ ਕੌਂਸਲਰ ਸਾਹਿਬਾਨ ਦੀ ਬੇਨਤੀ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 33: ਪ੍ਰਵਾਨ ਹੈ। ਇਸ ਸਬੰਧੀ ਲੋੜੀਂਦੀ ਮੰਨਜ਼ੂਰੀ ਲਈ ਕੇਸ ਸਰਕਾਰ ਪਾਸ ਭੇਜਿਆ ਜਾਵੇ।

ਏਜੰਡਾ ਨੰਬਰ: 13

ਦਫਤਰੀ ਰਿਪੋਰਟ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਕਾਸ ਦੇ ਕੰਮ ਕਰਾਉਣ ਲਈ ਹੇਠ ਲਿਖੇ ਅਨੁਸਾਰ ਤਖਮੀਨੇ ਤਿਆਰ ਕੀਤੇ ਗਏ ਹਨ:-

Sr. No.	Name of Work	Estimate (in lac)
1.	ਸ਼ਹਿਰ ਦੇ ਸਾਰੇ ਏਰੀਏ ਦੀਆਂ ਸਬ ਡਵੀਜ਼ਨਾਂ (ਡੀ-1, ਡੀ-2, ਡੀ-3 ਅਤੇ ਡੀ-4) ਦੀਆਂ ਸਟਰੀਟ ਲਾਈਟਾਂ ਦੀ ਦੇਖਭਾਲ ਲਈ ਲੇਬਰ ਸਪਲਾਈ ਕਰਨਾ	34.42
2.	ਅਰਥ ਫਿਲਿੰਗ ਐਂਡ ਡੀ.ਬੀ. ਪੇਵਿੰਗ ਇਨ ਮੁਲਤਾਨੀਆ ਰੋਡ ਸਟਰੀਟਸ	6.60
3.	ਪ/ਲਿਓਂਗ ਇੰਟਰਲਾਕਿੰਗ ਟਾਇਲਜ਼ ਇਨ ਸਟਰੀਟਸ ਆਫ ਸੁਰਖਪੀਰ ਰੋਡ	16.75
4.	ਸਪਲਾਈ ਆਫ ਲੇਬਰ ਫਾਰ ਮੈਨਟੀਨੈਂਸ ਆਫ ਰੋਡਸਾਈਡ ਪਲਾਂਟੇਸ਼ਨ ਸਾਲ 2018-19	21.24
5.	ਸਪਲਾਈ ਆਫ ਲੇਬਰ ਫਾਰ ਮੈਨਟੀਨੈਂਸ ਆਫ ਸਿਟੀ ਪਾਰਕਸ ਸਾਲ 2018-19	35.00
6.	ਸਪਲਾਈ ਆਫ 4 ਨੰਬਰ ਸਫਾਈ ਸੇਵਕ ਲੇਬਰ ਫਾਰ ਮੈਨਟੀਨੈਂਸ ਆਫ ਸਿਟੀ ਪਾਰਕਸ ਸਾਲ 2018-19	5.31
7.	ਕੰਸ: ਆਫ ਮੈਟਲਡ ਰੋਡ ਇਨ ਸਟਰੀਟ ਨੰ: 16, ਗੁਰੂ ਗੋਬਿੰਦ ਸਿੰਘ ਨਗਰ	11.09
8.	ਸਪਲਾਈ ਆਫ 14 ਨੰਬਰ ਬੇਲਦਾਰ ਐਂਡ 2 ਨੰਬਰ ਮਿਸਤਰੀ ਫਾਰ 2018-19	21.51

9.	ਸਪਲਾਈ ਆਫ ਲੇਬਰ ਫਾਰ ਡੀਜ਼ਲ ਇੰਜਣ ਇਨ ਡਿਫਰੈਂਟ ਪਾਰਟਸ ਇਨ ਦ ਸਿਟੀ	7.97
10.	ਸ਼ਹਿਰ ਵਿੱਚ ਜਨਰਲ ਰਿਪੇਅਰ ਕਰਨ ਲਈ ਦੋ ਮੋਬਾਇਲ ਵਰਕਸ਼ਾਪ ਤਿਆਰ ਕਰਨ ਲਈ ਅਤੇ ਉਸ ਨਾਲ ਸਬੰਧਤ ਕਰਮਚਾਰੀਆਂ ਦੀ ਮੰਨਜ਼ੂਰੀ ਲੈਣ ਸਬੰਧੀ	10.89
11.	ਸਪਲਾਈ ਆਫ ਸਟਰੀਟ ਲਾਈਟ ਮੈਨਟੀਨੈਂਸ ਮਟੀਰਿਅਲ	49.89
12.	ਪ/ਲ 60 ਐਮ.ਐਮ. ਥਿੱਕ ਆਈ.ਐਸ.ਆਈ. ਮਾਰਕਡ ਇੰਟਰਲਾਕਿੰਗ ਟਾਇਲਜ਼ ਆਨ ਬਰਮਜ਼ ਆਫ ਗੁਰੂਕੁੱਲ ਰੋਡ ਮੇਨ ਰੋਡ	47.20
13.	ਕੰਸ: ਆਫ ਫੁੱਟਪਾਥ ਇਨ ਪਾਰਕਸ ਆਫ ਸਟਰੀਟ ਨੰਬਰ 16, ਆਦਰਸ਼ ਨਗਰ, ਵਾਰਡ ਨੰਬਰ 1	5.00
14.	ਲੇਇੰਗ ਪੀ.ਸੀ. ਸਟਰੀਟ ਨੰ: 24/9, 24/12, 24/12/1 ਆਫ ਲਾਲ ਸਿੰਘ ਬਸਤੀ	25.19
15.	ਪ/ਲੇਇੰਗ ਡੀ.ਬੀ. ਪੇਵਿੰਗ ਆਨ ਐਜ਼ ਇਨ ਸਟਰੀਟ ਨੰ: 27,28,30,31 ਐਂਡ ਬ੍ਰਾਂਚੇਜ਼ ਆਫ ਲਾਲ ਸਿੰਘ ਨਗਰ	39.31
16.	ਕੰਸ: ਆਫ ਟਾਇਲਟ ਬਲਾਕ ਐਟ ਰੋਜ਼ ਗਾਰਡਨ	12.66
17.	ਰਿਪੇਅਰ ਐਂਡ ਰੈਨੋਵੇਸ਼ਨ ਆਫ ਮਿਊਂਸਪਲ ਸਵੀਮਿੰਗ ਪੁੱਲ	18.70
18.	ਪ/ਲੇਇੰਗ ਇੰਟਰਲਾਕਿੰਗ ਟਾਇਲਜ਼ ਇਨ ਡਾ: ਵਾਦੀ ਸਟਰੀਟ ਐਂਡ ਐਡਜੁਆਇਨਿੰਗ ਸਟਰੀਟਸ ਵਾਰਡ ਨੰਬਰ 25	21.15
19.	ਪ/ਲ ਇੰਟਰਲਾਕਿੰਗ ਟਾਇਲਜ਼ 60 ਐਮ.ਐਮ. ਥਿੱਕ ਅਰਾਊਂਡ ਬਾਊਂਡਰੀ ਆਫ ਪਾਰਕ ਇਨ ਵਾਰਡ ਨੰਬਰ 8	7.33
20.	ਪ/ਲ ਇੰਟਰਲਾਕਿੰਗ ਟਾਇਲਜ਼ 60 ਐਮ.ਐਮ. ਥਿੱਕ ਇਨ ਧੋਬੀਆਣਾ ਬਸਤੀ ਸਟਰੀਟਸ ਵਾਰਡ ਨੰਬਰ 10	11.70
21.	ਪ/ਲ ਡਬਲਿਊ.ਬੀ.ਐਮ. ਪੀ.ਸੀ ਆਨ ਭਾਗੂ ਰੋਡ ਟੂ ਚਿਲਡਰਨ ਪਾਰਕ ਰੋਡ ਐਂਡ ਐਡਜੁਆਇਨਿੰਗ ਰੋਡਜ਼ ਇਨ ਵਾਰਡ ਨੰਬਰ 15	22.45
22.	ਕੰਸ: ਆਫ ਗਜ਼ੀਬੋ ਇਨ ਪਾਰਕ ਨੰਬਰ 14, ਮਾਡਲ ਟਾਊਨ ਫੇਸ-1	2.16
23.	ਲੇਇੰਗ ਡਬਲਿਊ.ਬੀ.ਐਮ. ਪੀ.ਸੀ. ਆਨ ਪੀਪੇ ਵਾਲੀ ਗਲੀ, ਨਰੂਆਣਾ ਰੋਡ	5.44
24.	ਪ/ਲ 20 ਐਮ.ਐਮ. ਥਿੱਕ ਪੀ.ਸੀ. ਇਨ ਸਟਰੀਟਸ ਆਫ ਪਰਸ ਰਾਮ ਨਗਰ	30.00
25.	ਪ/ਲ 60 ਐਮ.ਐਮ. ਥਿੱਕ ਆਈ.ਐਸ.ਆਈ. ਮਾਰਕਡ ਇੰਟਰਲਾਕਿੰਗ ਟਾਇਲਜ਼ ਇਨ ਪਾਰਕਿੰਗ ਪਲੇਸ ਫਰਾਮ ਕੈਪਸਨ ਟੂ ਗੋਨਿਆਨਾ, ਜੀ.ਟੀ. ਰੋਡ	18.40
26.	ਰਿਪੇਅਰ ਆਫ ਪਾਰਕ ਇਨ ਏਰੀਆ ਵਾਰਡ ਨੰਬਰ 22	2.05
27.	ਪ/ਲ ਇੰਟਰਲਾਕਿੰਗ ਟਾਇਲਜ਼ 60 ਐਮ.ਐਮ. ਥਿੱਕ ਇਨ ਗਲੀ ਨੰ: 4-ਏ ਸ਼ਿਵ ਕਲੋਨੀ, ਪਾਵਰ ਹਾਊਸ ਰੋਡ ਬਠਿੰਡਾ	6.70
28.	ਸ/ਲੇਇੰਗ ਇੰਟਰਲਾਕਿੰਗ ਟਾਇਲਜ਼ ਇਨ ਸਟਰੀਟ ਐਸ.ਐਸ.ਡੀ. ਸਕੂਲ ਸਟਰੀਟ ਐਂਡ ਐਡਜੁਆਇਨਿੰਗ ਸਟਰੀਟਸ ਵਾਰਡ ਨੰਬਰ 30	5.83
29.	ਪ/ਲ ਡੀ.ਬੀ. ਪੇਵਿੰਗ ਇਨ ਕਰਨੈਲ ਸਿੰਘ ਨਗਰ ਗਲੀ ਨੰ: 1(ਬੀ) ਵਾਰਡ ਨੰਬਰ 14	4.55
30.	ਕੰਸ: ਆਫ ਧਰਮਸ਼ਾਲਾ ਇਨ ਬਲਰਾਜ ਨਗਰ ਗਲੀ ਨੰਬਰ 10	7.78
31.	ਸ/ਲ 20 ਐਮ.ਐਮ. ਥਿੱਕ ਪੀ.ਸੀ. ਇਨ ਏਰੀਆ ਕੰਨਹੀਆ ਨਗਰ	9.63
32.	ਪ/ਲ ਇੰਟਰਲਾਕਿੰਗ ਟਾਇਲਜ਼ ਇਨ ਵਾਰਡ ਨੰਬਰ 19	5.96
33.	ਪ/ਲ 20 ਐਮ.ਐਮ. ਥਿੱਕ ਇਨ ਸਟਰੀਟ ਆਪੋਜ਼ਿਟ ਸਟਰੀਟ ਨੰਬਰ 37 ਪਰਸ ਰਾਮ ਨਗਰ	18.30
34.	ਪ/ਲ ਡੀ.ਬੀ. ਪੇਵਿੰਗ ਇਨ ਸਟਰੀਟ ਆਫ ਗੁਰੂ ਨਾਨਕ ਨਗਰ, ਮੇਨ ਰੋਡ, ਵਾਰਡ ਨੰਬਰ 50	9.35
35.	ਪ/ਲ ਬੀ.ਐਮ. ਪੀ.ਸੀ. ਇਨ ਸਟਰੀਟ ਨੰ: 13, ਮੁਲਤਾਨੀਆ ਰੋਡ	10.20

36	ਕੰਸ: ਆਫ ਰੋਡਜ਼ ਇਨ ਸਟਰੀਟ ਨੰ: 3 ਅਰਜੁਨ ਨਗਰ ਐਂਡ ਐਡਜੁਆਇਨਿੰਗ ਸਟਰੀਟਸ	40.70
37	ਪ/ਲੇਇੰਗ ਇੰਟਰਲਾਕਿੰਗ ਟਾਇਲਜ਼ 60 ਐਮ.ਐਮ. ਥਿੱਕ ਇਨ ਸਟਰੀਟ 1/1, ਨੈਸ਼ਨਲ ਕਲੋਨੀ, ਵਾਰਡ ਨੰਬਰ 4	11.82
38	ਰਿਪੇਅਰ/ ਰੈਨੋਵੇਸ਼ਨ ਆਫ ਪਾਰਕ ਨੰਬਰ 11 ਐਂਡ 12 ਪਾਰਕ ਨੰਬਰ 21,22,23 ਇਨ ਮਾਡਲ ਟਾਊਨ, ਫੇਸ-1	10.24
39	ਪ/ਲ ਇੰਟਰਲਾਕਿੰਗ ਟਾਇਲਜ਼ ਆਨ ਸਾਈਡ ਬਰਮਜ਼ ਇਨ ਵੈਰੀਅਸ ਸਟਰੀਟਸ ਆਫ ਵਾਰਡ ਨੰਬਰ 7	16.53
40	ਲੇਇੰਗ ਪੀ.ਸੀ. 20 ਐਮ.ਐਮ ਥਿੱਕ ਇਨ ਵੈਰੀਅਸ ਸਟਰੀਟਸ ਆਫ ਸ਼ਕਤੀ ਵਿਹਾਰ ਐਂਡ ਨੈਸ਼ਨਲ ਕਲੋਨੀ ਵਾਰਡ ਨੰਬਰ 4	17.95
41	ਲੇਇੰਗ ਪੀ.ਸੀ. 20 ਐਮ.ਐਮ. ਥਿੱਕ ਇਨ ਸਟਰੀਟ ਨੰਬਰ 5/1, 1 ਅਤੇ 2 ਇਨ ਸਰਾਭਾ ਨਗਰ ਇਨ ਵਾਰਡ ਨੰਬਰ 20	5.45
42	ਪ੍ਰੋਵ: ਐਲ.ਈ.ਡੀ. ਪੋਸਟ ਟੌਪ ਲਾਇਟਸ ਇਨ ਰੋਜ਼ ਗਾਰਡਨ	6.00
43	ਕੰਸ: ਆਫ ਸੈਟਲਡ ਰੋਡ ਆਨ ਲੈਫਟ ਹੈਂਡ ਸਾਈਡ ਆਫ ਨਰੂਆਣਾ ਰੋਡ	5.30
44	ਪ/ਫ ਆਫ ਵਾਟਰ ਪਾਇਪ ਲਾਈਨ 4" ਡਾਇਆ ਇਨ ਡਿਫਰੈਂਟ ਪਾਰਟਸ ਆਫ ਦ ਸਿਟੀ	45.00
45	ਪ/ਫ ਇੰਟਰਲਾਕਿੰਗ ਟਾਇਲਜ਼ ਅਮਰੀਕ ਸਿੰਘ ਰੋਡ ਮਾਲਵਾ ਗਲੀ	9.03
46	ਪ/ਲੇਇੰਗ ਡੀ.ਬੀ. ਪੇਵਿੰਗ ਐਂਡ ਕੰਸ: ਆਫ ਡਰੇਨ ਇਨ ਸਟਰੀਟ ਨੰ: 9, 9/1, 9/2, 9/3, 9/5, 9/7 ਆਫ ਆਦਰਸ਼ ਨਗਰ, ਵਾਰਡ ਨੰਬਰ 1	23.25
47	ਪ/ਫ ਆਫ ਇੰਟਰਲਾਕਿੰਗ ਟਾਇਲਜ਼ ਸਾਈਡ ਬਰਮਜ਼ ਇਨ ਸ਼ਿਵ ਕਲੋਨੀ	4.23
48	ਕੰਸ: ਆਫ ਗਜ਼ੀਬੋ ਐਂਡ ਲੇਇੰਗ ਇੰਟਰਲਾਕਿੰਗ ਟਾਇਲਜ਼ 60 ਐਮ.ਐਮ. ਥਿੱਕ ਅਰਾਉਂਡ ਓ.ਐਚ.ਐਸ.ਆਰ. ਟੈਂਕੀ ਇਨ ਪਾਰਕ ਵਾਰਡ ਨੰਬਰ 8	5.20
49	ਪ/ਲ 20 ਐਮ.ਐਮ. ਥਿੱਕ ਪੀ.ਸੀ ਇਨ ਸਟਰੀਟ ਨੰ: 27-ਏ ਪਰਸ ਰਾਮ ਨਗਰ ਵਾਰਡ ਨੰਬਰ 44	6.60
50	ਰਿਮੋਨਿੰਗ ਵਰਕ ਆਫ ਵਾਲਮੀਕਿ ਧਰਮਸ਼ਾਲਾ ਇਨ ਗਲੀ ਨੰਬਰ 4-ਡੀ ਪ੍ਰਤਾਪ ਨਗਰ	1.00
51	ਸ/ਲੇਇੰਗ ਬੀ.ਐਮ. ਐਂਡ ਪੀ.ਸੀ. ਓਪਨ ਗਰੇਡਡ ਸਟਰੀਟ ਨੰਬਰ 1 ਆਜ਼ਾਦ ਨਗਰ	2.33
52	ਲੇਇੰਗ ਪੀ.ਸੀ. ਆਨ ਅਜੀਤ ਰੋਡ ਗਲੀ ਨੰਬਰ 9-ਏ ਐਂਡ ਇੰਟਰਲਾਕਿੰਗ ਟਾਇਲਜ਼ ਇਨ ਐਡਜੁਆਇਨਿੰਗ ਸਟਰੀਟਸ	4.85
53	ਰੇਜ਼ਿੰਗ ਆਫ ਇੰਟਰਲਾਕਿੰਗ ਟਾਇਲਜ਼ ਐਡਜੁਆਇਨਿੰਗ ਸਟਰੀਟ ਨੰ: 5-ਏ ਪਾਵਰ ਹਾਊਸ ਰੋਡ ਆਪੋਜ਼ਿਟ ਦੁਰਗਿਆਨਾ ਮੰਦਿਰ	5.05
54	ਰਿਪੇਅਰ/ਰੈਨੋਵੇਸ਼ਨ ਆਫ ਪਾਰਕ ਨੰਬਰ 18,31 ਆਫ ਮਾਡਲ ਟਾਊਨ ਫੇਸ-2 ਐਂਡ ਪਾਰਕ ਨੰਬਰ 15 ਆਫ ਫੇਸ-1	7.36
55	ਰਿਪੇਅਰ/ਰੈਨੋਵੇਸ਼ਨ ਆਫ ਪਾਰਕ ਨੰਬਰ 7, 17 ਇਨ ਮਾਡਲ ਟਾਊਨ, ਫੇਸ-1	5.56
56	ਪ/ਲੇਇੰਗ ਡੀ.ਬੀ. ਪੇਵਿੰਗ ਇਨ ਬੈਲੇਂਸ ਪੋਰਸ਼ਨ ਆਫ ਸ਼ਕਤੀ ਵਿਹਾਰ ਵਾਰਡ ਨੰਬਰ 4	6.75
57	ਕੰਸ: ਆਫ ਸੈਲਟੇਡ ਰੋਡ ਇਨ ਡਿਵਾਇਨ ਇਨਕਲੈਵ ਐਂਡ ਲੇਇੰਗ ਪੀ.ਸੀ. 20 ਐਮ.ਐਮ. ਥਿੱਕ ਇਨ ਸਟਰੀਟ ਨੰਬਰ 10/ਏ ਗੁਰੂ ਤੇਗ ਬਹਾਦਰ ਨਗਰ	13.50
58	ਸ/ਲੇਇੰਗ ਜ਼ਬਰਾ ਕਰਾਸਿੰਗ, ਯੈਲੋ ਪੱਟੀ, ਵਾਇਟ ਪੱਟੀ ਇਨ ਡਿਫਰੈਂਟ ਪਾਰਟਸ ਆਫ ਦ ਸਿਟੀ	30.34
59	ਸਪਲਾਈ ਆਫ ਇਨਫੋਰਮੇਟਰੀ ਸਾਈਨ ਬੋਰਡ ਆਫ ਡਿਫਰੈਂਟ ਸਾਇਜ਼ ਫਾਰ ਬਨਿੰਡਾ ਸਿਟੀ	12.60
60	ਲੇਇੰਗ ਪੀ.ਸੀ. ਇਨ ਸਟਰੀਟ ਨੰ: 5 ਐਂਡ ਐਡਜੁਆਇਨਿੰਗ ਸਟਰੀਟਸ ਆਫ ਅਮਰਪੁਰਾ ਬਸਤੀ	36.85
61	ਪ/ਲ ਬੀ.ਐਮ. ਐਂਡ ਪੀ.ਸੀ. ਆਨ ਗੁਰੂਸ਼ਾਲਾ ਰੋਡ ਫਰਾਮ ਮੁਲਤਾਨੀਆ ਆਰ.ਓ.ਬੀ. ਟੂ ਪਟਿਆਲਾ ਫਾਟਕ	15.73

62	ਸ/ਲ 60 ਐਮ.ਐਮ. ਬਿੱਕ ਇੰਟਰਲਾਕਿੰਗ ਟਾਇਲਜ਼ ਇਨ ਗੰਗਾ ਰਾਮ ਸਟਰੀਟ ਐਂਡ ਐਡਜੁਆਇਨਿੰਗ ਸਟਰੀਟਸ ਇਨ ਜ਼ੋਨ ਨੰਬਰ 01 ਵਾਰਡ ਨੰਬਰ 30	16.47
63	ਕਲੋਜ਼ਿੰਗ ਆਫ ਡਰੇਨਜ਼ ਫਰਾਮ ਗੁਰਦੁਆਰਾ ਚੌਕ ਟੂ ਗੁਰਦੁਆਰਾ ਛੱਜੂ ਸਿੰਘ ਰੋਡ ਐਂਡ ਐਡਜੁਆਇਨਿੰਗ ਸਟਰੀਟਸ	6.00
64	ਸ/ਲੇਇੰਗ 60 ਐਮ.ਐਮ. ਬਿੱਕ ਇੰਟਰਲਾਕਿੰਗ ਟਾਇਲਜ਼ ਇਨ ਸਟਰੀਟ ਨੰ: 3 ਐਂਡ 4 ਬੈਕਸਾਈਡ ਬੱਸ ਸਟੈਂਡ	7.52
65	ਸ/ਲੇਇੰਗ ਫਲੂਰ ਟਾਇਲਜ਼ ਐਂਡ ਰਿਮੋਨਿੰਗ ਪਾਰਟ ਇਨ ਗੀਤਾ ਭਵਨ ਵਾਰਡ ਨੰਬਰ 27	6.93
66	ਸ/ਲੇਇੰਗ 60 ਐਮ.ਐਮ ਬਿੱਕ ਇੰਟਰਲਾਕਿੰਗ ਟਾਇਲਜ਼ ਆਨ ਪੀ.ਆਰ.ਟੀ.ਸੀ. ਰੋਡ ਫਰਾਮ ਕਿਲਾ ਰੋਡ ਚੌਕ ਟੂ ਮੈਡੀਕਲ ਸ਼ਾਪ	12.16
67	ਕੰਸ: ਆਫ ਸਟੋਰ ਰੂਮ ਇਨ ਐਮ.ਸੀ. ਆਫਿਸ ਆਨ ਐਗਜ਼ੀਸਟਿੰਗ ਬਿਲਡਿੰਗ ਐਡਮਿਨਿਸਟ੍ਰੇਸ਼ਨ ਬਲਾਕ	10.00
68	ਸਪਲਾਈ ਆਫ ਐਮ.ਐਚ. ਐਚ.ਡੀ. 20, ਐਮ.ਐਚ. ਐਚ.ਡੀ. 10, ਰੋਡ ਜਾਲੀ, ਐਮ.ਐਸ. ਬੋਰਡ, ਸਟੋਨ ਮੈਟਲ ਐਂਡ ਨਿਊ ਬਰਿਕਸ ਫਾਰ ਰੋਡ ਗੈਂਗ	35.10
69	ਕੰਸ: ਆਫ ਮੈਟਲ ਰੋਡ ਅਲਾਂਗ ਰੇਲਵੇ ਟਰੇਕ ਕੂਨੈਕਟਡ ਸੱਜੇ ਨਗਰ ਤੋਂ ਬਲਰਾਜ ਨਗਰ	26.57
70	ਸਪਲਾਈ ਆਫ Shalmax PR - An instant pathole repair product for road repair	10.00
71	ਸਪਲਾਈ ਆਫ ਐਸ.ਡਬਲਿਊ ਪਾਇਪ 8" ਡਾਇਆ ਐਂਡ ਐਸ.ਡਬਲਿਊ ਪਾਇਪ 6" ਡਾਇਆ ਫਾਰ ਐਮ.ਸੀ. ਸਟੋਰ	1.50
72	ਪ/ਲ ਇਨਟਰਨਲ ਡਾਇਆ ਸੀਵਰ ਇਨ ਡਿਫਰੈਂਟ ਪਾਰਟ ਆਫ ਸਿਟੀ	29.20
73	ਕੰਸ: ਆਫ ਡਰੇਨ ਟਾਇਪ-1 ਐਂਡ 2 ਇਨ ਵੈਰੀਅਸ ਸਟਰੀਟਸ ਆਫ ਭਗਤੂਆਣਾ ਵਾਰਡ-2	9.50
74	ਸ/ਲੇਇੰਗ ਆਪ 60 ਐਮ.ਐਮ. ਆਈ.ਐਸ.ਆਈ. ਇੰਟਰਲਾਕਿੰਗ ਟਾਇਲਜ਼ ਇਨ ਸਟਰੀਟ ਨੰ: 11/2 ਐਂਡ ਸਟਰੀਟ ਨੰ: 11/8 ਆਫ ਪਾਵਰ ਹਾਊਸ ਰੋਡ, ਬਠਿੰਡਾ	10.17
75	ਪ/ਲ ਡੀ.ਬੀ. ਪੇਵਿੰਗ ਐਂਡ ਕੰਸ: ਆਫ ਡਰੇਨਜ਼ ਇਨ ਗੁਰੂ ਨਾਨਕ ਨਗਰ ਸਟਰੀਟਸ (ਬੈਕ ਸਾਈਡ ਕੱਚੀ ਕਲੋਨੀ), ਵਾਰਡ ਨੰਬਰ 50	40.50
76	ਪ/ਲ ਪੀ.ਸੀ. ਇਨ ਸਟਰੀਟ ਨੰ: 6,7,8,9,10,11,12,13,14 ਆਫ ਬਲਰਾਜ ਨਗਰ	26.91
77	ਪ/ਲ ਪੀ.ਸੀ. ਐਂਡ ਇੰਟਰਲਾਕਿੰਗ ਟਾਇਲਜ਼ ਇਨ ਸਟਰੀਟ ਨੰ: 2,3,4,5 ਆਫ ਬਲਰਾਜ ਨਗਰ	26.14
78	ਕਨਸਟਰਕਸ਼ਨ ਆਫ ਡਰੇਨ ਟਾਇਪ 1 ਐਂਡ 2 ਇਨ ਢਿੱਲੋਂ ਨਗਰ, ਵਾਰਡ ਨੰ: 1	6.69
79	ਪ/ਲੇਇੰਗ ਪੀ.ਸੀ. 20 ਐਮ.ਐਮ. ਬਿੱਕ ਇਨ ਸਟਰੀਟ ਆਫ ਪੰਚਵਟੀ ਨਗਰ ਵਾਰਡ ਨੰਬਰ 23	4.67
80	ਆਦਰਸ਼ ਨਗਰ ਪੂਰਬੀ ਦੀਆਂ ਕੁੱਝ ਗਲੀਆਂ ਵਿੱਚ ਸਟਰੀਟ ਲਾਈਟ ਪੁਆਇੰਟ ਲਗਾਉਣਾ	9.30
81	ਆਦਰਸ਼ ਨਗਰ (ਪੱਛਮੀ) ਦੀਆਂ ਕੁੱਝ ਗਲੀਆਂ ਵਿੱਚ ਸਟਰੀਟ ਲਾਈਟ ਪੁਆਇੰਟ ਲਗਾਉਣਾ	10.03
82	ਪ/ਲੇਇੰਗ ਬੀ.ਐਮ. ਐਂਡ ਪੀ.ਸੀ. 20 ਐਮ.ਐਮ. ਬਿੱਕ ਮੇਨ ਰੋਡ ਕਿਸ਼ੋਰੀ ਰਾਮ ਹਸਪਤਾਲ (ਜ਼ੋਨ-4)	32.25
83	ਪ/ਲੇਇੰਗ ਬੀ.ਐਮ. ਐਂਡ ਪੀ.ਸੀ. 20 ਐਮ.ਐਮ. ਬਿੱਕ ਇਨ ਡਿਫਰੈਂਟ ਸਟਰੀਟਸ ਆਫ ਸਰਾਭਾ ਨਗਰ ਐਂਡ ਹਰਪਾਲ ਨਗਰ	22.56
84	ਲੇਇੰਗ ਪ੍ਰੀਮਿਕਸ ਕਾਰਪੇਟ ਐਂਡ ਇੰਟਰਲਾਕਿੰਗ ਟਾਇਲਜ਼ ਇਨ ਹਰੀ ਨਗਰ ਨੀਅਰ ਬੀਕਾਨੇਰ ਫਾਟਕ	12.69
85	ਪ/ਲੇਇੰਗ ਬੀ.ਐਮ.ਪੀ.ਸੀ. 20 ਐਮ.ਐਮ. ਬਿੱਕ ਆਨ ਰੋਡ ਫਰਾਮ ਮਾਡਲ ਟਾਊਨ ਫੇਸ-1 ਟੂ ਪਾਵਰ ਹਾਊਸ ਰੋਡ	44.95
86	ਪ/ਲੇਇੰਗ ਡਬਲਿਊ.ਬੀ.ਐਮ. ਐਂਡ ਪੀ.ਸੀ. 20 ਐਮ.ਐਮ. ਬਿੱਕ ਇਨ ਸਟਰੀਟ ਨੰਬਰ 10 ਬਾਬਾ ਦੀਪ ਸਿੰਘ ਨਗਰ	4.15
87	ਪ/ਲੇਇੰਗ ਪੀ.ਸੀ. 20 ਐਮ.ਐਮ. ਬਿੱਕ ਆਨ ਟੀ ਵੀ ਟਾਵਰ ਰੋਡ ਅਪਟੂ ਕੰਮਿਊਨਿਟੀ ਸੈਂਟਰ ਮਾਡਲ ਟਾਊਨ ਫੇਸ-1	8.00

88	ਰਿਪੇਅਰ ਵਰਕ ਆਫ ਐਮ.ਐਸ. ਡਸਟਬਿਨਜ਼ ਇਨ ਬਠਿੰਡਾ ਸਿਟੀ	4.95
89	Laying DB Paving on side streets of Partap Nagar Gali No. 30	9.83
90	Strengthening of Sullage Carrier STP from Lasara Drain	16.15
91	P/Laying Interlocking Tiles Amrik Singh Road Street No. 20 and adjoining streets Ward No. 25	39.25
92	Providing, Fixing and operating for 5 years R.O. Plants of Capacity 2000 L.P.H. in different Ward No. 6, 34 and 35	36.00
93	Providing & Fixing and operating for 5 years R.O. Plants in Ajit Road, Gali No. 3/6 near Park, Amarpura Basti Gali No. 3, Baba Deep Singh Nagar W.No. 32	36.00
94	ਸਪਲਾਈ ਆਫ ਫਾਈਨ ਸੈਂਡ ਐਂਡ ਬਜ਼ਰੀ 11.2 ਐਮ.ਐਮ. ਫਾਰ ਐਮ.ਸੀ. ਸਟੋਰ 2018-19	5.97
95	ਮੈਨਟੀਨੈਂਸ ਆਫ ਜ਼ੋਗਰ ਪਾਰਕ ਇੱਕ ਸਾਲ ਲਈ	14.80
96	ਮੈਨਟੀਨੈਂਸ ਆਫ ਰੋਜ਼ ਗਾਰਡਨ ਇੱਕ ਸਾਲ ਲਈ	25.63
97	ਡੀ-ਸਿਲਟਿੰਗ ਐਂਡ ਬਿਊਟੀਫਿਕੇਸ਼ਨ ਆਫ ਸੰਗੁਆਣਾ ਬਸਤੀ ਟੋਡਾ	74.59
98	ਡੀ-ਸਿਲਟਿੰਗ ਐਂਡ ਬਿਊਟੀਫਿਕੇਸ਼ਨ ਆਫ ਸੰਜੇ ਟੋਡਾ	95.74
99	ਕੰਸ: ਆਫ ਬੱਸ ਕਿਊ ਸ਼ੈਲਟਰ 2 ਨੰਬਰ ਐਟ ਮੇਨ ਰੋਡ ਕੋਠੇ ਅਮਰ ਪੁਰਾ	5.00
100	ਪ/ਲ ਡੀ.ਬੀ. ਪੇਵਿੰਗ ਢਿਲੋ ਕਲੋਨੀ ਟੂਵਰਡਸ ਸਟਰੀਟ ਨੰਬਰ 15, ਜੋਗੀ ਨਗਰ	5.55
101	ਪ/ਫ ਇੰਟਰਲਾਕਿੰਗ ਟਾਇਲਜ਼ ਆਫ ਸਟਰੀਟਸ ਆਫ ਲਾਲ ਸਿੰਘ ਬਸਤੀ (ਆਨ ਬਰਮਸ)	22.18
102	ਪ/ਲੇਇੰਗ ਡੀ.ਬੀ. ਪੇਵਿੰਗ ਆਨ ਐਜ਼ ਇਨ ਸਟਰੀਟ ਨੰਬਰ 29,34,35,36,37 ਐਂਡ ਬਰਾਂਚੇਜ਼ ਆਫ ਲਾਲ ਸਿੰਘ ਬਸਤੀ	24.48
103	ਰੇਜ਼ਿੰਗ ਆਫ ਮੋਨੋਹੋਲਸ ਇਨ ਸਟਰੀਟਸ ਆਫ ਪਰਸ ਰਾਮ ਨਗਰ, ਵਾਰਡ ਨੰਬਰ 44	7.50
104	ਸ਼ਹਿਰ ਅੰਦਰ ਵੱਖ-ਵੱਖ ਥਾਂਵਾਂ ਤੇ ਬਣੇ ਕੂੜਾ ਕੂਲੈਕਸ਼ਨ ਸੈਂਟਰਾਂ ਤੋਂ ਕੂੜਾ ਚੁੱਕਣ ਲਈ 4 ਹੈਵੀ ਲਾਇਸੰਸ ਡਰਾਈਵਰ ਲੈਣ ਖਾਤਰ	8.00
105	ਪ/ਲ 20 ਐਮ.ਐਮ. ਬਿੱਕ ਪੀ.ਸੀ. ਆਨ ਸਟਰੀਟ ਨੰਬਰ 1-ਏ ਸੁਰਖਪੀਰ ਰੋਡ	4.75
106	ਸ/ਲੇਇੰਗ 60 ਐਮ.ਐਮ. ਆਈ.ਐਸ.ਆਈ. ਇੰਟਰਲਾਕਿੰਗ ਟਾਇਲਜ਼ ਇਨ ਸਟਰੀਟ ਨੰਬਰ 26 ਪਰਸ ਰਾਮ ਨਗਰ	10.95
107	ਪ/ਲ ਇੰਟਰਲਾਕਿੰਗ ਟਾਇਲਜ਼ ਇਨ ਡਿਫਰੈਂਟ ਸਟਰੀਟ ਆਫ ਵਾਰਡ ਨੰਬਰ 28, ਜ਼ੋਨ-1	3.03
108	ਪ/ਲੇਇੰਗ ਡਬਲਿਊ.ਬੀ.ਐਮ. ਐਂਡ ਪੀ.ਸੀ. 20 ਐਮ.ਐਮ. ਬਿੱਕ ਆਨ ਸਟਰੀਟ ਨੰਬਰ 4, 5 ਐਂਡ 6 ਆਫ ਹਰਬੰਸ ਨਗਰ (ਜ਼ੋਨ-8)	8.05
109	P/I of Open Air Gym in Park Model Town Ph-2 (Tikona) and Children Park at Civil Station	3.45
110	P/I of Open Air Gym in Park No. 39 and 138 of Ajit Road	3.45

ਕੋਸ ਹਾਊਸ ਦੇ ਵਿਚਾਰ ਹਿੱਤ।

ਹਾਊਸ ਵਿੱਚ ਸ਼੍ਰੀ ਬਲਜੀਤ ਸਿੰਘ ਸਰਾਂ, ਕੌਂਸਲਰ ਨੇ ਕਿਹਾ ਕਿ ਰੋਜ਼ ਗਾਰਡਨ ਵਿਖੇ ਆਉਟਸੋਰਸ ਤੇ ਕੰਮ ਕਰ ਰਹੇ ਮਾਲੀਆਂ ਨੂੰ ਨਾ ਕੱਢਿਆ ਜਾਵੇ। ਇਹਨਾਂ ਪਾਸੋਂ ਸ਼ਹਿਰ ਦੇ ਹੋਰ ਪਾਰਕਾਂ ਵਿੱਚ ਕੰਮ ਲਿਆ ਜਾਵੇ। ਇਸਦੀ ਸਮੁੱਚੇ ਹਾਊਸ ਵੱਲੋਂ ਤਾਇਦ ਕੀਤੀ ਗਈ। ਸ਼੍ਰੀ ਪੰਕਜ ਅਰੋੜਾ, ਕੌਂਸਲਰ ਨੇ ਕਿਹਾ ਕਿ ਰੋਜ਼ ਗਾਰਡਨ ਅਤੇ ਜੋਗਰ ਪਾਰਕ ਬਠਿੰਡਾ ਦੀ ਸ਼ਾਨ ਹਨ। ਇਸ ਲਈ ਇਸ ਸਬੰਧੀ ਜੇ ਲੜੀ ਨੰਬਰ 95 ਅਤੇ 96 ਤੇ ਜੋ ਤਖਮੀਨਾ ਲਗਿਆ ਹੈ, ਉਹ ਪੈਡਿੰਗ ਰੱਖ ਲਿਆ ਜਾਵੇ ਅਤੇ ਇਹਨਾਂ ਪਾਰਕਾਂ ਦਾ ਕੰਮ ਨਗਰ ਨਿਗਮ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਵੇ। ਸ਼੍ਰੀਮਤੀ ਰਾਜਪ੍ਰੀਤ ਕੌਰ ਬਰਾੜ, ਕੌਂਸਲਰ ਨੇ ਕਿਹਾ ਕਿ ਲੜੀ ਨੰਬਰ 108 ਤੇ ਦਰਜ ਕੰਮ ਅਧੀਨ ਗਲੀ ਨੰਬਰ 6 ਵਿੱਚ

ਸਿਰਫ ਪੀ.ਸੀ. ਹੀ ਪਾਈ ਜਾਣੀ ਹੈ। ਹਾਊਸ ਵਿੱਚ ਮੌਜੂਦ ਕੌਂਸਲਰ ਸਾਹਿਬਾਨ ਨੇ ਕਿਹਾ ਕਿ ਉਹਨਾਂ ਦੇ ਵਾਰਡਾਂ ਵਿੱਚ ਉਕਤ ਕੰਮਾਂ ਤੋਂ ਇਲਾਵਾ ਹੋਰ ਵੀ ਵਿਕਾਸ ਦੇ ਕੰਮ ਹੋਣ ਵਾਲੇ ਹਨ। ਉਹਨਾਂ ਅੱਜ ਦੀ ਮੀਟਿੰਗ ਵਿੱਚ ਇਹ ਕੰਮ ਪਾਸ ਕਰਨ ਅਤੇ ਇਹਨਾਂ ਤੇ ਆਉਣ ਵਾਲੇ ਖਰਚੇ ਦੀ ਵੀ ਪ੍ਰਵਾਨਗੀ ਦੇਣ ਲਈ ਬੇਨਤੀ ਕੀਤੀ।

ਮਤਾ ਨੰਬਰ 34: ਪਾਸ ਕੀਤਾ ਗਿਆ ਕਿ ਲੜੀ ਨੰਬਰ 95 ਅਤੇ 96 ਤੇ ਦਰਜ ਕੰਮਾਂ ਨੂੰ ਪੈਡਿੰਗ ਰੱਖਿਆ ਜਾਂਦਾ ਹੈ। ਲੜੀ ਨੰਬਰ 108 ਤੇ ਦਰਜ ਕੰਮ ਅਧੀਨ ਗਲੀ ਨੰਬਰ 6 ਵਿੱਚ ਸਿਰਫ ਪੀ.ਸੀ. ਪਾਉਣੀ ਪ੍ਰਵਾਨ ਹੈ। ਇਸਤੋਂ ਇਲਾਵਾ ਬਾਕੀ ਦੇ ਸਾਰੇ ਕੰਮ ਪ੍ਰਵਾਨ ਹਨ। ਮਜ਼ੀਦ ਪਾਸ ਕੀਤਾ ਗਿਆ ਕਿ ਉਕਤ ਕੰਮਾਂ ਤੋਂ ਇਲਾਵਾ ਹੋਰ ਲਿਖੇ ਅਨੁਸਾਰ ਕੰਮਾਂ ਅਤੇ ਇਹਨਾਂ ਤੇ ਆਉਣ ਵਾਲੇ ਖਰਚੇ ਦੀ ਵੀ ਪ੍ਰਵਾਨਗੀ ਦਿੱਤੀ ਜਾਂਦੀ ਹੈ:-

Sr. No.	Name of Work	Estimate (in lac)
1.	ਪ/ਲੇਇੰਗ ਪੀ.ਸੀ. 20 ਐਮ.ਐਮ. ਥਿੱਕ ਆਨ ਏਰੀਆ ਬਿਟਵਿਨ ਗਣੇਸ਼ ਨਗਰ	5.76
2.	ਸਪਲਾਈ ਐਂਡ ਲੇਇੰਗ ਇੰਟਰਲਾਕਿੰਗ ਟਾਇਲਜ਼ ਇਨ ਵਿਸ਼ਾਲ ਨਗਰ ਫੇਸ-III ਇਨ ਕੱਚਾ ਸਟਰੀਟ	4.73
3.	ਲੇਇੰਗ ਪੀ.ਸੀ. ਇਨ ਬੀਰਬਲ ਬਸਤੀ ਅਮਰਪੁਰਾ ਬਸਤੀ ਰੋਡ	16.89
4.	ਪ/ਫ ਆਫ ਇੰਟਰਲਾਕਿੰਗ ਟਾਇਲਜ਼ ਇਨ ਸਟਰੀਟ ਨੰ: 7 ਐਂਡ 8 ਆਫ ਮੁੱਹਲਾ ਗੁਰੂ ਕੀ ਨਗਰੀ	10.48
5.	ਬਰਿਕ ਵਾਲ ਇਨ ਸਟਰੀਟ ਕਲੋਜ਼ਡ ਅਲਾਂਗ ਰੇਲਵੇ ਲਾਈਨ ਐਂਡ ਪਾਰਕ ਇਨ ਮੁੱਹਲਾ ਗੁਰੂ ਕੀ ਨਗਰੀ	3.00
6.	ਪ/ਲੇਇੰਗ ਇੰਟਰਲਾਕਿੰਗ ਟਾਇਲਜ਼ 60 ਐਮ.ਐਮ. ਥਿੱਕ ਇਨ ਸਟਰੀਟ 11/1, 10/2 ਐਂਡ 12/6 ਆਫ ਪਾਵਰ ਹਾਊਸ ਰੋਡ	20.87
7.	ਪ/ਫ ਸ/ਲ ਟਾਇਲ ਇਨ ਸਟਰੀਟਸ ਆਫ ਸੁਭਾਸ਼ ਬਸਤੀ	32.47
8.	ਲੇਇੰਗ ਪੀ.ਸੀ. ਇਨ ਅਨੂਪ ਨਗਰ ਮਹੱਤ ਗੁਰਬੰਤਾ ਦਾਸ ਐਂਡ ਐਡਜੁਆਇਨਿੰਗ ਸਟਰੀਟਸ	24.29
9.	ਲੇਇੰਗ ਪੀ.ਸੀ. ਇਨ ਅਨੂਪ ਨਗਰ ਸਟਰੀਟ ਸਿਕੰਦਰ ਸਿੰਘ ਵਾਲੀ, ਨੀਅਰ ਰੇਲਵੇ ਫਾਟਕ ਐਂਡ ਲਾਲੀ ਵਾਲੀ ਗਲੀ	42.91
10.	ਲੇਇੰਗ ਪੀ.ਸੀ. ਇਨ ਗਲੀ ਧਾਤਾ ਰਾਮ ਬਾਗ ਬਾਬਲਾ ਡੈਅਰੀ	5.28
11.	ਕਨਸਟਰਕਸ਼ਨ ਆਫ ਡਰੇਨ ਟਾਇਪ 1 ਐਂਡ 2 ਇਨ ਵੇਰੀਅਸ ਸਟਰੀਟ ਆਫ ਸੁੱਚਾ ਸਿੰਘ ਨਗਰ, ਵਾਰਡ ਨੰ: 1	16.72
12.	ਕੰਸ: ਆਫ ਸ਼ਿਵ ਗੋਰਖ ਨਾਥ ਧਰਮਸ਼ਾਲਾ ਆਸ਼ਰਮ, ਸਟਰੀਟ ਨੰਬਰ 16-1/2 ਇਨ ਸੰਜੇ ਨਗਰ	14.98
13.	ਰੈਨੋਵੇਸ਼ਨ ਆਫ ਪਾਰਕ ਨੰਬਰ 100 ਇਨ ਨਵੀਂ ਬਸਤੀ	4.18

ਉਕਤ ਤੋਂ ਇਲਾਵਾ ਸਰਵ-ਸੰਮਤੀ ਨਾਲ ਪਾਸ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਕੰਮਾਂ ਦੇ ਤਖਮੀਨੇ ਬਣਾ ਕੇ ਜਲਦ ਤੋਂ ਜਲਦ ਭੇਜੇ ਜਾਣ ਤਾਂ ਜੋ ਹਾਊਸ ਦੀ ਅਗਲੀ ਮੀਟਿੰਗ ਵਿੱਚ ਇਹਨਾਂ ਤੇ ਵਿਚਾਰ ਕੀਤਾ ਜਾ ਸਕੇ :

Sr. No.	Name of Work
1.	ਪੰਚਵਟੀ ਨਗਰ 20 ਫੁੱਟ ਗਲੀਆਂ ਦੇ ਦੋਨੋ ਸਾਈਡਾਂ ਉਪਰ 2 ਫੁੱਟ ਜਗ੍ਹਾ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣੀਆਂ
2.	ਨਿੰਊ ਸ਼ਕਤੀ ਨਗਰ 20 ਫੁੱਟ ਗਲੀਆਂ ਦੇ ਦੋਨੋ ਸਾਈਡਾਂ ਉਪਰ 2 ਫੁੱਟ ਜਗ੍ਹਾ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣੀਆਂ
3.	ਵਿਸ਼ਾਲ ਨਗਰ ਫੇਸ-1 ਦੀਆਂ 20 ਫੁੱਟ ਗਲੀਆਂ ਦੇ ਦੋਨੋ ਸਾਈਡਾਂ ਉਪਰ 2 ਫੁੱਟ ਜਗ੍ਹਾ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣੀਆਂ
4.	ਸਿਵਲ ਲਾਈਨ ਪਾਰਕ ਦੇ ਰੰਗ ਰੋਗਣ ਕਰਨ ਲਈ

5.	ਭਾਗੂ ਰੋਡ ਦੇ ਪਾਰਕ ਨੂੰ ਰੰਗ ਰੋਗਣ ਅਤੇ ਗਜ਼ੀਬੋ ਬਨਾਉਣ ਬਾਰੇ
6	ਬਚਨ ਕਲੋਨੀ ਗਲੀ ਨੰਬਰ 4/1 ਦਾ ਕੰਮ
7	ਗੁਰੂ ਨਾਨਕ ਨਗਰ ਖੱਬੇ ਪਾਸੇ ਵਾਲੀਆਂ ਗਲੀਆਂ ਦੇ ਕੰਮ
8	ਸੁਰਖਪੀਰ ਰੋਡ ਗਲੀ ਨੰਬਰ 29 ਤੋਂ 37 ਤੱਕ ਦੇ ਕੰਮ
9	ਵਾਰਡ ਨੰਬਰ 22 ਵਿਖੇ ਵੱਖ-ਵੱਖ ਵਿਕਾਸ ਦੇ ਕੰਮਾਂ ਲਈ
10	ਹਰਬੰਸ ਨਗਰ ਗਲੀ ਨੰਬਰ 3-1/2 ਵਿਖੇ ਪੀ.ਸੀ. ਪਾਉਣ ਬਾਰੇ
11	ਭਾਈ ਮਤੀ ਦਾਸ ਨਗਰ ਵਿੱਚ ਗਲੀ ਨੰਬਰ 15ਏ, 15ਬੀ, 15ਸੀ, 15,19 ਅਤੇ 21 ਵਿਖੇ ਡੀ.ਬੀ. ਪੇਵਿੰਗ ਲਗਾਉਣ ਬਾਰੇ
12	ਭਾਈ ਮਤੀ ਦਾਸ ਨਗਰ ਦੀਆਂ ਗਲੀਆਂ ਵਿੱਚ ਪੀ.ਸੀ. ਪਾਉਣੀ
13	ਗੁਰੂ ਕੀ ਨਗਰੀ ਵਿੱਚ ਗਲੀ ਨੰ: 1,2,3,4,5 ਅਤੇ 6 ਵਿੱਚ ਪੀ.ਸੀ. ਪਾਉਣੀ
14	ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 1 ਤੋਂ 10 ਤੱਕ ਪੀ.ਸੀ ਪਾਉਣ ਬਾਰੇ
15	ਕਮਲਾ ਨਹਿਰੂ ਕਲੋਨੀ ਵਿੱਚ ਲਾਇਬਰੇਰੀ ਬਨਾਉਣ ਬਾਰੇ
16	ਕਮਲਾ ਨਹਿਰੂ ਕਲੋਨੀ ਦੇ ਸਾਰੇ ਫੁੱਟਪਾਥ ਰਿਪੇਅਰ ਕਰਨ ਬਾਰੇ
17	ਗਰੀਨ ਐਵਨਿਊ ਵਾਰਡ ਨੰਬਰ 6 ਵਿੱਚ ਟਾਇਲਾਂ ਲਗਾਉਣ ਵਾਸਤੇ
18	ਹਰਬੰਸ ਨਗਰ ਸੂਏ ਦੀ ਪਟੜੀ ਤੇ ਪੀ.ਸੀ. ਪਾਉਣ ਵਾਸਤੇ
19	ਸਿਲਵਰ ਸਿਟੀ ਕਲੋਨੀ ਵਿੱਚ ਸੜਕਾਂ ਦਾ ਨਿਰਮਾਣ ਕਰਨ ਬਾਰੇ
20	ਅਜੀਤ ਰੋਡ ਗਲੀ ਨੰਬਰ 26/1 ਤੋਂ 26/3 ਤੱਕ ਪੀ.ਸੀ. ਪਾਉਣ ਅਤੇ 26/4 ਤੋਂ 26/6 ਤੱਕ ਇੰਟਰਲਾਕਿੰਗ ਟਾਇਲਾਂ ਲਗਾਉਣ ਬਾਰੇ
21	ਅਜੀਤ ਰੋਡ ਗਲੀ ਨੰਬਰ 25-ਏ ਤੇ ਪੀ.ਸੀ.
22	ਘੋੜਾ ਚੌਕ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਫੁੱਟਪਾਥ ਬਨਾਉਣ ਲਈ
23	ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 31/2 ਵਿੱਚ ਪੀ.ਸੀ. ਪਾਉਣ ਲਈ
24	ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 11 ਤੇ 12 ਵਿਚਕਾਰ ਵਾਲੀ ਗਲੀ ਤੇ ਪ੍ਰੀਮਿਕਸ ਪਾਉਣ ਲਈ
25	ਅਜੀਤ ਰੋਡ ਗਲੀ ਨੰਬਰ 26/3 ਵਿੱਚ ਪ੍ਰੀਮਿਕਸ ਪਾਉਣ ਬਾਰੇ
26	ਮੇਨ ਪਰਿੰਦਾ ਰੋਡ ਤੇ ਪੀ.ਸੀ. ਪਾਉਣ ਲਈ
27	ਵਾਟਰ ਟੈਂਕ ਨੰਬਰ 4 ਦੇ ਆਲੇ-ਦੁਆਲੇ ਜੋਗਿੰਗ ਕਰਨ ਲਈ ਸੁੰਦਰ ਪਾਰਕ ਬਨਾਉਣ ਲਈ
28	ਓਪਨ ਏਅਰ ਜਿੰਮ ਨੇੜੇ ਟੈਂਕ ਨੰਬਰ 4 ਨੇੜੇ ਚਕਰੀ ਗੇਟ ਹਜ਼ੂਰਾ ਕਪੂਰਾ ਕਲੋਨੀ
29	ਵਾਰਡ ਨੰਬਰ 20 ਵਿੱਚ 400 ਫੁੱਟ ਰੈਨ ਵਾਟਰ ਪਾਈਪਾਂ ਤੇ ਕੁੱਝ ਏਰੀਏ ਵਿੱਚ ਇੰਟਰਲਾਕਿੰਗ ਟਾਇਲਾਂ ਦਾ ਕੰਮ
30	ਗਲੀ ਨੰਬਰ 2 ਅਤੇ ਸਰਾਭਾ ਨਗਰ ਮੇਨ ਰੋਡ ਤੇ ਪੀ.ਸੀ. ਪਾਉਣ ਬਾਰੇ

31	ਅਜੀਤ ਰੋਡ ਗਲੀ ਨੰਬਰ 15 ਅਤੇ 19 ਵਿੱਚ ਪੀ.ਸੀ. ਪਾਉਣ ਬਾਰੇ
32	ਰੇਨ ਵਾਟਰ ਪਾਈਪ 500 ਫੁੱਟ ਗਲੀ ਨੰਬਰ 4 ਬਸੰਤ ਵਿਹਾਰ
33	ਸਰਾਭਾ ਨਗਰ ਗਲੀ ਨੰਬਰ 1 ਵਿੱਚ ਪੀ.ਸੀ. ਪਾਉਣ ਬਾਰੇ
34	ਬਸੰਤ ਵਿਹਾਰ ਗਲੀ ਨੰਬਰ 7 ਵਿੱਚ ਤ੍ਰਿਵੇਣੀ ਮੰਦਿਰ ਵਾਲੀ ਗਲੀ ਵਿੱਚ ਇੰਟਰਲਾਕਿੰਗ ਟਾਇਲਾਂ ਲਗਾਉਣ ਬਾਰੇ
35	ਪਰਸ ਰਾਮ ਨਗਰ, ਗਲੀ ਨੰਬਰ 0 ਵਿੱਚ ਰਵੀ ਦਾਸ ਧਰਮਸ਼ਾਲਾ ਦਾ ਕੰਮ
36	ਸਾਹਿਬਜ਼ਾਦਾ ਫਤਿਹ ਸਿੰਘ ਵਾਲੀ ਧਰਮਸ਼ਾਲਾ ਦਾ ਕੰਮ
37	ਵਾਟਰ ਵਰਕਸ ਮਾਡਲ ਟਾਊਨ ਫੇਸ-1 ਤੋਂ ਬੇਅੰਤ ਸਿੰਘ ਨਗਰ 4" ਡਾਇਆ ਪਾਈਪ ਪਾਉਣ ਬਾਰੇ
38	ਗੁਰੂ ਅਰਜੁਨ ਦੇਵ ਨਗਰ ਗਲੀ ਨੰ: 11/8 ਨੇੜੇ ਪਾਰਕ ਵਿੱਚ ਕਮਰਾ ਪਾਉਣ ਸਬੰਧੀ
39	ਵਾਰਡ ਨੰਬਰ 27 ਮਹਿਣਾ ਚੌਂਕ ਪਟਵਾਰੀ ਵਾਲੀ ਗਲੀ ਵਿੱਚ ਰਿਪੇਅਰ ਦਾ ਕੰਮ
40	ਵਾਰਡ ਨੰਬਰ 27 ਵੇਦ ਉਮ ਪ੍ਰਕਾਸ਼ ਵਾਲੀ ਗਲੀ ਵਿੱਚ ਇੰਟਰਲਾਕਿੰਗ ਟਾਇਲਾਂ ਲਗਾਉਣਾ
41	ਵਾਰਡ ਨੰਬਰ 27 ਪੀਰ ਖਾਨੇ ਵਾਲੀ ਵਿੱਚ ਰਿਪੇਅਰ ਦਾ ਕੰਮ
42	ਧਰਮਸ਼ਾਲਾ ਗੁਰੂ ਨਾਨਕ ਕਲੋਨੀ ਬੈਂਕ ਸਾਈਡ ਕੱਚੀ ਕਲੋਨੀ ਦਾ ਕੰਮ
43	ਕੱਚੀ ਕਲੋਨੀ ਨੂੰ ਜਾਂਦੀ ਸੜਕ ਰੋਲਵੇ ਲਾਈਨ ਦੇ ਨਾਲ-ਨਾਲ ਪੀ.ਸੀ. ਪਾਉਣੀ
44	ਵਾਰਡ ਨੰਬਰ 9 ਗਲੀ ਨੰ: 11/4, 11/5 ਅਤੇ 11 ਪਾਵਰ ਹਾਊਸ ਰੋਡ ਵਿਖੇ ਪ੍ਰੀਮਿਕਸ ਪਾਉਣ ਬਾਰੇ
45	ਲਾਲ ਸਿੰਘ ਨਗਰ ਵਾਰਡ ਨੰਬਰ 39 ਦੀਆਂ ਗਲੀਆਂ 19,20,21,24/4, 24/5, 2/8 ਅਤੇ ਗਲੀ ਨੰਬਰ 11 ਵਿੱਚ ਪੀ.ਸੀ. ਪਾਉਣਾ
46	ਮਹਿਣਾ ਚੌਂਕ ਤੋਂ ਪੁਰਾਣਾ ਬੱਸ ਅੱਡਾ ਤੱਕ ਪੀ.ਸੀ. ਪਾਉਣਾ
47	ਮਿੰਨੀ ਸਕੱਤਰੇਤ ਰੋਡ, ਗਲੀ ਨੰਬਰ 10 ਤੋਂ ਸੀੜੀਆਂ ਵਾਲੇ ਮੁੱਹਲੇ ਤੱਕ ਪੀ.ਸੀ. ਪਾਉਣਾ
48	ਵਾਰਡ ਨੰਬਰ 44 ਦੀਆਂ ਗਲੀਆਂ ਨੰਬਰ 26/2, 26/3, 23/2, 23/3 ਅਤੇ 23/5 ਵਿੱਚ ਨਾਲੀਆਂ ਬੰਦ ਕਰਨਾ

ਏਜੰਡਾ ਨੰਬਰ: 14:

ਦਫਤਰੀ ਰਿਪੋਰਟ ਕਿ ਸਟਰੀਟ ਵੈਂਡਿੰਗ ਸਕੀਮ, 2016 ਵਿੱਚ ਦਰਜ ਸਟਰੀਟ ਵੈਂਡਿੰਗ ਫੀਸ ਰਿਵਿਊ ਕਰਨ ਲਈ ਯੂ.ਐਲ.ਬੀ. ਵੱਲੋਂ ਟਿਪਣੀ/ਸਹਿਮਤੀ ਭੇਜਣ ਲਈ ਹੇਠਾਂ ਦਿੱਤੇ ਵੇਰਵੇ ਅਨੁਸਾਰ ਰੇਟ/ਫੀਸ ਸਬੰਧੀ ਰਿਪੋਰਟ ਕੀਤੀ ਜਾਂਦੀ ਹੈ:-

S.No.	Type of Vendor	Max/Min	Corporation Towns	Municipal Council Class-1	Municipal Council Class-2	Municipal Council Class-3/NP
1	Stationary Vendors	Min	Rs. 800/- p.m.	Rs. 600/- p.m.	Rs. 300/- p.m.	Rs. 150/- p.m.
2		Max	Rs. 3000/- p.m.	Rs. 2500/- p.m.	Rs. 2000/- p.m.	Rs. 1500/- p.m.
	Mobile Vendors	Min	Rs. 600/- p.m.	Rs. 400/- p.m.	Rs. 200/- p.m.	Rs. 150/- p.m.
		Max	Rs. 2500/- p.m.	Rs. 2000/- p.m.	Rs. 1500/- p.m.	Rs. 1000/- p.m.

ਉਕਤ ਅਨੁਸਾਰ ਸਟੇਸ਼ਨਰੀ ਵੈਂਡਰ ਦਾ ਰੇਟ 3000/- ਰੁਪਏ ਪ੍ਰਤੀ ਮਹੀਨਾ ਅਤੇ ਮੋਬਾਇਲ ਵੈਂਡਰ ਦਾ ਰੇਟ 600/- ਰੁਪਏ ਪ੍ਰਤੀ ਮਹੀਨਾ ਵੈਂਡਰ ਰੇਟਾਂ ਤੇ ਵਿਚਾਰ ਕਰਨ ਲਈ ਰਿਪੋਰਟ ਕੀਤੀ ਗਈ ਹੈ। ਇਸ ਸਬੰਧੀ ਨਿਗਮ ਇੰਜੀਨੀਅਰ ਨੇ ਰਿਪੋਰਟ ਕੀਤੀ ਹੈ ਕਿ :-

1. ਸਿਰਫ I-Card Holder ਰੇਹੜੀਆਂ ਹੀ ਸ਼ਹਿਰ ਵਿੱਚ ਲੱਗ ਸਕਣਗੀਆਂ।
2. ਸਟੇਸ਼ਨਰੀ ਰੇਹੜੀ ਵਾਲੇ ਸਿਰਫ ਨਗਰ ਨਿਗਮ ਦੀ ਤਹਿ ਕੀਤੀ ਜਗ੍ਹਾ ਤੇ ਹੀ ਰੇਹੜੀ ਲਗਾ ਸਕਣਗੇ। ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 35: ਪੈਡਿੰਗ ਰੱਖਿਆ ਜਾਂਦਾ ਹੈ।

ਏਜੰਡਾ ਨੰਬਰ 15 :

ਰਿਪੋਰਟ ਓ.ਐਂਡ ਐਮ. ਸ਼ਾਖਾ ਕਿ ਕਾਰਜਕਾਰੀ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ, ਮੰਡਲ ਨੰਬਰ 1, ਬਠਿੰਡਾ ਵੱਲੋਂ ਆਪਣੇ ਪੱਤਰ ਨੰਬਰ 3260 ਮਿਤੀ 07.09.2018 ਰਾਹੀਂ ਮੇਨ ਡਿਸਪੇਂਜ਼ਲ, ਮਾਨਸਾ ਰੋਡ ਵਿਖੇ ਮਸ਼ੀਨਰੀ ਦੀ ਆਗੂਮੈਨਟੇਸ਼ਨ ਕਰਨ ਲਈ 96.00 ਲੱਖ ਰੁਪਏ ਅਤੇ 38.00 ਲੱਖ ਰੁਪਏ ਕੁੱਲ 134.00 ਲੱਖ ਰੁਪਏ ਦੇ ਤਖਮੀਨਾ ਭੇਜਿਆ ਹੈ। ਇਸ ਲਈ ਇਹ ਅਦਾਇਗੀ ਹਾਊਸ ਦੀ ਮੰਨਜ਼ੂਰੀ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਇਸ ਲਈ ਇਹ ਤਖਮੀਨਾ ਹਾਊਸ ਤੋਂ ਪ੍ਰਸ਼ਾਸਕੀ ਪ੍ਰਵਾਨਗੀ ਲਈ ਵਿਚਾਰ ਹਿੱਤ।

ਮਤਾ ਨੰਬਰ 36: ਪ੍ਰਵਾਨ ਹੈ।

ਏਜੰਡਾ ਨੰਬਰ 16 :

ਰਿਪੋਰਟ ਬਿਲਡਿੰਗ ਸ਼ਾਖਾ ਕਿ ਕੋਰਟ ਕੇਸ ਟੀ.ਪੀ. ਸਕੀਮ ਨੰਬਰ 15 ਵਿੱਚ ਜੋਗੀ ਨਗਰ ਦੀ 20 ਫੁੱਟ ਗਲੀ ਵਿੱਚ ਕੀਤੀ ਦੱਬ ਨਾਲ ਸਬੰਧਤ ਹੈ। ਮੌਕੇ ਉਪਰ ਕੀਤੀ ਗਈ ਗਲੀ ਦੀ ਇਨਕੋਰੋਚਮੈਂਟ ਕਾਰਨ ਨਿਗਮ ਦਫਤਰ ਵੱਲੋਂ ਨਗਰ ਨਿਗਮ ਐਕਟ 1976 ਦੀ ਧਾਰਾ 246 ਅਧੀਨ ਨੋਟਿਸ ਨੰਬਰ 224/ਬੀ ਮਿਤੀ 10.10.2006 ਜਾਰੀ ਕੀਤੇ ਗਏ ਸਨ, ਜਿਸ ਉਪਰ ਅਗਲੀ ਕਾਰਵਾਈ ਕਰਦਿਆਂ ਨਿਗਮ ਦਫਤਰ ਵੱਲੋਂ ਮਿਤੀ 17.08.2006 ਨੂੰ ਮੌਕੇ ਉਪਰ ਕੀਤੀ ਗਈ ਦੱਬ ਹਟਾ ਦਿੱਤੀ ਗਈ ਸੀ। ਇਸੇ ਦੋਰਾਨ ਸਾਇਲ ਵੱਲੋਂ ਮਾਨਯੋਗ ਅਦਾਲਤ ਬਠਿੰਡਾ ਨੂੰ ਇਸ ਕੇਸ ਸਬੰਧੀ ਅਪ੍ਰੋਚ ਕੀਤਾ ਗਿਆ।

ਮਾਨਯੋਗ ਹਾਈਕੋਰਟ ਵੱਲੋਂ ਆਰ.ਐਸ.ਏ. ਨੰਬਰ 1496 ਆਫ 2015 (ਓ.ਐਂਡ ਐਮ) ਅਧੀਨ ਲਏ ਗਏ ਫੈਸਲੇ ਰਾਹੀਂ ਹੁਕਮ ਕੀਤਾ ਗਿਆ ਕਿ "The defendant have been given right to seek the procession in accordance with the law. Nothing prevents them to seek procession in accordance with the law. The injunction is qua only forcible interference & demolition of the property."

ਇਸ ਸਬੰਧੀ ਅੱਗੇ ਲਿਖਿਆ ਜਾਂਦਾ ਹੈ ਕਿ ਨਗਰ ਨਿਗਮ ਐਕਟ ਅਧੀਨ ਕਿਸੇ ਵੀ ਟੀ.ਪੀ. ਸਕੀਮ ਵਿੱਚ ਪੈਂਦੇ ਰਕਬੇ ਦਾ 25% ਜਗ੍ਹਾ ਨਿਗਮ ਦਫਤਰ ਵੱਲੋਂ ਬਿਨਾਂ ਮੁਆਵਜ਼ੇ ਦੇ ਲਈ ਜਾ ਸਕਦੀ ਹੈ ਅਤੇ ਇਸਤੋਂ ਇਲਾਵਾ ਕੇਵਲ 10% ਜਗ੍ਹਾ ਮੁਆਵਜ਼ੇ ਦੇ ਕੇ ਲਈ ਜਾ ਸਕਦੀ ਹੈ। ਉਕਤ ਕੇਸ ਸਬੰਧੀ ਅਗਲੀ ਕਾਰਵਾਈ ਕਰਨ ਲਈ ਫਾਇਲ ਵਾਚੀ ਗਈ ਤੇ ਪਾਇਆ ਗਿਆ ਕਿ ਫਾਇਲ ਵਿੱਚ ਨੱਥੀ ਟੀ.ਪੀ. ਸਕੀਮ ਨੰਬਰ 15 ਦੀ ਮਾਲਕੀ ਸਟੇਟਮੈਂਟ ਅਨੁਸਾਰ ਟੀ.ਪੀ. ਸਕੀਮ ਫਰੇਮ ਕਰਨ ਸਮੇਂ ਖਸਰਾ ਨੰਬਰ 4931 ਵਿੱਚ ਸ਼੍ਰੀ ਦਲੀਪ ਸਿੰਘ ਦਾ ਹਿੱਸਾ 11/92 ਸੀ, ਜਿਸ ਅਨੁਸਾਰ ਉਹਨਾਂ ਦੀ ਮਾਲਕੀ 550 ਵਰਗ ਗੱਜ਼ ਰਕਬੇ ਦੀ ਸੀ ਅਤੇ ਸ਼੍ਰੀ ਦਲੀਪ ਸਿੰਘ ਵੱਲੋਂ ਵਸੀਕਾ ਨੰਬਰ 5294 ਮਿਤੀ 28.09.2006 ਰਾਹੀਂ ਉਕਤ 550 ਵਰਗ ਗੱਜ਼ ਜਗ੍ਹਾ ਸ਼੍ਰੀਮਤੀ ਲਲਿਤਾ ਦੇਵੀ ਪਤਨੀ ਸ਼੍ਰੀ ਸ਼ੰਭੂ ਕੁਮਾਰ ਨੂੰ ਵੇਚ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਲਲਿਤਾ ਦੇਵੀ ਵੱਲੋਂ ਕੀਤੀ ਗਈ ਚਾਰਦੀਵਾਰੀ ਵਿੱਚੋਂ ਟੀ.ਪੀ. ਸਕੀਮ ਨੰਬਰ 15 ਅਨੁਸਾਰ 20 ਫੁੱਟ ਗਲੀ ਲਗਦੀ ਸੀ, ਜਿਸਦਾ ਰਕਬਾ 120'-0" x 20'-0" ਫੁੱਟ ਹੈ ਜੋ ਕਿ 266.67 ਵਰਗ ਗਜ਼ ਬਣਦੀ ਹੈ ਅਤੇ ਇਹ ਰਕਬਾ ਪ੍ਰਾਰਥੀ ਦੀ ਕੁੱਲ ਮਾਲਕੀ (550 ਵਰਗ ਗਜ਼) ਦਾ 48.48% ਬਣਦਾ ਹੈ। ਮਿਉਂਸਪਲ ਐਕਟ 1911 ਦੀ ਧਾਰਾ 192 ਅਧੀਨ ਵੱਧ ਤੋਂ ਵੱਧ 35% ਜਗ੍ਹਾ ਹੀ ਪਬਲਿਕ ਪਰਪਜ਼ ਅਧੀਨ ਲਈ ਜਾ ਸਕਦੀ ਹੈ। ਸੋ, ਜੇਕਰ ਨਗਰ ਨਿਗਮ ਇਸ ਗਲੀ ਨੂੰ ਚਾਲੂ ਕਰਨਾ ਚਾਹੁੰਦਾ ਹੈ ਤਾਂ ਨਿਯਮਾਂ ਅਧੀਨ ਜਗ੍ਹਾ ਐਕੁਆਇਰ ਕਰਕੇ ਗਲੀ ਚਾਲੂ ਕੀਤੀ ਜਾ ਸਕਦੀ ਹੈ। ਇਸ ਸਬੰਧੀ ਫੈਸਲਾ ਲਏ ਜਾਣ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 37: ਪੈਡਿੰਗ ਰੱਖਿਆ ਜਾਂਦਾ ਹੈ।

ਏਜੰਡਾ ਨੰਬਰ 17 :

ਰਿਪੋਰਟ ਸਿਹਤ ਸ਼ਾਖਾ ਕਿ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਜਾਰੀ ਕੀਤੇ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2016, ਨੋਟੀਫਿਕੇਸ਼ਨ ਨੰ: 861 ਮਿਤੀ 08.04.2016 ਰਾਹੀਂ ਜਾਰੀ ਕੀਤੇ ਰੂਲਾਂ ਨੂੰ ਨਗਰ ਨਿਗਮ ਬਠਿੰਡਾ ਵਿਖੇ ਲਾਗੂ ਕਰਨਾ ਬਣਦਾ ਹੈ, ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਸਰਵੇਖਣ 2019 ਵਿੱਚ ਨਗਰ ਨਿਗਮ ਦੀ ਵਧੀਆ ਰੈਂਕਿੰਗ ਆ ਸਕੇ। ਇਸ ਸਬੰਧੀ ਨਿਗਮ ਇੰਜੀਨੀਅਰ ਨੇ ਰਿਪੋਰਟ ਕੀਤੀ ਹੈ ਕਿ "ਭਾਰਤ ਸਰਕਾਰ ਦੇ ਉਕਤ ਰੂਲਜ਼ ਨੂੰ ਲਾਗੂ ਕਰਵਾਉਣਾ ਕਾਨੂੰਨੀ ਤੌਰ ਤੇ ਜਰੂਰੀ ਹੈ। ਇਸ ਲਈ ਇਹ ਰੂਲਜ਼ ਅਡਾਪਟ ਕਰਨ ਹਿੱਤ ਹਾਊਸ ਵਿੱਚ ਵਿਚਾਰ ਲਈ ਭੇਜੇ ਜਾਣ।" ਇਸ ਲਈ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੋਟੀਫਿਕੇਸ਼ਨ ਨੰਬਰ 861 ਮਿਤੀ 08.04.2016 ਲਾਗੂ ਕਰਨ ਲਈ ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 38: ਪ੍ਰਵਾਨ ਹੈ।

ਏਜੰਡਾ ਨੰਬਰ 18 :

ਰਿਪੋਰਟ ਵਾਟਰ ਸਪਲਾਈ ਅਤੇ ਸੀਵਰੇਜ ਸ਼ਾਖਾ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਵਾਰਡ ਨੰਬਰ 1 ਵਿਖੇ ਕੋਠੇ ਸੁੱਚਾ ਸਿੰਘ ਅਤੇ ਕੋਠੇ ਪੂਹਲੇ ਵਾਲੇ ਵਿੱਚ ਵਾਟਰ ਸਪਲਾਈ ਪਾਈਪਾਂ ਪਾਉਣ ਸਬੰਧੀ 33.21 ਲੱਖ ਰੁਪਏ ਦਾ ਤਖਮੀਨਾ ਤਿਆਰ ਕਰਕੇ ਭੇਜਿਆ ਹੈ। ਇਸਦੀ ਪ੍ਰਸ਼ਾਸਕੀ ਪ੍ਰਵਾਨਗੀ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 39: ਪੈਡਿੰਗ ਰੱਖਿਆ ਜਾਂਦਾ ਹੈ।

ਏਜੰਡਾ ਨੰਬਰ 19 :

ਰਿਪੋਰਟ ਵਾਟਰ ਸਪਲਾਈ ਅਤੇ ਸੀਵਰੇਜ਼ ਸ਼ਾਖਾ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵੱਲੋਂ ਵਾਰਡ ਨੰਬਰ 1 ਆਦਰਸ਼ ਨਗਰ ਵਿੱਚ ਵਾਟਰ ਸਪਲਾਈ ਪਾਈਪਾਂ ਪਾਉਣ ਸਬੰਧੀ 50.00 ਲੱਖ ਰੁਪਏ ਦਾ ਤਖਮੀਨਾ ਤਿਆਰ ਕਰਕੇ ਭੇਜਿਆ ਹੈ। ਇਸਦੀ ਪ੍ਰਸ਼ਾਸਕੀ ਪ੍ਰਵਾਨਗੀ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 40: ਪ੍ਰਵਾਨ ਹੈ।

ਏਜੰਡਾ ਨੰਬਰ 20:

ਰਿਪੋਰਟ ਵਰਕਸ ਸ਼ਾਖਾ ਕਿ The SFCPOA (Slum Free City Plan of Action) is being prepared by M/s. Stesalit Limited, Kolkata. This plan is being prepared under RAY. The funds were provided by the GOI for the project. The tendering was carried out by the PMIDC.

During the perusal of field information of individual HH (Household) from the submitted forms, it was observed that many of the boxes of information were left blank. Therefore, the representatives of the agency were asked to fully fill in all the boxes/ columns. The agency has resubmitted all the forms. These re-submitted forms have been verified and it is found that all boxes are now filled in.

The approval of the ULB is required for forwarding the payment note to the PMIDC. The agency may be asked to give a presentation before the House/F&CC for final approval.

ਉਕਤ ਸਬੰਧੀ ਫੈਸਲਾ ਲੈਣ ਹਿੱਤ ਮਿਤੀ 08.05.2017 ਦੀ ਹਾਊਸ ਮੀਟਿੰਗ ਵਿੱਚ ਮਤਾ ਨੰਬਰ 13 ਰਾਹੀਂ ਪੈਡਿੰਗ ਰੱਖੀ ਗਈ ਸੀ। ਏਜੰਸੀ ਇਸ ਉਪਰੰਤ ਕਾਫੀ ਵਾਰ ਨਿਗਮ ਇੰਜੀਨੀਅਰ ਅਤੇ ਕਮਿਸ਼ਨਰ, ਨਗਰ ਨਿਗਮ ਬਠਿੰਡਾ ਜੀ ਪਾਸ ਉਸਦੀ ਅਦਾਇਗੀ ਲਈ ਬੇਨਤੀ ਕਰ ਚੁੱਕੀ ਹੈ। ਰਿਪੋਰਟ ਕੀਤੀ ਗਈ ਹੈ ਕਿ ਕੇਸ ਮੁੱਝ ਤੋਂ ਵਿਚਾਰ ਹਿੱਤ ਭੇਜਣੀ ਉਚਿਤ ਹੋਵੇਗੀ, ਕਿਉਂਕਿ ਪੈਮੇਂਟ ਲੇਟ ਕਰਨ ਜਾਂ ਨਾਂ ਕਰਨ ਦੀ ਸੂਰਤ ਵਿੱਚ ਸਰਕਾਰ ਆਪਣੀ Contractual Liability ਦੀ ਡਿਫਾਲਟਰ ਹੋ ਜਾਵੇਗੀ। ਇਸ ਲਈ ਕੇਸ ਮੁੱਝ ਤੋਂ ਵਿਚਾਰ ਹਿੱਤ।

ਮਤਾ ਨੰਬਰ 41: ਸ਼੍ਰੀ ਸੰਦੀਪ ਗੁਪਤਾ, ਨਿਗਮ ਇੰਜੀਨੀਅਰ ਨੇ ਕਿਹਾ ਕਿ ਇਸ ਸਬੰਧੀ ਅਦਾਇਗੀ PMIDC ਵੱਲੋਂ ਕੀਤੀ ਜਾਣੀ ਹੈ। ਇਸ ਲਈ ਪਾਸ ਕੀਤਾ ਜਾਂਦਾ ਹੈ ਕਿ ਅਦਾਇਗੀ PMIDC ਵੱਲੋਂ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾਵੇ।

ਏਜੰਡਾ ਨੰਬਰ 21 :

ਰਿਪੋਰਟ ਵਰਕਸ ਸ਼ਾਖਾ ਕਿ ਨਗਰ ਨਿਗਮ ਵੱਲੋਂ ਵਣ ਵਿਭਾਗ ਦੀ ਜਗ੍ਹਾ ਵਿੱਚ OHSR & UGSR ਬਨਾਉਣ ਲਈ ਜੋ 0.0561 ha. ਜਗ੍ਹਾ ਲੈਣ ਲਈ ਪੱਤਰ ਵਿਹਾਰ ਚੱਲ ਰਿਹਾ ਹੈ। ਇਸ ਸਬੰਧੀ Forest Range Officer, Bir Talab under Distt. & Forest Division, Bathinda ਦੇ ਪੱਤਰ ਨੰਬਰ ਐਫਸੀਏ-1980/1902 ਮਿਤੀ 08.06.2018 ਰਾਹੀਂ ਉਹਨਾਂ ਵੱਲੋਂ ਵਣ ਨਿਗਮ ਦੇ ਪ੍ਰੋਜੈਕਟ ਦਫਤਰ ਦੀ ਬਿਲਡਿੰਗ ਬਨਾਉਣ ਲਈ ਜਮੀਨ ਦੇ ਬਦਲੇ ਜਮੀਨ (ਨਾਨ ਫਾਰੈਸਟ ਲੈਂਡ) ਦੇਣ ਅਤੇ ਬਿਲਡਿੰਗ ਬਨਾਉਣ ਲਈ ਮੁਬਲਿਗ 21.03 ਲੱਖ ਰੁਪਏ ਦੀ ਰਕਮ ਜਮਾਂ ਕਰਵਾਉਣ ਲਈ ਲਿਖਿਆ ਗਿਆ ਹੈ। ਨਗਰ ਨਿਗਮ ਦੀ ਰਿਹਾਇਸ਼ੀ ਕਲੋਨੀ ਵਿੱਚ ਖਾਲੀ ਜਗ੍ਹਾ ਬੇਕਾਰ ਪਈ ਹੈ, ਜੋ ਕਿ ਵਣ ਵਿਭਾਗ ਦੇ ਦਫਤਰ ਦੇ ਨਾਲ ਲਗਦੀ ਹੈ। ਉਕਤ ਅਨੁਸਾਰ ਜਗ੍ਹਾ ਦੇ ਬਦਲੇ ਜਗ੍ਹਾ ਦੇਣ ਅਤੇ ਮੁਬਲਿਗ 21.03 ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾਉਣ ਲਈ ਰਿਪੋਰਟ ਕੀਤੀ ਗਈ ਹੈ।

ਇੱਥੇ ਇਹ ਦੀ ਦਸਣਾ ਉਚਿਤ ਹੋਵੇਗਾ ਕਿ ਵਣ ਮੰਡਲ ਅਫਸਰ, ਬਠਿੰਡਾ ਜੀ ਨਾਲ ਤਾਲਮੇਲ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਨਗਰ ਨਿਗਮ ਉਹਨਾਂ ਦੀ ਪੀ.ਆਰ.ਟੀ.ਸੀ. ਰੋਡ ਤੇ ਪੈਂਦੀ ਸਾਰੀ ਜਗ੍ਹਾ ਲੈਣੀ ਚਾਹੁੰਦੀ ਹੈ ਤਾਂ ਇਸ ਦੇ ਬਦਲੇ ਵਣ ਵਿਭਾਗ ਨੂੰ ਨਾਨ ਫਾਰੈਸਟ ਲੈਂਡ ਦੇ ਕੇ ਲੈ ਸਕਦੀ ਹੈ। ਵਣ ਵਿਭਾਗ ਦੀ ਪੀ.ਆਰ.ਟੀ.ਸੀ. ਰੋਡ ਤੇ ਪੈਂਦੀ ਜਗ੍ਹਾ 1350 ਵਰਗ ਗਜ਼ ਹੈ, ਜਿਸਦੇ ਬਦਲੇ ਨਗਰ ਨਿਗਮ ਦੀ ਰਿਹਾਇਸ਼ੀ ਕਲੋਨੀ ਦੇ ਪਿੱਛੇ ਨਾ ਵਰਤੋਂ ਯੋਗ ਖਾਲੀ ਪਈ ਜਗ੍ਹਾ ਦੇ ਕੇ ਇਹ ਜਗ੍ਹਾ ਲਈ ਜਾ ਸਕਦੀ ਹੈ। ਕੇਸ ਹਾਊਸ ਦੇ ਵਿਚਾਰ ਹਿੱਤ।

ਸ਼੍ਰੀਮਤੀ ਨੀਲਮ ਰਾਣੀ ਜਿੰਦਲ, ਕੌਂਸਲਰ ਨੇ ਕਿਹਾ ਕਿ ਉਹਨਾਂ ਦੇ ਵਾਰਡ ਦਾ ਏਰੀਆ ਬਹੁਤ ਉੱਚਾ ਹੈ। ਇਸ ਕਰਕੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਬਹੁਤ ਜਿਆਦਾ ਦਿੱਕਤ ਪੇਸ਼ ਆਉਂਦੀ ਹੈ। ਇਸ ਸਬੰਧੀ ਉਹਨਾਂ ਦਸਿਆ ਕਿ ਉਹਨਾਂ ਵੱਲੋਂ ਮਿਤੀ 19.09.2016 ਨੂੰ ਜਿੰਨ੍ਹਾ ਮੁੱਹਲਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਦਿੱਕਤ ਪੇਸ਼ ਆਉਂਦੀ ਹੈ, ਪੱਤਰ ਰਾਹੀਂ ਜਾਣੂ ਕਰਵਾਇਆ ਗਿਆ ਸੀ। ਇਸਤੋਂ ਇਲਾਵਾ ਵਾਰਡ ਨੰਬਰ 27,28,29,30, ਅਤੇ 31 ਵਿਖੇ ਕੋਈ ਪਾਰਕ ਨਾ ਹੋਣ ਕਾਰਨ ਮਿਤੀ 30.05.2017 ਨੂੰ ਪੱਤਰ ਰਾਹੀਂ ਜਾਣੂ ਕਰਵਾਇਆ ਗਿਆ ਸੀ। ਇਸ ਲਈ ਉਹਨਾਂ ਕਿਹਾ ਕਿ ਜੇ ਹੁਣ ਵਣ ਵਿਭਾਗ ਆਪਣੀ 1350 ਗਜ਼ ਜਗ੍ਹਾ ਦੇਣ ਨੂੰ

ਤਿਆਰ ਹੈ, ਇਹ ਜਗ੍ਹਾ ਨਗਰ ਨਿਗਮ ਦੀ ਜਗ੍ਹਾ ਨਾਲ ਬਦਲੀ ਕਰਕੇ ਲੈ ਲਈ ਜਾਵੇ। ਇਹ ਲੋਕ ਹਿੱਤ ਵਿੱਚ ਹੈ। ਇਸ ਜਗ੍ਹਾ ਵਿੱਚ ਉਕਤ OHSR & UGSR ਬਨਾਉਣ ਦੇ ਨਾਲ-ਨਾਲ ਨਵੀਂ ਤਕਨੀਕ ਦਾ ਪਾਰਕ ਵੀ ਬਣਾਇਆ ਜਾਵੇ। ਸ਼੍ਰੀ ਬਲਜੀਤ ਸਿੰਘ ਰਾਜੂ ਸਰਾਂ ਅਤੇ ਸ਼੍ਰੀਮਤੀ ਪ੍ਰੀਤਮ ਕੌਰ ਰੋਮਾਣਾ, ਕੌਂਸਲਰਜ਼ ਨੇ ਕਿਹਾ ਕਿ ਉਕਤ OHSR & UGSR ਬਨਾਉਣ ਤੇ ਆਉਣ ਵਾਲੇ ਖਰਚੇ ਦੀ ਵੀ ਪ੍ਰਵਾਨਗੀ ਦੇ ਦਿੱਤੀ ਜਾਵੇ ਤਾਂ ਜੋ ਇਹਨਾਂ ਨੂੰ ਬਨਾਉਣ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਇਸਤੇ ਸਮੁੱਚੇ ਹਾਊਸ ਵੱਲੋਂ ਸਹਿਮਤੀ ਪ੍ਰਗਟਾਈ ਗਈ।

ਮਤਾ ਨੰਬਰ 42: ਪ੍ਰਵਾਨ ਹੈ। ਮਜ਼ੀਦ ਪਾਸ ਕੀਤਾ ਗਿਆ ਕਿ ਉਕਤ OHSR & UGSR ਬਨਾਉਣ ਦੇ ਨਾਲ-ਨਾਲ ਨਵੀਂ ਤਕਨੀਕ ਦਾ ਪਾਰਕ ਬਨਾਉਣ ਅਤੇ ਇਸ ਪਾਰਕ ਅਤੇ OHSR & UGSR ਬਨਾਉਣ ਤੇ ਆਉਣ ਵਾਲੇ ਖਰਚੇ ਦੀ ਵੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

ਉਕਤ ਮਤਾ ਨੰਬਰ 41 ਪਾਸ ਹੋਣ ਤੇ ਸ਼੍ਰੀਮਤੀ ਨੀਲਮ ਰਾਣੀ ਜਿੰਦਲ ਅਤੇ ਸ਼੍ਰੀਮਤੀ ਪ੍ਰੀਤਮ ਕੌਰ ਰੋਮਾਣਾ, ਕੌਂਸਲਰਜ਼ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਆ ਰਹੀ ਤਕਲੀਫ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਟੈਂਕੀ ਬਨਾਉਣ ਦੀ ਅਤੇ ਨਵੀਂ ਤਕਨੀਕ ਦਾ ਪਾਰਕ ਬਨਾਉਣ ਦੀ ਜੋ ਮੰਗ ਕੀਤੀ ਜਾ ਰਹੀ ਸੀ, ਉਹ ਅੱਜ ਹਾਊਸ ਦੇ ਪ੍ਰਵਾਨ ਕਰਨ ਤੇ ਉਹਨਾਂ ਨੇ ਮਾਨਯੋਗ ਮੇਅਰ ਸਾਹਿਬ, ਕਮਿਸ਼ਨਰ, ਨਗਰ ਨਿਗਮ ਬਠਿੰਡਾ ਅਤੇ ਸਮੁੱਚੇ ਹਾਊਸ ਦਾ ਧੰਨਵਾਦ ਕੀਤਾ।

ਏਜੰਡਾ ਨੰਬਰ 22:

ਰਿਪੋਰਟ ਵਰਕਸ ਸ਼ਾਖਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਜੀ ਵੱਲੋਂ ਕੀਤੇ ਗਏ ਹੁਕਮ ਮਿਤੀ 10.05.2018 ਦੀ ਪਾਲਣਾ ਕਰਦੇ ਹੋਏ ਸ਼੍ਰੀ ਸੋਹਨ ਲਾਲ ਮਹੇਸ਼ਵਰੀ, ਪ੍ਰਧਾਨ, ਹੰਨੂਮਾਨ ਸੇਵਾ ਸਮਿਤੀ ਰਜਿ: ਬਠਿੰਡਾ ਜੀ ਨਾਲ ਪਰਸਰਾਮ ਨਗਰ, ਗਲੀ ਨੰ: 29 ਵਿੱਚ ਲੱਗੇ ਆਰ.ਓ. ਪਲਾਂਟ ਨੂੰ ਇਸ ਦੇ ਆਲੇ-ਦੁਆਲੇ ਨਾਲ ਲਗਦੀ ਕੋਈ ਹੋਰ ਜਗ੍ਹਾ ਜਿੱਥੇ ਆਰ.ਓ. ਪਲਾਂਟ ਸ਼ਿਫਟ ਕੀਤਾ ਜਾ ਸਕੇ, ਮੁੱਹਈਆ ਕਰਾਉਣ ਸਬੰਧੀ ਤਾਲਮੇਲ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਅਜਿਹੀ ਕੋਈ ਜਗ੍ਹਾ ਸੰਸਥਾ ਪਾਸ ਨਹੀਂ ਹੈ। ਇਸ ਲਈ ਆਰ.ਓ. ਪਲਾਂਟ ਸ਼ਿਫਟ ਕਰਨ ਲਈ 100 ਵਰਗ ਗੱਜ ਜਗ੍ਹਾ 1100/- ਰੁਪਏ ਪ੍ਰਤੀ ਮਹੀਨਾ ਸਰਕਾਰੀ ਰੇਟ ਅਨੁਸਾਰ ਸ਼੍ਰੀਮਤੀ ਜਸਵੀਰ ਕੌਰ ਵਿਧਵਾ ਜਤਿੰਦਰ ਸਿੰਘ, ਪਰਸ ਰਾਮ ਨਗਰ, ਗਲੀ ਨੰ: 27, ਬਠਿੰਡਾ ਪਾਸੋਂ ਕਿਰਾਏ ਤੇ ਲੈਣ, ਬਿਜਲੀ ਦਾ ਕੂਨੈਕਸ਼ਨ ਟਰਾਂਸਫਰ ਕਰਾਉਣ ਅਤੇ ਕਮਰਾ ਪਾਉਣ ਲਈ ਆਉਣ ਵਾਲੇ ਖਰਚੇ ਦੀ ਪ੍ਰਵਾਨਗੀ ਨਗਰ ਨਿਗਮ ਹਾਊਸ ਪਾਸੋਂ ਹਾਸਿਲ ਕਰਨ ਖਾਤਰ ਕੇਸ ਹਾਊਸ ਦੇ ਵਿਚਾਰ ਹਿੱਤ। ਇਹ ਜਗ੍ਹਾ ਪੰਜ ਸਾਲਾਂ ਲਈ ਲੀਜ਼ ਤੇ ਲੈਣੀ ਯੋਗ ਹੋਵੇਗੀ। ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 43: ਪ੍ਰਵਾਨ ਹੈ।

ਏਜੰਡਾ ਨੰਬਰ 23:

ਰਿਪੋਰਟ ਵਰਕਸ ਸ਼ਾਖਾ ਕਿ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਦੇ ਪੱਤਰ ਨੰ: 3411/ਏ ਮਿਤੀ 01.06.2018 ਰਾਹੀਂ ਲਾਲ ਸਿੰਘ ਬਸਤੀ ਵਿਖੇ ਪੁਲਿਸ ਕਲੋਨੀ ਵਿਖੇ ਓਵਰਹੈਡ ਸਰਵਿਸ ਰੈਜ਼ਰਵਾਇਰ (ਸਬ ਵਾਟਰ ਵਰਕਸ) ਤੋਂ ਪੁਲਿਸ ਕਲੋਨੀ ਦੇ ਕੁਆਟਰਾਂ ਵਿੱਚ ਪਾਣੀ ਦੀ ਸਪਲਾਈ ਦੇਣ ਸਬੰਧੀ ਰਿਪੋਰਟ ਹੈ ਕਿ ਸਬ ਵਾਟਰ ਵਰਕਸ ਬਨਾਉਣ ਲਈ ਜਗ੍ਹਾ 40 ਮੀਟਰ x 25 ਮੀਟਰ ਲਗਭਗ 1200 ਵ: ਮੀਟਰ ਜਗ੍ਹਾ ਪੁਲਿਸ ਵਿਭਾਗ ਵੱਲੋਂ ਫਰੀ ਆਫ ਕਾਸਟ ਨਗਰ ਨਿਗਮ ਨੂੰ ਦਿੱਤੀ ਗਈ ਸੀ। ਇਸ ਜਗ੍ਹਾ ਦੀ ਮਾਲਕੀ ਉਹਨਾਂ ਦੇ ਨਾਮ ਹੈ। ਇਸ ਜਗ੍ਹਾ ਵਿੱਚ ਰੈਜ਼ਰਵਾਇਰ ਬਨਾਉਣ ਤੋਂ ਬਾਅਦ ਨਗਰ ਨਿਗਮ ਵੱਲੋਂ ਪੁਲਿਸ ਕਲੋਨੀ ਦੇ ਆਲੇ-ਦੁਆਲੇ ਲਾਲ ਸਿੰਘ ਬਸਤੀ ਦੇ ਕੁੱਝ ਇਲਾਕਿਆਂ ਵਿੱਚ ਨਹਿਰੀ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਪੁਲਿਸ ਵਿਭਾਗ ਦੀ ਕਲੋਨੀ ਵਿੱਚ ਆਪਣੀ ਰੈਜ਼ਰਵਾਇਰ ਵੀ ਬਣੀ ਹੋਈ ਹੈ, ਜਿਸ ਰਾਹੀਂ ਕਲੋਨੀ ਵਿੱਚ ਬਣੇ ਕੁਆਟਰਾਂ ਨੂੰ ਅੰਡਰ ਗਰਾਊਂਡ ਵਾਟਰ ਸਪਲਾਈ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ।

ਉਕਤ ਪੱਤਰ ਰਾਹੀਂ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਵੱਲੋਂ ਮੰਗ ਕੀਤੀ ਗਈ ਹੈ ਕਿ ਪੁਲਿਸ ਕਲੋਨੀ ਵਿੱਚ ਉਹਨਾਂ ਦੇ ਕੁੱਲ 344 ਕੁਆਟਰ ਬਣੇ ਹਨ। ਇਹਨਾਂ ਕੁਆਟਰਾਂ ਲਈ ਉਹਨਾਂ ਦੀ ਬਣੀ ਹੋਈ ਰੈਜ਼ਰਵਾਇਰ ਨੂੰ ਵੀ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇ। ਇਸ ਰੈਜ਼ਰਵਾਇਰ ਨੂੰ ਨਹਿਰੀ ਪਾਣੀ ਦੀ ਸਪਲਾਈ ਜੋੜਨ ਲਈ ਕਲੋਨੀ ਵਿੱਚ ਪਾਣੀਪਾਂ ਪਹਿਲਾਂ ਹੀ ਪਈਆਂ ਹੋਈਆਂ ਹਨ। ਵਾਟਰ ਵਰਕਸ ਤੋਂ ਨਹਿਰੀ ਪਾਣੀ ਦਾ ਇਹਨਾਂ ਪਾਣੀਪਾਂ ਨਾਲ ਕੂਨੈਕਸ਼ਨ ਜੋੜ ਕੇ ਪੁਲਿਸ ਕਲੋਨੀ ਦੇ ਕੁਆਟਰਾਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।

ਇਸ ਸਬੰਧੀ ਨਿਗਮ ਇੰਜੀਨੀਅਰ ਨੇ ਰਿਪੋਰਟ ਕੀਤੀ ਹੈ ਕਿ " The land for construction of OHSR at Lal Singh Basti was provided by Police Department. Now they are demanding supply to their quarters from this OHSR in lieu of land given by them. Case may be sent to General House for administrative approval, pl."

ਜੇਕਰ ਪ੍ਰਵਾਨ ਹੋਵੇ ਤਾਂ ਉਹਨਾਂ ਰੈਜ਼ਰਵਾਇਰ ਨੂੰ ਨਹਿਰੀ ਪਾਣੀ ਨਾਲ ਜੋੜਨ ਦੀ ਪ੍ਰਵਾਨਗੀ ਦੇਣ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 44: ਪ੍ਰਵਾਨ ਹੈ। ਮਜ਼ੀਦ ਪਾਸ ਕੀਤਾ ਗਿਆ ਕਿ ਪਾਣੀ ਦੀ ਸਪਲਾਈ ਦੇ ਬਣਦੇ ਯੂਜ਼ਰ ਚਾਰਜਿਜ਼ ਦੀ ਪੰਜ ਸਾਲਾਂ ਲਈ ਮੁਆਫੀ ਦਿੱਤੀ ਜਾਂਦੀ ਹੈ।

ਏਜੰਡਾ ਨੰਬਰ 24 :

ਰਿਪੋਰਟ ਵਰਕਸ ਸ਼ਾਖਾ ਕਿ Annual maintenance & updation of MCB Website, mcbathinda.com work is being carried out by M/s. Softel Solutions, Bathinda. The work was awarded for the period 01.04.17 to 31.03.18 vide Commissioner order dated 16.03.17 @ 15000/- per month. Maintenance & updation of MCB website is a perennial kind of work. All branch heads have verified that the work has been carried out satisfactorily during this period. The agency has submitted fresh offer for Rs. 15000/- + Tax per month for continuation of the services.

Therefore, may be allowed to continue further for two more years i.e. upto 31.03.2020 on same rates and terms.

ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 45: ਪ੍ਰਵਾਨ ਹੈ।

ਏਜੰਡਾ ਨੰਬਰ 25:

ਰਿਪੋਰਟ ਓ.ਐੱਡ ਐਮ. ਸ਼ਾਖਾ ਕਿ ਮਿਤੀ 01.06.2018 ਨੂੰ ਕਮਿਸ਼ਨਰ ਸਾਹਿਬ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਡੀ.ਏ.ਵੀ. ਟੋਭੇ ਦੀ ਡੀ-ਸਿਲਟਿੰਗ ਕਰਵਾ ਕੇ ਇਸ ਵਿੱਚ ਪਾਣੀ ਖੜ੍ਹਨ ਦੀ ਸਮੱਰਥਾ ਵਧਾਈ ਜਾਵੇ। ਉਪਰੋਕਤ ਨੂੰ ਮੁੱਖ ਰਖਦਿਆਂ 14.99 ਲੱਕ ਰੁਪਏ ਦਾ ਤਖਮੀਨਾ ਤਿਆਰ ਕੀਤਾ ਗਿਆ, ਜਿਸਦੀ ਪ੍ਰਸ਼ਾਸਕੀ ਪ੍ਰਵਾਨਗੀ ਨਗਰ ਨਿਗਮ ਹਾਊਸ ਦੇ ਆਪਣੇ ਮਤਾ ਨੰਬਰ 15 ਮਿਤੀ 06.06.2018 ਰਾਹੀਂ ਦਿੱਤੀ ਗਈ ਅਤੇ ਤੁਰੰਤ ਹੀ ਮਿਤੀ 15.06.2018 ਨੂੰ ਸ਼ਾਰਟ ਟਰਮ ਟੈਂਡਰ ਮੰਗੇ ਗਏ, ਪਰੰਤੂ ਉਪਰੋਕਤ ਮਿਤੀ ਨੂੰ ਕੋਈ ਵੀ ਟੈਂਡਰ ਪ੍ਰਾਪਤ ਨਹੀਂ ਹੋਇਆ।

ਉਪਰੋਕਤ ਕੰਮ ਬਹੁਤ ਹੀ ਜਰੂਰੀ ਹੈ, ਕਿਉਂਕਿ ਬਾਰਸ਼ਾਂ ਦਾ ਮੌਸਮ ਕੁੱਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ। ਇਸ ਟੋਭੇ ਦੀ ਡੀ-ਸਿਲਟਿੰਗ ਕਰਨ ਨਾਲ ਜਿੱਥੇ ਟੋਭੇ ਵਿੱਚੋਂ ਗੰਦਗੀ ਸਾਫ ਹੋਵੇਗੀ, ਉੱਥੇ ਹੀ ਟੋਭੇ ਵਿੱਚ ਪਾਣੀ ਸਟੋਰ ਕਰਨ ਦੀ ਸਮੱਰਥਾ ਵੱਧ ਜਾਵੇਗੀ। ਜਿਸ ਨਾਲ ਆਸੇ-ਪਾਸੇ ਦੇ ਇਲਾਕੇ ਵਿੱਚੋਂ ਪਾਣੀ ਜਲਦੀ ਨਿਕਲ ਜਾਵੇਗਾ। ਜੇਕਰ ਇਸ ਕੰਮ ਨੂੰ ਕਰਵਾਉਣ ਲਈ ਫਿਰ ਤੋਂ ਟੈਂਡਰ ਮੰਗੇ ਜਾਂਦੇ ਹਨ, ਤਾਂ ਹੋਰ ਸਮਾਂ ਖਰਾਬ ਹੋਵੇਗਾ। ਇਸ ਲਈ ਇਹ ਕੰਮ ਮਹਿਕਮਾ ਤੋਰ ਤੇ ਕਰਵਾ ਲੈਣਾ ਉਚਿਤ ਹੋਵੇਗਾ। ਇਸ ਕੰਮ ਨੂੰ ਮਹਿਕਮਾ ਤੋਰ ਤੇ ਕਰਵਾਉਣ ਲਈ ਪੌਕਲਾਇਨ, ਜੇ.ਸੀ.ਬੀ. ਅਤੇ ਟ੍ਰੈਕਟਰ ਵਗੈਰਾ ਸ਼੍ਰੀ.ਐਸ.ਆਰ. ਵਿੱਚ ਦਿੱਤੇ ਇਸ ਮਸ਼ੀਨਰੀ ਦੇ ਰੇਟਾਂ ਨੂੰ ਧਿਆਨ ਵਿੱਚ ਰਖਦੇ ਹੋਏ ਕਿਰਾਏ ਤੇ ਲਏ ਜਾਣਗੇ ਅਤੇ ਲੇਬਰ ਡੀ.ਸੀ. ਰੇਟਾਂ ਤੇ ਲਈ ਜਾਵੇਗੀ। ਇਸ ਕੰਮ ਨੂੰ ਮਹਿਕਮਾ ਤੋਰ ਤੇ ਕਰਵਾਉਣ ਨਾਲ ਕਾਫੀ ਜਿਆਦਾ ਬਚਤ ਵੀ ਹੋਵੇਗੀ। ਇਸ ਸਬੰਧੀ ਸ਼੍ਰੀ ਦਵਿੰਦਰ ਸਿੰਘ ਜੋੜਾ, ਨਿਗਮ ਇੰਜੀਨੀਅਰ ਨੇ ਰਿਪੋਰਟ ਕੀਤੀ ਹੈ ਕਿ "As per initial assessment about 20% more work is likely to be done with same expenditure (CSR rates expenditure). ਸ਼੍ਰੀ ਸੰਦੀਪ ਗੁਪਤਾ, ਨਿਗਮ ਇੰਜੀਨੀਅਰ ਨੇ ਇਸ ਸਬੰਧੀ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ "This is to submit that work is urgent, Keeping in view the approaching Monsoon Season, as reported by CE. The capacity of pond to retain/ store storm water shall increase by desilting of pond. Due to urgency of work, short terms tenders were invited. But no tender was received.

Worthy Commissioner, inquired that how much shall be the saving, if work is executed departmentally, when Corporation Engineer sought permission for the same. He has reported that 20% more work can be executed from the same amount for which the estimate has been prepared.

Here, it is submitted that departmental execution may be permitted because of urgency of work. But, work may be executed up to the scope defined in the estimate. At that stage, the saving should be checked. If more work than the scope of estimate is required to be executed that may be assessed after this execution and further A/A for extra work may be got from department level.

ਇਸਤੇ ਕਮਿਸ਼ਨਰ ਸਾਹਿਬ ਨੇ ਹਦਾਇਤ ਕੀਤੀ ਕਿ "Make it sure that saving should be more than 20%".

ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 46: ਪ੍ਰਵਾਨ ਹੈ।

ਏਜੰਡਾ ਨੰਬਰ 26:

ਰਿਪੋਰਟ ਬਿਲਡਿੰਗ ਸ਼ਾਖਾ ਕਿ ਆਮ ਉਸਾਰੀ ਕਰਨ ਸਮੇਂ ਪ੍ਰਤੀ ਵਰਗ ਫੁੱਟ ਤਕਰੀਬਨ 1200 ਤੋਂ 1500 ਰੁਪਏ ਦਾ ਖਰਚ ਆਉਂਦਾ ਹੈ, ਪਰੰਤੂ ਨਗਰ ਨਿਗਮ ਵੱਲੋਂ ਪੁਰਾਣੇ ਸਮੇਂ ਤੋਂ ਗਰਾਉਂਡ ਫਲੋਰ ਤੇ 500/- ਰੁਪਏ ਅਤੇ ਫਸਟ ਫਲੋਰ ਤੇ 400/- ਰੁਪਏ ਪ੍ਰਤੀ ਵਰਗ ਫੁੱਟ ਦੇ ਰੇਟ ਤੇ ਐਸਟੀਮੇਟ ਬਣਾਏ ਜਾਂਦੇ ਹਨ, ਜਦੋਂ ਕਿ ਸ਼ਹਿਰ ਵਿੱਚ ਬਾਕੀ ਅਦਾਰੇ ਜਿਵੇਂ ਇੰਪਰੂਵਮੈਂਟ ਟਰੱਸਟ, ਪੁੱਡਾ ਵਿੱਚ ਐਸਟੀਮੇਟ ਦੇ ਰੇਟ 900/- ਰੁਪਏ ਅਤੇ 800/- ਰੁਪਏ ਪ੍ਰਤੀ ਵਰਗ ਫੁੱਟ ਹਨ। ਇਕੋ ਸ਼ਹਿਰ ਵਿੱਚ ਸਰਕਾਰੀ ਅਦਾਰਿਆਂ ਵਿੱਚ ਵੱਖਰੇ-ਵੱਖਰੇ ਰੇਟ ਨਹੀਂ ਹੋਣੇ ਚਾਹੀਦੇ। ਸੋ ਰਿਵਾਇਜ਼ ਰੇਟ ਗਰਾਉਂਡ ਫਲੋਰ 900/-ਰੁਪਏ ਅਤੇ ਫਸਟ ਫਲੋਰ 800/- ਰੁਪਏ ਪ੍ਰਤੀ ਵਰਗ ਫੁੱਟ ਨਿਸ਼ਚਿਤ ਕਰਨ ਲਈ ਕੇਸ ਨਿਗਮ ਦੀ ਹਾਊਸ ਦੀ ਮੀਟਿੰਗ ਮਿਤੀ 21/08/2015 ਦੇ ਏਜੰਡਾ ਨੰ: 15 ਤੇ ਹਾਊਸ ਵਿੱਚ ਵਿਚਾਰ ਕਰਨ ਲਈ ਰੱਖਿਆ ਗਿਆ ਸੀ। ਨਿਗਮ ਹਾਊਸ ਵੱਲੋਂ ਮਤਾ ਨੰ: 44 ਰਾਹੀਂ ਇਸ ਏਜੰਡੇ ਨੂੰ ਪੈਡਿੰਗ ਰੱਖ ਲਿਆ ਸੀ।

ਨਗਰ ਨਿਗਮ ਬਠਿੰਡਾ ਦੇ ਲੋਕਲ ਆਡਿਟ ਵਿਭਾਗ ਵੱਲੋਂ ਰੈਕੂਜੀਸ਼ਨ ਨੰ: 30 ਮਿਤੀ 12.07.2017 ਰਾਹੀਂ ਕਿਰਤ ਕਮਿਸ਼ਨਰ ਪੰਜਾਬ ਦੇ ਪੱਤਰ ਨੰ: 28831-73 ਮਿਤੀ 22/11/2013 ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਬਿਲਡਿੰਗ ਐਂਡ ਅੱਦਰ ਕੰਸਟਰਕਸ਼ਨ ਵਰਕਸ ਵੈਲਫੇਅਰ ਸੈਸ ਐਕਟ 1996 ਅਧੀਨ ਨਕਸ਼ਾ ਪਾਸ ਕਰਨ ਸਮੇਂ ਉਸਾਰੀ ਦੇ ਖਰਚੇ ਦਾ ਐਸਟੀਮੇਟ 900/- ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ 1% ਲੇਬਰ ਸੈਸ ਵਸੂਲਣਯੋਗ ਬਣਦਾ ਹੈ, ਪਰੰਤੂ ਨਗਰ ਨਿਗਮ ਵੱਲੋਂ ਇਹ ਐਸਟੀਮੇਟ 500/- ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਲੇਬਰ ਸੈਸ ਅਤੇ ਦੂਜੀਆਂ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ। ਇਸ ਲਈ ਉਪਰੋਕਤ ਹਦਾਇਤਾਂ ਅਨੁਸਾਰ ਫੀਸਾਂ ਦੀ ਵਸੂਲੀ ਕੀਤੀ ਜਾਵੇ। ਸੋ ਉਕਤ ਨੂੰ ਮੱਦੇਨਜ਼ਰ ਰੱਖਦੇ ਹੋਏ ਨਕਸ਼ਾ ਪਾਸ ਕਰਨ ਸਮੇਂ ਉਸਾਰੀ ਦੇ ਖਰਚੇ ਦਾ ਐਸਟੀਮੇਟ ਦਾ ਰਿਵਾਇਜ਼ ਰੇਟ ਗਰਾਉਂਡ ਫਲੋਰ 900/- ਰੁਪਏ ਪ੍ਰਤੀ ਵਰਗ ਫੁੱਟ ਅਤੇ ਫਸਟ ਫਲੋਰ ਤੇ ਉਪਰਲੀਆਂ ਮੰਜ਼ਿਲਾਂ ਦਾ ਰੇਟ 800/- ਰੁਪਏ ਪ੍ਰਤੀ ਵਰਗਫੁੱਟ ਨਿਸ਼ਚਿਤ ਕਰਨ ਦੀ ਪ੍ਰਵਾਨਗੀ ਲਈ ਕੇਸਏਜੰਡਾ/ ਨਿਗਮ ਹਾਊਸ ਦੀ ਮੀਟਿੰਗ ਮਿਤੀ 06.09. ਰਾਹੀਂ ਇਸ ਨੂੰ ਫਿਰ ਪੈਡਿੰਗ ਰੱਖਿਆ ਗਿਆ ਹੈ। 37 ਵਿੱਚ ਰੱਖਿਆ ਗਿਆ ਸੀ ਅਤੇ ਮਤਾ ਨੰਬਰ 2017ਰੁਣ ਅਕਾਊਂਟੈਂਟ ਜਨਰਲ 2017 ਚੰਡੀਗੜ੍ਹ ਵੱਲੋਂ ਸਾਲ (ਜੀ.ਏ)-ਦਾ ਨਿਗਮ ਦਫਤਰ ਵਿਖੇ ਆਡਿਟ ਕਰਦੇ ਸਮੇਂ 18 ਗੰਭੀਰਤਾ ਨਾਲ ਕਿਹਾ ਗਿਆ ਹੈ ਕਿ ਇਹ ਰੈਵਿਨਿਊ ਨਾਲ ਸਬੰਧਤ ਮਸਲਾ ਹੈਇਸ ਲਈ ਸਰਕਾਰ ਦੇ ਉਕਤ , 900 ਹੱਦਾਇਤਾਂ ਅਨੁਸਾਰ ਉਸਾਰੀ ਦੇ ਖਰਚੇ ਦਾ ਐਸਟੀਮੇਟ ਰੇਟ/ਪੱਤਰ/- ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਨਾਲ ਨਿਸ਼ਚਿਤ ਕੀਤਾ ਜਾਵੇ। ਸੋ ਉਕਤ ਨੂੰ ਮੱਦੇਨਜ਼ਰ ਰੱਖਦੇ ਹੋਏ ਨਕਸ਼ਾ ਪਾਸ ਕਰਨ ਸਮੇਂ ਉਸਾਰੀ ਦੇ ਖਰਚੇ ਦੇ ਐਸਟੀਮੇਟ ਦਾ ਰੇਟ 900/- ਰੁਪਏ ਪ੍ਰਤੀ ਵਰਗ ਫੁੱਟ ਨਿਸ਼ਚਿਤ ਕਰਨ ਦੀ ਪ੍ਰਵਾਨਗੀ ਲਈ ਕੇਸ ਨਿਗਮ ਹਾਊਸ ਪਾਸ ਭੇਜਣ ਹਿੱਤ ਪੇਸ਼ ਹੈ।

ਮਤਾ ਨੰਬਰ 47: ਪਾਸ ਕੀਤਾ ਗਿਆ ਕਿ ਗਰਾਉਂਡ ਫਲੋਰ ਤੇ 600/- ਰੁਪਏ ਅਤੇ ਫਸਟ ਫਲੋਰ ਤੇ 500/- ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਉਸਾਰੀ ਦੇ ਖਰਚੇ ਦਾ ਐਸਟੀਮੇਟ ਨਿਸ਼ਚਿਤ ਕੀਤਾ ਜਾਂਦਾ ਹੈ। ਬਿਲਡਿੰਗ ਐਂਡ ਅੱਦਰ ਕੰਸਟਰਕਸ਼ਨ ਵਰਕਸ ਵੈਲਫੇਅਰ ਸੈਸ ਐਕਟ 1996 ਅਧੀਨ ਲੇਬਰ ਸੈਸ ਲੈਣ ਖਾਤਰ ਉਸਾਰੀ ਦੇ ਐਸਟੀਮੇਟ ਦਾ ਰੇਟ 900/- ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਮੰਨ ਕੇ ਲੇਬਰ ਸੈਸ ਵਸੂਲ ਕੀਤਾ ਜਾਵੇ।

ਏਜੰਡਾ ਨੰਬਰ 27:

ਰਿਪੋਰਟ ਬਿਲਡਿੰਗ ਸ਼ਾਖਾ ਕਿ ਮੇਅਰ, ਨਗਰ ਨਿਗਮ ਬਠਿੰਡਾ ਜੀ ਦੇ ਦਫਤਰ ਪਾਸੋਂ ਡਾਇਰੀ ਨੰਬਰ 2504 ਮਿਤੀ 05.07.2018 ਰਾਹੀਂ ਹਾਊਸ ਦੀ ਮੀਟਿੰਗ ਵਿੱਚ ਭੇਜਣ ਦੇ ਸਬੰਧ ਵਿੱਚ ਦਰਖਾਸਤ ਪ੍ਰਾਪਤ ਹੋਈ ਹੈ। ਇਸ ਦਰਖਾਸਤ ਨਾਲ ਡਾ. ਗੁਰਸੇਵਕ ਸਿੰਘ ਗਿੱਲ, ਪ੍ਰੈਗਮਾ ਹਸਪਤਾਲ ਬਠਿੰਡਾ ਵੱਲੋਂ ਵੱਖ-ਵੱਖ ਪੱਤਰਾਂ ਦੀਆਂ ਫੋਟੋਕਾਪੀਆਂ ਆਦਿ ਦਸਤਾਵੇਜ਼ ਪੇਸ਼ ਕਰਕੇ ਲਿਖਿਆ ਹੈ ਕਿ ਉਸਨੇ ਡੱਬਵਾਲੀ ਰੋਡ, ਗਿਆਨੀ ਜੈਲ ਸਿੰਘ ਕਾਲਜ ਦੇ ਸਾਹਮਣੇ, ਨਵੇਂ ਹਸਪਤਾਲ ਦੀ ਉਸਾਰੀ ਕਰਨ ਲਈ 5.5 ਏਕੜ ਜਗ੍ਹਾ ਦਾ ਸੀ.ਐਲ.ਯੂ ਕਰਵਾਇਆ ਹੈ। ਸੀ.ਐਲ.ਯੂ ਦੀਆਂ ਫੀਸਾਂ ਨਾਲ ਉਸ ਪਾਸੋਂ **External Development Charge (EDC)** ਜਮ੍ਹਾਂ ਕਰਵਾਏ ਗਏ ਹਨ। ਉਸ ਨੂੰ ਬਿਲਡਿੰਗ ਫਾਈਲ ਦੀ ਬੁੱਕਲੇਟ ਤੋਂ ਪਤਾ ਲਗਾ ਹੈ ਕਿ ਨਿਗਮ ਹਾਊਸ ਦੇ ਮਤਾ ਨੰਬਰ 30 ਮਿਤੀ 15.07.2010 ਅਨੁਸਾਰ ਹੋਰ ਡਿਵੈਲਪਮੈਂਟ ਚਾਰਜਿਜ਼ ਜਮ੍ਹਾਂ ਕਰਵਾਉਣੇ ਪੈਣਗੇ ਅਤੇ ਵਿਸਥਾਰਪੂਰਵਕ ਵਰਨਣ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਇਹ ਡਿਵੈਲਪਮੈਂਟ ਚਾਰਜਿਜ਼ ਮਤਾ ਨੰਬਰ 30 ਮਿਤੀ 15.07.2010, ਜਿਸ ਨੂੰ

ਬਾਅਦ ਵਿੱਚ ਸੇਧ ਕੇ ਮਤਾ ਨੰਬਰ 71 ਮਿਤੀ 12.10.2010 ਰਾਹੀਂ ਕਮਰਸ਼ੀਅਲ ਉਸਾਰੀਆਂ ਤੇ ਲਗਾਏ ਗਏ ਹਨ। ਨਿਗਮ ਹਾਉਸ ਵੱਲੋਂ ਸਰਕਾਰ ਦੇ ਜਿਸ ਪੱਤਰ/ਮੀਮੋ ਨੰਬਰ CTP (LG) 45/1430-44 dated 08.07.2005 ਦੇ ਆਧਾਰ ਤੇ ਇਹ ਡਿਵੈਲਪਮੈਂਟ ਚਾਰਜਿਜ਼ ਲਗਾਏ ਗਏ ਸਨ, ਉਹ ਪੱਤਰ ਸਥਾਨਕ ਸਰਕਾਰ ਵਿਭਾਗ ਦੇ ਪੱਤਰ ਨੰਬਰ ਸੀ.ਟੀ.ਪੀ (ਸਸ)-2017/2200 ਮਿਤੀ 06.10.2017 ਰਾਹੀਂ **Withdraw/Supercede** ਹੋ ਚੁੱਕਾ ਹੈ। ਇਸ ਲਈ ਉਸ ਨੂੰ ਦੱਸਿਆ ਜਾਵੇ ਕਿ ਇਹ ਡਿਵੈਲਪਮੈਂਟ ਚਾਰਜਿਜ਼ ਜਮ੍ਹਾਂ ਕਰਵਾਉਣ ਦੀ ਲੋੜ ਹੈ ਜਾ ਨਹੀਂ।

ਉਕਤ ਦੇ ਸਬੰਧ ਵਿੱਚ ਰਿਕਾਰਡ ਦੀ ਘੋਖ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਸਥਾਨਕ ਸਰਕਾਰ ਵਿਭਾਗ ਦੇ ਪੱਤਰ ਨੰਬਰ CTP (LG) 45/1430-44 dated 08.07.2005 ਅਨੁਸਾਰ ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰਾਇਜ਼ ਕਰਨ ਲਈ ਅਤੇ ਇਹਨਾਂ ਕਲੋਨੀਆਂ ਵਿੱਚ ਨਕਸ਼ੇ ਪਾਸ ਕਰਨ ਸਮੇਂ ਡਿਵੈਲਪਮੈਂਟ ਚਾਰਜਿਜ਼ ਦੀ ਨਵੀਂ ਦਰ ਨਿਸ਼ਚਿਤ ਕੀਤੀ ਗਈ ਸੀ, ਜੋ ਹੇਠ ਲਿਖੇ ਅਨੁਸਾਰ ਹੈ:-

ਲੜੀ ਨੰਬਰ	ਪਲਾਟ ਸਾਈਜ਼	ਵਿਕਾਸ ਚਾਰਜਿਜ਼ ਦੀ ਦਰ ਪ੍ਰਤੀ ਵਰਗ ਗਜ਼
1.	250 ਵ: ਗਜ਼ ਤੋਂ ਉਪਰ	175/-
2.	125 ਤੋਂ 250 ਵ: ਗਜ਼ ਤੱਕ	110/-
3.	50 ਤੋਂ 125 ਵ: ਗਜ਼ ਤੱਕ	65/-
4.	0 ਤੋਂ 50 ਵ: ਗਜ਼ ਤੱਕ	ਨਿਲ
5.	ਨੋਟੀਫਾਈਡ ਸੱਲਮ ਏਰੀਆ	ਨਿਲ

ਇਹਨਾਂ ਡਿਵੈਲਪਮੈਂਟ ਚਾਰਜਿਜ਼ ਦੇ ਰੇਟਾਂ ਵਿੱਚ ਹਰ ਸਾਲ 10% ਵਾਧਾ ਕੀਤਾ ਜਾਂਦਾ ਹੈ। ਇਹ ਡਿਵੈਲਪਮੈਂਟ ਚਾਰਜਿਜ਼ ਨਿਗਮ ਹਾਉਸ ਦੀ ਮੀਟਿੰਗ ਮਿਤੀ 10.02.2009 ਦੇ ਮਤਾ ਨੰਬਰ 99 ਰਾਹੀਂ ਅਣ-ਅਧਿਕਾਰਤ ਕਲੋਨੀਆਂ ਵਿੱਚ ਨਕਸ਼ਾ ਪਾਸ ਕਰਨ ਸਮੇਂ ਵਸੂਲ ਕਰਨੇ ਪ੍ਰਵਾਨ ਕੀਤੇ ਗਏ ਸਨ। ਇਸ ਉਪਰੰਤ ਨਿਗਮ ਹਾਉਸ ਦੇ ਮਤਾ ਨੰਬਰ 25 ਮਿਤੀ 18.09.2009 ਰਾਹੀਂ ਡਿਵੈਲਪਮੈਂਟ ਚਾਰਜਿਜ਼ ਅਤੇ ਕੋਰ ਏਰੀਆ ਡਿਕਲੇਅਰ ਕਰਨ ਲਈ ਬਣਾਈ ਗਈ ਸਬ-ਕਮੇਟੀ ਵੱਲੋਂ ਹੇਠ ਲਿਖੇ ਅਨੁਸਾਰ ਫੈਸਲਾ ਕੀਤਾ ਗਿਆ :-

1. ਸ਼ਹਿਰ ਵਿੱਚ ਪਾਸ ਕੀਤੇ ਜਾਣ ਵਾਲੇ ਕਾਰੋਬਾਰੀ ਨਕਸ਼ਿਆਂ ਤੇ ਡਿਵੈਲਪਮੈਂਟ ਚਾਰਜਿਜ਼ ਸਰਕਾਰ ਦੁਆਰਾ ਤੈਅ ਕੀਤੇ ਰੇਟਾਂ ਤੇ ਲਏ ਜਾਣ।
2. ਡਿਵੈਲਪਡ ਏਰੀਏ ਤੇ ਦਫਤਰ ਦੀ ਰਿਪੋਰਟ ਅਨੁਸਾਰ ਅਤੇ ਅਣ-ਡਿਵੈਲਪਡ ਏਰੀਏ ਤੇ ਸਰਕਾਰ ਦੁਆਰਾ ਤੈਅ ਕੀਤੇ ਰੇਟ ਲਏ ਜਾਣ।

ਇਸ ਰਿਪੋਰਟ ਤੇ ਨਿਗਮ ਹਾਉਸ ਦੀ ਮੀਟਿੰਗ 15.07.2010 ਦੇ ਮਤਾ ਨੰਬਰ 30 ਰਾਹੀਂ ਪਾਸ ਕੀਤਾ ਗਿਆ ਕਿ ਡਿਵੈਲਪਡ ਏਰੀਏ ਪਾਸੋਂ 100/- ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਡਿਵੈਲਪਮੈਂਟ ਚਾਰਜਿਜ਼ ਵਸੂਲ ਕੀਤੇ ਜਾਣ ਅਤੇ ਅਣ-ਡਿਵੈਲਪਡ ਏਰੀਏ ਵਿੱਚ ਸਰਕਾਰ ਦੁਆਰਾ ਤੈਅ ਰੇਟਾਂ ਦੇ ਆਧਾਰ ਤੇ ਡਿਵੈਲਪਮੈਂਟ ਚਾਰਜਿਜ਼ ਵਸੂਲ ਕੀਤੇ ਜਾਣ। ਪਬਲਿਕ ਦੀ ਮੰਗ ਤੇ ਇਸ ਮਤੇ ਤੇ ਮੁੜ ਵਿਚਾਰ ਕਰਨ ਲਈ ਸਬ-ਕਮੇਟੀ ਵੱਲੋਂ ਦੁਬਾਰਾ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਵ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਡਿਵੈਲਪਡ ਏਰੀਏ ਪਾਸੋਂ 100/- ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਲਗਾਏ ਗਏ ਡਿਵੈਲਪਮੈਂਟ ਚਾਰਜਿਜ਼ ਖਤਮ ਕੀਤੇ ਜਾਣ। ਸ਼ਹਿਰ ਦੇ ਬਾਕੀ ਅਣ-ਡਿਵੈਲਪਡ, ਅਣ-ਅਧਿਕਾਰਤ ਅਤੇ ਕਮਰਸ਼ੀਅਲ ਏਰੀਏ ਤੇ ਸਰਕਾਰ ਦੇ ਤੈਅ ਰੇਟਾਂ ਦੇ ਆਧਾਰ ਤੇ ਹੀ ਡਿਵੈਲਪਮੈਂਟ ਚਾਰਜਿਜ਼ ਵਸੂਲ ਕੀਤੇ ਜਾਣਗੇ। ਇਸ ਨੂੰ ਨਿਗਮ ਹਾਉਸ ਦੀ ਮੀਟਿੰਗ ਮਿਤੀ 12.10.2010 ਦੇ ਮਤਾ ਨੰਬਰ 71 ਰਾਹੀਂ ਪ੍ਰਵਾਨ ਕੀਤਾ ਗਿਆ ਹੈ।

ਵਰਨਣਯੋਗ ਹੈ ਕਿ ਅਣ-ਅਧਿਕਾਰਤ ਏਰੀਏ ਵਿੱਚ ਪੈਂਦੀਆਂ ਅਣ-ਅਧਿਕਾਰਤ ਕਲੋਨੀਆਂ/ਪਲਾਟਾਂ/ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ ਸਰਕਾਰ ਵੱਲੋਂ ਮਿਤੀ 21.08.2013 ਨੂੰ ਪਾਲਿਸੀ ਜਾਰੀ ਕੀਤੀ ਗਈ ਸੀ ਅਤੇ ਇਸ ਦੀ ਲਗਾਤਾਰਤਾ ਵਿੱਚ ਸਰਕਾਰ ਵੱਲੋਂ 4 ਪਾਲਿਸੀਆਂ ਹੋਰ ਜਾਰੀ ਕੀਤੀਆਂ ਜਾ

ਚੁੱਕੀਆਂ ਹਨ। ਮਤੇ ਅਨੁਸਾਰ ਅਣ-ਅਧਿਕਾਰਤ ਏਰੀਏ ਵਿੱਚ ਵਸੂਲ ਕੀਤੇ ਜਾਂਦੇ ਡਿਵੈਲਪਮੈਂਟ ਚਾਰਜਿਜ਼ ਮਿਤੀ 21.08.2013 ਨੂੰ ਜਾਰੀ ਕੀਤੀ ਪਾਲਿਸੀ ਤੋਂ ਬਾਅਦ ਬੰਦ ਕਰ ਦਿੱਤੇ ਸਨ ਅਤੇ ਪਾਲਿਸੀ ਅਨੁਸਾਰ ਅਣ-ਅਧਿਕਾਰਤ ਏਰੀਏ ਵਿੱਚ ਕਲੋਨੀ ਦੀ ਕੰਪਾਉਡਿੰਗ ਫੀਸ ਅਤੇ ਪਲਾਟ ਦੇ ਰੈਗੂਲਰਾਇਜ਼ੇਸ਼ਨ ਚਾਰਜਿਜ਼ ਵਸੂਲ ਕੀਤੇ ਜਾਂਦੇ ਹਨ, ਪਰੰਤੂ ਇਸ ਮਤੇ ਅਨੁਸਾਰ ਲਗਾਏ ਗਏ ਕਮਰਸ਼ੀਅਲ ਏਰੀਏ ਦੇ ਨਕਸ਼ਿਆਂ ਤੇ ਇਹ ਡਿਵੈਲਪਮੈਂਟ ਚਾਰਜਿਜ਼ ਵਸੂਲ ਕੀਤੇ ਜਾ ਰਹੇ ਹਨ।

ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਮਿਉਂਸਪਲ ਸ਼ਹਿਰਾਂ ਨੂੰ ਰੀ-ਡੀਫਾਈਨ ਕਰਦੇ ਹੋਏ ਪੋਟੈਂਸ਼ਲ ਜੇਨਾਂ ਵਿੱਚ ਵੰਡ ਕੇ ਪੱਤਰ ਨੰਬਰ ਸੀ.ਟੀ.ਪੀ (ਸਸ)-2017 ਮਿਤੀ 06.10.2017 ਰਾਹੀਂ ਨਾਨ-ਸਕੀਮ ਏਰੀਏ ਵਿੱਚ **External Development Charge (EDC), Change of Land Use Charge (CLU), Urban Development Cess(UDC) and Permission Fee (PF)** ਲਾਗੂ ਕੀਤੀ ਗਈ ਹੈ। ਇਸ ਪੱਤਰ ਵਿੱਚ ਨਿਗਮ ਹਾਉਸ ਵੱਲੋਂ ਜਿਸ ਪੱਤਰ/ਮੀਮੇ ਨੰਬਰ **CTP (LG) 45/1430-44 dated 08.07.2005** ਦੇ ਆਧਾਰ ਤੇ ਕਮਰਸ਼ੀਅਲ ਏਰੀਏ ਦੇ ਨਕਸ਼ਿਆਂ ਤੇ ਡਿਵੈਲਪਮੈਂਟ ਚਾਰਜਿਜ਼ ਲਗਾਏ ਸਨ, ਉਹ ਪੱਤਰ **Supersede/withdraw** ਹੋ ਚੁੱਕਾ ਹੈ। ਜਿਸ ਕਰਕੇ ਕਮਰਸ਼ੀਅਲ ਨਕਸ਼ਾ ਅਪਲਾਈ ਕਰਨ ਵਾਲੀਆਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਜਦ ਉਹਨਾਂ ਤੋਂ **External Development Charge (EDC), Change of Land Use Charge (CLU), Urban Development Cess(UDC) and Permission Fee (PF)** ਜਮ੍ਹਾਂ ਕਰਵਾ ਲਏ ਹਨ, ਤਾਂ ਮਤੇ ਅਨੁਸਾਰ ਲਗਾਏ ਗਏ ਡਿਵੈਲਪਮੈਂਟ ਚਾਰਜਿਜ਼ ਵਸੂਲ ਕਰਨੇ ਨਹੀਂ ਬਣਦੇ। ਉਕਤ ਮਤੇ ਅਨੁਸਾਰ ਅੱਗੇ ਤੋਂ ਡਿਵੈਲਪਮੈਂਟ ਚਾਰਜਿਜ਼ ਵਸੂਲ ਕਰਨ ਜਾਂ ਨਾ ਕਰਨ ਸਬੰਧੀ ਫੈਸਲਾ ਲੈਣ ਲਈ ਮਾਮਲਾ ਨਿਗਮ ਹਾਉਸ ਪਾਸ ਭੇਜਣ ਹਿੱਤ ਪੇਸ਼ ਹੈ ਜੀ।

ਮਤਾ ਨੰਬਰ 48: ਪ੍ਰਵਾਨ ਹੈ। ਸਰਕਾਰ ਵੱਲੋਂ ਪੱਤਰ ਨੰਬਰ ਸੀ.ਟੀ.ਪੀ. (ਸਸ)-2017 ਮਿਤੀ 06.10.2017 ਰਾਹੀਂ ਜਾਰੀ ਪਾਲਿਸੀ ਦੀ ਇਨ-ਬਿਨ ਪਾਲਣਾ ਯਕੀਨੀ ਬਣਾਈ ਜਾਵੇ।

ਏਜੰਡਾ ਨੰਬਰ 28 :

ਦਫਤਰੀ ਰਿਪੋਰਟ ਕਿ ਦਫਤਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਪਬਲਿਕ ਦੀ ਸਹੂਲਤਾਂ ਜਿਵੇਂ ਪ੍ਰਾਪਰਟੀ ਟੈਕਸ ਭਰਾਉਣ ਦੇ ਕੰਮ ਲਈ ਡਾਟਾ ਐਂਟਰੀ ਉਪਰੇਟਰ, ਜਨਮ ਅਤੇ ਮੌਤ ਸਾਖਾ ਦੇ ਰਿਕਾਰਡ ਨੂੰ ਆਨ ਲਾਈਨ ਕਰਨ ਲਈ ਇਸ ਤੋਂ ਇਲਾਵਾ ਲੇਖਾ ਸਾਖਾ ਆਦਿ ਬ੍ਰਾਂਚਾਂ ਵਿੱਚ ਡਾਟਾ ਐਂਟਰੀ ਉਪਰੇਟਰਾਂ ਦੀ ਆਉਟ ਸੋਰਸ ਏਜੰਸੀ ਰਾਹੀਂ ਸਪਲਾਈ ਲਿਤੀ ਹੋਈ ਹੈ। ਮੌਜੂਦਾ ਡਾਟਾ ਐਂਟਰੀ ਉਪਰੇਟਰਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦੀਆਂ ਸੇਵਾਵਾਂ ਨਿਰੰਤਰ ਲੋੜੀਂਦੀਆਂ ਹਨ ਕਿਉਂਕਿ ਇਹ ਸੇਵਾਵਾਂ ਸੇਵਾ ਅਧਿਕਾਰ ਕਾਨੂੰਨ 2011 ਅਧੀਨ ਨਿਰਧਾਰਤ ਕੀਤੇ ਸਮੇਂ ਅੰਦਰ ਪ੍ਰਦਾਨ ਕਰਾਉਣੀਆਂ ਜਰੂਰੀ ਹਨ। ਇਨ੍ਹਾਂ ਦੀ ਮਿਆਦ ਵਿੱਚ ਇੱਕ ਸਾਲ ਦਾ ਵਾਧਾ ਕਰਨਾ ਪਬਲਿਕ ਹਿੱਤ ਲਾਜ਼ਮੀ ਹੈ।

ਨਿਗਮ ਹਾਉਸ ਵੱਲੋਂ ਮਤਾ ਨੰਬਰ 102 (7) ਮਿਤੀ 14.12.2015 ਰਾਹੀਂ ਮੁਬਲਿਗ 9.91 ਲੱਖ ਰੁਪੈ ਦਾ ਤਖਮੀਨਾ ਪਾਸ ਕੀਤਾ ਗਿਆ ਸੀ। ਜਿਸ ਉਪਰ ਸਰਕਾਰ ਦੀ ਪ੍ਰਵਾਨਗੀ ਹਾਸਿਲ ਸੀ Six ਡਾਟਾ ਐਂਟਰੀ ਉਪਰੇਟਰ ਇੱਕ ਸਾਲ ਦੇ ਸਮੇਂ ਲਈ ਰੱਖਣੇ ਪ੍ਰਵਾਨ ਕੀਤੇ ਗਏ ਸਨ। ਹੁਣ ਇਹਨਾਂ ਨੂੰ ਤਨਖਾਹ ਦੇਣ ਲਈ ਮੌਜੂਦਾ ਤਖਮੀਨੇ ਦੀ ਰਾਸ਼ੀ ਅਤੇ ਮਿਆਦ ਖਤਮ ਹੋਣ ਜਾ ਰਹੀ ਹੈ। ਬ੍ਰਾਂਚਾਂ ਵੱਲੋਂ ਇਹਨਾਂ ਦੀਆਂ ਸੇਵਾਵਾਂ ਮੁੜ ਤੋਂ ਲੈਣ ਸਬੰਧੀ ਹੇਠ ਲਿਖੇ ਅਨੁਸਾਰ ਤਨਖਾਹ ਦੇਣ ਲਈ ਇੱਕ ਸਾਲ ਮਿਤੀ 01.08.2018 ਤੋਂ 31.07.2019 ਤੱਕ ਦਾ ਤਖਮੀਨਾ ਤਿਆਰ ਕੀਤਾ ਗਿਆ ਹੈ। ਜੇਕਰ ਪ੍ਰਵਾਨ ਹੋਵੇ ਤਾਂ ਮਾਨਯੋਗ ਕਮਿਸ਼ਨਰ ਸਾਹਬ ਜੀ ਪਾਸ ਨਿਗਮ ਹਾਉਸ ਦੀ ਪ੍ਰਵਾਨਗੀ ਲਈ ਤਖਮੀਨਾ ਭੇਜਣ ਹਿੱਤ ਰਿਪੋਰਟ ਪੇਸ਼ ਹੈ ਜੀ।

ਕਿਰਤ ਕਮਿਸ਼ਨ ਪੰਜਾਬ ਜੀ ਵੱਲੋਂ ਪ੍ਰਵਾਨਿਤ

ਡੀ.ਸੀ ਰੇਟ 9529/- ਰੁਪੈ ਮਿਤੀ 01.03.2018 ਤੋਂ

ਪ੍ਰਤੀ ਡਾਟਾ ਐਂਟਰੀ ਉਪਰੇਟਰ	9529
ਠੇਕੇਦਾਰ ਪ੍ਰੋਫਿਟ 10%	953
ਜੋੜ	10482
@ 10482 ਜੀ.ਐਸ.ਟੀ. :18%	1887
@ 9529 ਈ.ਪੀ.ਐਫ. ਇੰਪਲਾਇਅਰ ਸੇਅਰ :13.15%	1253
@ 9529 ਈ.ਐਸ.ਆਈ.ਸੀ. ਇੰਪਲਾਇਅਰ ਸੇਅਰ :04.75%	453
ਜੋੜ	14075
	× 6
	84450

ਮਤਾ ਨੰਬਰ 49: ਪ੍ਰਵਾਨ ਹੈ।

ਏਜੰਡਾ ਨੰਬਰ 29 :

ਦਫਤਰੀ ਰਿਪੋਰਟ ਕਿ ਸਲਾਨਾ ਦੇਖਭਾਲ ਵ/ਸ ਅਤੇ ਸੀਵਰੇਜ਼ ਸਕੀਮ ਬਠਿੰਡਾ ਨੂੰ ਪੰਜਾਬ ਵ/ਸ ਅਤੇ ਸੀਵਰੇਜ਼ ਬੋਰਡ ਅਧੀਨ ਤ੍ਰਿਵੈਣੀ ਕੰਪਨੀ ਵੱਲੋਂ ਮੈਨਟੇਨ ਕੀਤਾ ਜਾਂਦਾ ਹੈ। ਉਤਕ ਸਕੀਮਾਂ ਵਿਰੁੱਧ ਕੰਮ ਕਰਦੇ ਕਰਮਚਾਰੀਆਂ ਨੂੰ ਪੰਜਾਬ ਵ/ਸ ਅਤੇ ਸੀਵਰੇਜ਼ ਬੋਰਡ ਬਠਿੰਡਾ ਵੱਲੋਂ ਭਰਤੀ ਕੀਤਾ ਗਿਆ ਹੈ। ਪਿਛਲੇ ਸਮੇਂ ਵਿੱਚ ਕੁੱਝ ਕਰਮਚਾਰੀਆਂ ਦੀ ਮੌਤ ਹੋ ਜਾਣ ਕਾਰਨ ਆਸਾਮੀਆਂ ਖਾਲੀ ਹੋਈਆਂ ਸਨ। ਉਹਨਾਂ ਖਾਲੀ ਆਸਾਮੀਆਂ ਵਿਰੁੱਧ ਸੀਵਰੇਜ਼ ਬੋਰਡ ਵੱਲੋਂ ਨਗਰ ਨਿਗਮ ਬਠਿੰਡਾ ਤੋਂ ਪ੍ਰਵਾਨਗੀ ਲਏ ਬਿਨਾਂ ਤਰਸ ਦੇ ਆਧਾਰ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਦੋ ਨੰਬਰ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਸੇਵਾ ਪੱਤਰੀਆਂ ਲੋਕਲ ਆਡਿਟ ਬਠਿੰਡਾ ਤੋਂ ਵੈਟ ਕਰਵਾਉਣ ਉਪਰੰਤ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਸੇਵਾ ਪੱਤਰੀਆਂ ਇਸ ਦਫਤਰ ਵਿਖੇ ਭੇਜੀਆਂ ਹਨ। ਉਹਨਾਂ ਕਰਮਚਾਰੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਲੜੀ ਨੰਬਰ	ਕਰਮਚਾਰੀ ਦਾ ਨਾਮ	ਅਹੁੱਦਾ	ਭਰਤੀ ਦੀ ਮਿਤੀ	ਸਕੀਮ ਦਾ ਨਾਮ
1	ਸ਼੍ਰੀ ਹਰਪ੍ਰੀਤ ਸਿੰਘ ਪੁੱਤਰ ਲੇਟ ਸ਼੍ਰੀ ਸਵਰਨ ਸਿੰਘ	ਕੀ-ਮੈਨ	09.02.2018 ਬਾਅਦ ਦੁਪਹਿਰ	ਸਲਾਨਾ ਦੇਖਭਾਲ ਵਾਟਰ ਸਪਲਾਈ ਸਕੀਮ ਬਠਿੰਡਾ
2	ਸ਼੍ਰੀਮਤੀ ਓਮ ਪ੍ਰਕਾਸ਼ੀ ਪਤਨੀ ਲੇਟ ਸ਼੍ਰੀ ਖੁਸ਼ੀ ਰਾਮ	ਸੀਵਰਮੈਨ	01.02.2018 ਦੁਪਹਿਰ ਤੋਂ ਪਹਿਲਾਂ	ਸਲਾਨਾ ਸੀਵਰੇਜ਼ ਸਕੀਮ ਬਠਿੰਡਾ

ਉਤਕ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਦੇ ਪੱਤਰ ਨੰਬਰ 7/204/2012-4 ਐਫ. ਪੀ. 1/66 ਮਿਤੀ 15.01.2015 ਰਾਹੀਂ ਜਾਰੀ ਹਦਾਇਤਾਂ ਮੁਤਾਬਿਕ ਪਰਖਕਾਲ ਦੇ ਸਮੇਂ ਦੋਰਾਨ ਡੀ.ਸੀ./ ਲੇਬਰ ਰੇਟਾਂ ਦੇ ਬਰਾਬਰ ਤਨਖਾਹ ਦਿੱਤੀ ਜਾਣੀ ਹੈ। ਉਤਕ ਦੋ ਨੰਬਰ ਕਰਮਚਾਰੀਆਂ ਤੋਂ ਇਲਾਵਾ ਭੱਵਿਖ ਵਿੱਚ ਜੇਕਰ ਤਰਸ ਦੇ ਆਧਾਰ ਤੇ ਸੀਵਰੇਜ਼ ਬੋਰਡ ਵੱਲੋਂ ਸਲਾਨਾ ਦੇਖਭਾਲ ਵ/ਸ ਅਤੇ ਸੀਵਰੇਜ਼ ਸਕੀਮਾਂ ਵਿਰੁੱਧ ਖਾਲੀ ਹੋਈਆਂ ਆਸਾਮੀਆਂ ਤੇ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਹਨਾਂ ਕਰਮਚਾਰੀਆਂ ਨੂੰ ਤਨਖਾਹ ਵੀ ਨਗਰ ਨਿਗਮ ਵੱਲੋਂ ਦਿੱਤੀ ਜਾਣੀ ਹੈ। ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 50: ਰੱਦ ਕੀਤਾ ਜਾਂਦਾ ਹੈ।

ਏਜੰਡਾ ਨੰਬਰ: 30:

ਰਿਪੋਰਟ ਸਿਹਤ ਸ਼ਾਖਾ ਕਿ ਨਗਰ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ, ਸ਼ਹਿਰ ਦੇ ਨੁਮਾਇੰਦਿਆਂ, ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਨਗਰ ਨਿਗਮ ਬਠਿੰਡਾ ਹਿੰਦੁਸਤਾਨ ਵਿੱਚ 104ਵੇਂ ਸਥਾਨ ਤੇ ਅਤੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਹੋਣ ਦਾ ਮਾਨ ਪ੍ਰਾਪਤ ਕੀਤਾ ਹੈ। ਇਸਨੂੰ ਕੇਂਦਰ ਸਰਕਾਰ ਦੀ ਸਟਾਰ ਰੈਂਕਿੰਗ ਵਿੱਚ ਲਿਆਉਣ ਖਾਤਰ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ। ਇਸਨੂੰ ਧਿਆਨ ਵਿੱਚ ਰਖਦੇ ਹੋਏ ਘਰਾਂ/ ਦੁਕਾਨਾਂ ਅਤੇ ਹੋਰ ਕਮਰਸ਼ੀਅਲ ਅਦਾਰਿਆਂ ਪਾਸੋਂ ਕੂੜਾ ਕੂਲੈਕਸ਼ਨ ਦਾ ਕੰਮ ਨਗਰ ਨਿਗਮ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਣਾ ਹੈ। ਇਸ ਸਬੰਧੀ ਨਗਰ ਨਿਗਮ ਵੱਲੋਂ ਆਪਣੇ ਮਤਾ ਨੰਬਰ 31 ਮਿਤੀ 07.07.2010 ਅਨੁਸਾਰ ਘਰਾਂ/ ਦੁਕਾਨਾਂ/ ਹੋਟਲ ਅਤੇ ਹੋਰ ਕਮਰਸ਼ੀਅਲ ਅਦਾਰਿਆਂ ਪਾਸੋਂ ਜੋ ਯੂਜ਼ਰ ਚਾਰਜਿਜ਼ ਲੈਣੇ ਫਿਕਸ ਕੀਤੇ ਗਏ ਸਨ। ਪਹਿਲਾਂ ਇਸਦੀ ਕੂਲੈਕਸ਼ਨ ਮੈਨੂਅਲ ਤੌਰ ਤੇ ਰੇਗੁਤੀਆਂ ਰਾਹੀਂ ਕੀਤੀ ਜਾਂਦੀ ਸੀ। ਪਰੰਤੂ ਸ਼ਹਿਰ ਨੂੰ ਬਿਨ ਫਰੀ ਕਰਨ ਲਈ ਹੁਣ ਡੋਰ ਟੂ ਡੋਰ ਕੂਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਦਾ ਕੰਮ ਮਿੰਨੀ ਟਿੱਪਰਾਂ ਅਤੇ ਕੰਪੈਕਟਰਾਂ ਰਾਹੀਂ ਮੈਕੇਨਾਇਜ਼ ਤਰੀਕੇ ਨਾਲ ਕੀਤਾ ਜਾਣਾ ਹੈ, ਜਿਸ ਵਿੱਚ ਡੀਜ਼ਲ ਦੀ ਖਪਤ ਜ਼ਿਆਦਾ ਹੈ। ਇਸ ਲਈ ਅਤੇ ਕਿਉਂ ਜੋ ਹੁਣ ਡੀਜ਼ਲ ਅਤੇ ਲੇਬਰ ਦੇ ਰੇਟ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਏ ਹਨ, ਜਿਸ ਖਾਤਰ ਯੂਜ਼ਰ ਚਾਰਜਿਜ਼ ਵਧਾਉਣੇ ਅਤਿ ਜਰੂਰੀ ਹੋ ਗਏ ਹਨ। ਨਗਰ ਨਿਗਮ ਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਇਹ ਯੋਗ ਹੋਵੇਗਾ ਕਿ ਇਹ ਯੂਜ਼ਰ ਚਾਰਜਿਜ਼ ਹੇਠ ਲਿਖੇ ਅਨੁਸਾਰ ਲਏ ਜਾਣ :-

ਲੜੀ ਨੰਬਰ	ਟਾਈਪ	ਪਹਿਲਾਂ ਪ੍ਰਵਾਨ ਕੀਤਾ ਰੇਟ ਪ੍ਰਤੀ ਘਰ/ਪ੍ਰਤੀ ਮਹੀਨਾ	ਤਜਵੀਜ਼ਤ ਰੇਟ ਪ੍ਰਤੀ ਘਰ/ ਪ੍ਰਤੀ ਮਹੀਨਾ
1.	ਰਿਹਾਇਸ਼ੀ		
	ਸਲੱਮ ਆਬਾਦੀਆਂ	10/-	20/-
	60 ਵ: ਗਜ਼ ਤੱਕ ਦੇ ਘਰ	20/-	30/-
	61-180 ਵ: ਗਜ਼ ਤੱਕ ਦੇ ਘਰ	30/-	50/-
	181 ਤੋਂ ਜ਼ਿਆਦਾ ਰਕਬੇ ਵਾਲੇ ਘਰ	50/-	60/-
2.	ਕਮਰਸ਼ੀਅਲ		
	ਦੁਕਾਨਾਂ ਅਪਟੂ 100 ਵ: ਫੁੱਟ	50/-	50/-
	ਦੁਕਾਨਾਂ ਅਪਟੂ 100-200 ਵ: ਫੁੱਟ	100/-	100/-
	ਦੁਕਾਨਾਂ ਅਪਟੂ 200 -300 ਵ: ਫੁੱਟ	100/-	150/-
	ਦੁਕਾਨਾਂ ਅਪਟੂ 300 - 500 ਵ: ਫੁੱਟ	100/-	200/-
	ਦੁਕਾਨਾਂ ਅਪਟੂ 500 - 1000 ਵ: ਫੁੱਟ	100/-	500/-

	ਦੁਕਾਨਾਂ ਅਪਣੂ 1000 ਵ: ਫੁੱਟ ਤੋਂ ਉਪਰ	100/-	1000/-
3.	ਪੈਟ੍ਰੋਲ ਪੰਪ	100/-	500/-
4.	ਬੈਂਕ/ ਵਿੱਤੀ ਸੰਸਥਾਨ	200/-	1000/-
5.	ਹਸਪਤਾਲ (ਸਿਰਫ ਨਾਨ-ਮੈਡੀਕਲ ਵੇਸਟ)		
	ਅਪਣੂ 15 ਬੈਡ	500/-	1000/-
	16-30 ਬੈਡ	1000/-	2000/-
	30-50 ਬੈਡ	2000/-	5000/-
	50 ਬੈਡ ਤੋਂ ਉਪਰ	2000/-	10000/-
6.	ਪ੍ਰਾਈਵੇਟ ਸਕੂਲ	1/- ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨਾ	1/- ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨਾ
7.	ਸਰਕਾਰੀ ਸਕੂਲ		
	ਪ੍ਰਾਈਮਰੀ	100/-	ਮੁਆਫ ਕੀਤਾ ਜਾਂਦਾ ਹੈ।
	ਮਿਡਲ	200/-	ਮੁਆਫ ਕੀਤਾ ਜਾਂਦਾ ਹੈ।
	ਮੈਟ੍ਰਿਕ/ਸੀਨੀਅਰ ਸੈਕੰਡਰੀ	500/-	ਮੁਆਫ ਕੀਤਾ ਜਾਂਦਾ ਹੈ।
8.	ਹੋਟਲ		
	ਅਪਣੂ 10 ਕਮਰੇ	500/-	500/-
	11-20 ਕਮਰੇ	1000/-	1000/-
	21 ਤੋਂ ਜ਼ਿਆਦਾ ਕਮਰੇ	2000/-	2000/-
			ਉਕਤ ਤੋਂ ਇਲਾਵਾ ਬੈਕਟ ਹਾਲ/ਰਿਸਟੋਰੈਂਟ ਦਾ 1500/- ਰੁਪਏ ਪ੍ਰਤੀ ਮਹੀਨਾ ਅਲਗ ਤੋਂ ਲਿਆ ਜਾਵੇਗਾ।
9.	ਮਿਠਾਈ ਦੀਆਂ ਦੁਕਾਨਾਂ		
	ਏ.ਸੀ.	1000/-	1000/-
	ਨਾਨ-ਏ.ਸੀ.	500/-	500/-
10.	ਢਾਬਾ		
	ਏ.ਸੀ.	500/-	1000/-
	ਨਾਨ-ਏ.ਸੀ.	100/-	1000/-
11.	ਫੈਕਟਰੀ	0.50 ਰੁਪਏ ਪ੍ਰਤੀ ਵ: ਗਜ਼	0.50 ਰੁਪਏ ਪ੍ਰਤੀ ਵ: ਗਜ਼
12.	ਸ਼ਾਪਿੰਗ ਮਾਲ	200/- ਰੁਪਏ ਪ੍ਰਤੀ ਦੁਕਾਨ	200/- ਰੁਪਏ ਪ੍ਰਤੀ ਦੁਕਾਨ
13.	ਮਲਟੀਪਲੇਕਸ/ ਸਿਨੇਮਾ		1000/- ਰੁਪਏ ਪ੍ਰਤੀ ਸਕਰੀਨ
14.	ਕਾਲਜ		
	ਸਰਕਾਰੀ	1000/-	ਮੁਆਫ ਕੀਤਾ ਜਾਂਦਾ ਹੈ।
	ਪ੍ਰਾਈਵੇਟ	1000/-	1000/-
15.	ਹੋਰ ਵਿਦਿਅਕ ਅਦਾਰੇ	250/-	1000/-
16.	ਯੂਨੀਵਰਸਿਟੀ	5000/-	5000/-
17.	ਪੇਇੰਗ ਗੈਸਟ ਹਾਊਸ		30/- ਰੁਪਏ ਪ੍ਰਤੀ ਕਮਰਾ
18.	ਰੇਹੜੀ/ ਖੰਧਾ		30/-
19.	ਸਰਵਿਸ ਸਟੇਸ਼ਨ		150/-
20.	ਮੋਰਿਜ਼ ਪੈਲੇਸ		
	ਅਪਣੂ 500 ਵ: ਗਜ਼	8000/- ਰੁਪਏ ਸਲਾਨਾ	1000/- ਰੁਪਏ ਮਹੀਨਾ
	501-1000 ਵ: ਗਜ਼	12000/- ਰੁਪਏ ਸਲਾਨਾ	2000/- ਰੁਪਏ ਮਹੀਨਾ
	1001 ਤੋਂ ਜ਼ਿਆਦਾ	25000/- ਰੁਪਏ ਸਲਾਨਾ	3000/- ਰੁਪਏ ਮਹੀਨਾ
21.	ਸ਼ਰਾਬ ਦੀਆਂ ਦੁਕਾਨਾਂ		300/-
22.	ਦਫਤਰ/ਸਰਕਾਰੀ ਕੈਨਟੀਨ ਅਤੇ ਹੋਰ		ਇਸਦੇ ਰੇਟ ਕੂੜੇ ਦੀ ਮਾਤਰਾ ਨੂੰ ਦੇਖਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਨਿਰਧਾਰਤ ਕੀਤੇ ਜਾਣਗੇ।

ਉਕਤ ਮੁਤਾਬਿਕ ਹਾਊਸ ਤੋਂ ਪ੍ਰਵਾਨਗੀ ਲਈ ਪੇਸ਼ ਹੈ ਜੀ।

ਮਤਾ ਨੰਬਰ 51: ਪਾਸ ਕੀਤਾ ਗਿਆ ਕਿ ਲੜੀ ਨੰਬਰ 1 ਦੇ 61-180 ਵੱ: ਗਜ਼ ਤੱਕ ਦੇ ਘਰਾਂ ਦਾ ਤਜਵੀਜਤ ਰੇਟ 30/- ਰੁਪਏ, 181 ਤੋਂ ਜ਼ਿਆਦਾ ਰਕਬੇ ਵਾਲੇ ਘਰਾਂ ਦਾ ਰੇਟ 50/- ਰੁਪਏ, ਲੜੀ ਨੰਬਰ 2 ਤੇ 500-1000 ਵ: ਫੁੱਟ ਦੀਆਂ ਦੁਕਾਨਾਂ ਦਾ ਤਜਵੀਜਤ ਰੇਟ 250/- ਰੁਪਏ ਅਤੇ ਦੁਕਾਨਾਂ ਅਪਣੂ 1000 ਵ: ਫੁੱਟ ਤੋਂ ਉਪਰ 500/- ਰੁਪਏ ਅਤੇ ਲੜੀ ਨੰਬਰ 10 ਤੇ ਨਾਨ ਏ.ਸੀ. ਢਾਬੇ ਦਾ ਤਜਵੀਜਤ ਰੇਟ 500/- ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕਰਦੇ ਹੋਏ ਬਾਕੀ ਦੇ ਸਾਰੇ ਤਜਵੀਜਤ ਰੇਟ ਪ੍ਰਵਾਨ ਹਨ।

ਏਜੰਡਾ ਨੰਬਰ 31 :

ਰਿਪੋਰਟ ਤਹਿਬਾਜ਼ਾਰੀ ਸ਼ਾਖਾ ਕਿ ਨਗਰ ਨਿਗਮ ਬਠਿੰਡਾ ਵੱਲੋਂ 8 ਪਾਰਕਿੰਗਾਂ ਦਾ ਠੇਕਾ ਸ਼੍ਰੀ ਗੁਰਮਿੰਦਰ ਸਿੰਘ ਪੁੱਤਰ ਸ਼੍ਰੀ ਕੁਲਵੰਤ ਸਿੰਘ ਨੂੰ ਮਿਤੀ 16.06.2017 ਨੂੰ ਇਕ ਸਾਲ ਦੀ ਮਿਆਦ ਲਈ 1635000/- ਰੁਪਏ ਵਿੱਚ ਦਿੱਤਾ ਗਿਆ ਸੀ। ਇਸ ਠੇਕੇ ਦੀ ਮਿਆਦ ਮਿਤੀ 16.06.2018 ਨੂੰ ਖਤਮ ਹੋਣੀ ਸੀ। ਠੇਕੇਦਾਰ ਵੱਲੋਂ ਨਿਗਮ ਵੱਲੋਂ ਨਿਰਧਾਰਤ ਵਹੀਕਲ ਫੀਸ ਤੋਂ ਵੱਧ ਫੀਸ ਵਸੂਲਣ ਕਾਰਨ ਸਮੇਂ ਤੋਂ ਪਹਿਲਾਂ ਹੀ ਇਹ ਠੇਕਾ ਕਮਿਸ਼ਨਰ ਨਗਰ ਨਿਗਮ ਦੇ ਹੁਕਮ ਮਿਤੀ 20.04.2018 ਅਨੁਸਾਰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਠੇਕੇਦਾਰਾਂ ਵੱਲੋਂ ਨਗਰ ਨਿਗਮ ਦੀ ਨਿਰਧਾਰਤ ਕੀਤੀ ਫੀਸ ਤੋਂ ਵੱਧ ਫੀਸ ਵਸੂਲਣ ਕਾਰਨ ਇੰਨ੍ਹਾ ਪਾਰਕਿੰਗਾਂ ਦੇ ਠੇਕੇ ਰੱਦ ਕੀਤੇ ਜਾਂਦੇ ਰਹੇ ਹਨ। ਇਹ ਦਸਿਆ ਜਾਂਦਾ ਹੈ ਕਿ ਪਾਰਕਿੰਗ ਦੀਆਂ ਥਾਂਵਾਂ ਨਗਰ ਨਿਗਮ ਬਠਿੰਡਾ ਵੱਲੋਂ ਪਾਰਕਿੰਗਾਂ ਲਈ ਨਿਰਧਾਰਤ ਨਹੀਂ ਕੀਤੀ ਗਈ, ਬਲਕਿ ਇਹ ਪਾਰਕਿੰਗਾਂ ਦੀਆਂ ਜਗ੍ਹਾਵਾਂ ਮਾਰਕੀਟ ਵਾਲਿਆਂ ਲਈ ਛੱਡੀ ਗਈ ਪਾਰਕਿੰਗ ਵਾਲੀ ਜਗ੍ਹਾ ਹੀ ਹੈ। ਜਿਸ ਉਪਰ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਗੱਡੀਆਂ ਅਤੇ ਆਮ ਗਾਹਕਾਂ ਲਈ ਪਾਰਕਿੰਗ ਬਣੀ ਹੋਈ ਹੈ, ਜਿਸ ਕਾਰਨ ਕਈ ਵਾਰ ਮਾਰਕੀਟ ਦੇ ਦੁਕਾਨਦਾਰਾਂ ਅਤੇ ਦੁਕਾਨਾਂ ਤੇ ਆਉਣ ਵਾਲੇ ਗਾਹਕਾਂ ਨਾਲ ਵੀ ਪਾਰਕਿੰਗ ਠੇਕੇਦਾਰਾਂ ਦਾ ਝਗੜਾ ਹੁੰਦਾ ਰਿਹਾ ਹੈ।

ਉਕਤ ਤੋਂ ਇਲਾਵਾ ਰੇਲਵੇ ਵਿਭਾਗ ਵੱਲੋਂ ਵੀ ਪੋਸਟ ਆਫਿਸ ਦੇ ਸਾਹਮਣੇ ਇਕ ਬਹੁਤ ਵੱਡੀ ਪਾਰਕਿੰਗ ਅਤੇ ਛੋਟੀ ਪਾਰਕਿੰਗ ਅਤੇ ਇਕ ਛੋਟੀ ਪਾਰਕਿੰਗ ਰੇਲਵੇ ਰੋਡ ਢਾਬਿਆਂ ਦੇ ਸਾਹਮਣੇ ਰੇਲਵੇ ਦੀ ਜਗ੍ਹਾ ਉਪਰ ਚਾਲੂ ਹੋ ਚੁੱਕੀ ਹੈ। ਜਿਸ ਕਾਰਨ ਇਹਨਾਂ ਉਪਰ ਵੀ ਪਾਰਕਿੰਗ ਕਰਨ ਵਾਲਿਆਂ ਦੀ ਤਾਦਾਦ ਘੱਟ ਗਈ ਹੈ। ਇਹ ਪਾਰਕਿੰਗ ਦਾ ਠੇਕਾ ਉਸ ਸਮੇਂ ਚਾਲੂ ਕੀਤਾ ਗਿਆ ਸੀ। ਜਦੋਂ ਮਾਰਕੀਟਾਂ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਰਹਿੰਦੀਆਂ ਸਨ ਅਤੇ ਘੱਟ ਦੁਕਾਨਾਂ ਹੋਣ ਕਾਰਨ ਦੁਕਾਨਦਾਰਾਂ ਦੇ ਵਹੀਕਲ ਵੀ ਘੱਟ ਹੁੰਦੇ ਸਨ। ਹੁਣ ਦੁਕਾਨਦਾਰਾਂ ਪਾਸ ਵੱਡੇ ਵਹੀਕਲ ਘੱਟ ਹੋਣ ਕਾਰਨ ਦੁਕਾਨਦਾਰਾਂ ਵੱਲੋਂ ਵੀ ਪਾਰਕਿੰਗਾਂ ਦੇ ਠੇਕੇਦਾਰ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਠੇਕੇਦਾਰ ਵੱਲੋਂ ਵੀ ਪਾਰਕਿੰਗਾਂ ਵਿੱਚ ਘੱਟ ਵਹੀਕਲ ਹੋਣ ਕਾਰਨ ਆਮ ਪਬਲਿਕ ਪਾਸੋਂ ਵੱਧ ਫੀਸ ਵਸੂਲਣ ਦੇ ਕੇਸ ਸਾਹਮਣੇ ਆਉਂਦੇ ਹਨ, ਜਿਸ ਕਾਰਨ ਠੇਕੇ ਕੈਂਸਲ ਹੁੰਦੇ ਰਹੇ ਹਨ। ਇਸ ਲਈ ਜੇਕਰ ਯੋਗ ਸਮਝੇ ਤਾਂ ਇਹ ਅੱਠ ਪਾਰਕਿੰਗਾਂ ਦੇ ਠੇਕੇ ਨੂੰ ਅੱਗੇ ਤੋਂ ਠੇਕੇ ਤੇ ਨਾਂ ਦਿੱਤਾ ਜਾਵੇ ਅਤੇ ਪਾਰਕਿੰਗ ਜਗ੍ਹਾ ਆਮ ਪਬਲਿਕ ਨੂੰ ਫਰੀ ਵਰਤੋਂ ਲਈ ਦਿੱਤੀ ਜਾਵੇ। ਇਸ ਉਪਰ ਵਿਚਾਰ ਕਰਨ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 52: ਪ੍ਰਵਾਨ ਹੈ। ਇਹ ਵੀ ਪਾਸ ਕੀਤਾ ਗਿਆ ਕਿ ਉਕਤ ਸਾਰੀਆਂ ਪਾਰਕਿੰਗਾਂ ਵਿੱਚ ਨਗਰ ਨਿਗਮ ਵੱਲੋਂ ਲਾਇਨਿੰਗ ਲਗਾਈ ਜਾਵੇ, ਤਾਂ ਜੋ ਗੱਡੀਆਂ ਸਹੀ ਤਰੀਕੇ ਨਾਲ ਖੜੀਆਂ ਹੋ ਸਕਣ।

ਏਜੰਡਾ ਨੰਬਰ 32 :

ਦਫਤਰੀ ਰਿਪੋਰਟ ਕਿ ਭਾਰਤ ਸਰਕਾਰ ਵੱਲੋਂ ਡਰਾਫਟ ਗਾਈਡਲਾਈਨਜ਼ ਅਤੇ ਸੈਨੀਟੇਸ਼ਨ ਰੂਲਜ਼/ ਬਾਈਲਾਜ਼ ਵੱਖ-ਵੱਖ ਨਿਗਮਾਂ, ਕਮੇਟੀਆਂ ਲਈ ਬਣਾ ਕੇ ਭੇਜੇ ਗਏ ਹਨ। ਇਹ ਬਾਈਲਾਜ਼ ਫੀਲਡ ਵਿੱਚ ਲਾਗੂ ਕਰਨ ਲਈ ਹਾਊਸ ਦੀ ਪ੍ਰਵਾਨਗੀ ਉਪਰੰਤ ਅਡਾਪਟ ਕਰਨੇ ਯੋਗ ਹਨ। ਸਵੱਛਤਾ ਸਰਵੇਖਣ 2019 ਦੀ ਭਾਰਤ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਵੀ ਇਹ ਰੂਲਜ਼/ ਬਾਈਲਾਜ਼ ਅਡਾਪਟ ਕਰਨ ਯੋਗ ਹਨ। ਹਾਊਸ ਦੀ ਪ੍ਰਵਾਨਗੀ ਹਿੱਤ ਰਿਪੋਰਟ ਪੇਸ਼ ਹੈ ਜੀ।

ਮਤਾ ਨੰਬਰ 53: ਪ੍ਰਵਾਨ ਹੈ।

ਏਜੰਡਾ ਨੰਬਰ 33 :

ਰਿਪੋਰਟ ਸਿਹਤ ਸ਼ਾਖਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਬਠਿੰਡਾ ਨਗਰ ਨਿਗਮ ਭਾਰਤ ਸਰਕਾਰ ਦੁਆਰਾ ਸਵੱਛਤਾ ਸਰਵੇਖਣ ਸਾਲ 2017 ਵਿੱਚ ਪੰਜਾਬ ਵਿੱਚ ਦੂਜਾ ਅਤੇ ਭਾਰਤ ਵਿੱਚ 132ਵਾਂ ਰੈਂਕ ਹਾਸਲ ਕੀਤਾ ਗਿਆ ਸੀ। ਇਸ ਤਰ੍ਹਾਂ ਹੀ ਬਠਿੰਡਾ ਨਗਰ ਨਿਗਮ ਵੱਲੋਂ ਸਾਲ 2018 ਦੇ ਸਰਵੇਖਣ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਦੇਸ਼ ਭਰ ਵਿੱਚ 28 ਅੰਕਾਂ ਦੀ ਛਾਲ ਮਾਰ ਕੇ 104ਵੇਂ ਰੈਂਕ ਅਤੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਆਇਆ ਸੀ। ਇੱਥੇ ਇਹ ਵੀ ਦਸਣਯੋਗ ਹੋਵੇਗਾ ਕਿ ਖੁੱਲੇ ਵਿੱਚ ਸ਼ੇਚ ਤੋਂ ਮੁਕਤ ਪੰਜਾਬ ਦੀ ਪਹਿਲੀ ਨਗਰ ਨਿਗਮ ਬਠਿੰਡਾ ਹੈ।

ਇਸ ਤਰ੍ਹਾਂ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਹੋਰ ਵਧੀਆ ਬਣਾਉਣ ਲਈ, ਸਵੱਛਤਾ ਸਰਵੇਖਣ 2019 ਅਤੇ ਦੇਸ਼ ਭਰ ਵਿੱਚ ਸਟਾਰ ਰੈਂਕਿੰਗ ਵਿੱਚ ਨਗਰ ਨਿਗਮ ਬਠਿੰਡਾ ਦੇਸ਼ ਅਤੇ ਪੰਜਾਬ ਦੇ ਗਿਣਵੇਂ ਸ਼ਹਿਰਾਂ ਵਿੱਚ ਸ਼ਾਮਲ ਕਰਨ ਲਈ ਬਠਿੰਡਾ ਨਗਰ ਨਿਗਮ ਦੀ ਹਦੂਦ ਅੰਦਰ ਭਾਰਤ ਸਰਕਾਰ, ਮਨਿਸਟਰੀ ਆਫ ਇਨਵਾਇਰਮੈਂਟ ਫੋਰਸਟ ਐਂਡ ਕਲਿਮੈਂਟ ਚੇਂਜ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼ 2016 ਅਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 5/18/2016-4LG4/692717/1 ਮਿਤੀ 18.10.2016 ਲਾਗੂ ਕਰਕੇ ਪਲਾਸਟਿਕ ਦੇ ਬੈਗ, ਡਿਸਪੋਜ਼ਲ ਆਦਿ ਤੇ ਮੁਕੰਮਲ ਤੌਰ ਤੇ ਪਾਬੰਦੀ ਲਾਉਣ ਦੀ ਬਹੁਤ ਲੋੜ ਹੈ, ਕਿਉਂ ਜੋ ਇਹ ਪਲਾਸਟਿਕ ਦੇ ਲਿਫਾਫੇ ਆਦਿ ਸ਼ਹਿਰ ਵਿੱਚ ਖਾਲੀ ਪਲਾਟਾਂ, ਸੜਕਾਂ ਆਦਿ ਤੇ ਖੁੱਲੇ ਉੱਡੇ ਫਿਰਦੇ ਹਨ, ਜਿਸ ਕਰਕੇ ਇਸ ਨਾਲ ਸ਼ਹਿਰ ਦੀ ਦਿੱਖ ਉੱਤੇ ਮਾੜਾ ਅਸਰ ਪੈਂਦਾ ਹੈ। ਸ਼ਹਿਰ ਵਿੱਚ ਇਸ ਨਾਲ ਗੰਦਗੀ ਨਜ਼ਰ ਆਉਂਦੀ ਹੈ। ਫਿਰ ਇਹ ਪਲਾਸਟਿਕ ਨਾਲੀਆਂ/ ਜਾਲੀਆਂ ਆਦਿ ਰਾਹੀਂ ਸੀਵਰੇਜ਼ ਲਾਈਨ ਅੰਦਰ ਜਾ ਕੇ ਸੀਵਰੇਜ਼ ਸਿਸਟਮ ਨੂੰ ਖਰਾਬ ਕਰਦੇ ਹਨ। ਜਿਸ ਕਰਕੇ ਸ਼ਹਿਰ ਅੰਦਰ ਆਏ ਦਿਨ ਸੀਵਰ ਬੰਦ ਦੀ ਦਿੱਕਤ ਆਉਂਦੀ ਹੈ। ਇਸ ਨਾਲ ਵੀ ਨਗਰ ਨਿਗਮ ਦਾ ਸ਼ਹਿਰ ਵਾਸੀਆਂ ਅਤੇ ਸਰਕਾਰ ਦੁਆਰਾ ਚਲਾਈਆਂ ਸਕੀਮਾਂ ਵਿੱਚ ਅਕਸ ਖਰਾਬ ਹੁੰਦਾ ਹੈ।

ਇਹਨਾਂ ਸੱਭ ਤੋਂ ਖਤਰਨਾਕ ਹਾਲ ਉਦੋਂ ਹੁੰਦਾ ਹੈ, ਜਦੋਂ ਕੋਈ ਇਸ ਪਲਾਸਟਿਕ ਵੇਸਟ ਨੂੰ ਅੱਗ ਲਾ ਦਿੰਦੇ ਹਨ, ਜਿਸ ਨਾਲ ਇਸ ਦੇ ਪੂੰਝੇ ਵਿੱਚੋਂ ਡਾਯੋਕਸਾਇਨ ਗੈਸ ਨਿਕਲਦੀ ਹੈ, ਜਿਸ ਨਾਲ ਕੈਂਸਰ ਬਣਦਾ ਹੈ। ਇਸ ਤਰ੍ਹਾਂ ਉਪਰੋਕਤ ਤੱਥਾਂ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਬਚਾਉਣ ਲਈ ਭਾਰਤ ਸਰਕਾਰ, ਮਨਿਸਟਰੀ ਆਫ ਇਨਵਾਇਰਮੈਂਟ ਫੋਰਸਟ ਐਂਡ ਕਲਿਮੈਂਟ ਚੇਂਜ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼ 2016 ਅਤੇ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਨੰ: 5/18/2016-4LG4/692717/1 ਮਿਤੀ 18.10.2016 ਲਾਗੂ ਕਰਨ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 54: ਪ੍ਰਵਾਨ ਹੈ।

ਏਜੰਡਾ ਨੰਬਰ 34 :

ਦਫਤਰੀ ਰਿਪੋਰਟ ਕਿ ਬਠਿੰਡਾ ਸ਼ਹਿਰ ਨੂੰ ਸਵੱਛਤਾ ਸਰਵੇਖਣ 2018 ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ ਅਤੇ ਨਗਰ ਨਿਗਮ ਬਠਿੰਡਾ ਨੂੰ ਪੰਜਾਬ ਦੀ ਪਹਿਲੀ ਓ.ਡੀ.ਐਫ. ਨਗਰ ਨਿਗਮ ਘੋਸ਼ਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਹੁਣ ਸ਼ਹਿਰ ਵਿੱਚੋਂ ਸਕੈਂਡਰੀ ਕੁਲੈਕਸ਼ਨ ਪੁਆਇੰਟਾਂ ਨੂੰ ਖਤਮ ਕਰਕੇ ਬਿਨ ਮੁੱਕਤ ਸ਼ਹਿਰ ਬਣਾਉਣ ਦੀ ਤਜਵੀਜ਼ ਹੈ।

ਇਸ ਕੰਮ ਨੂੰ ਕਰਨ ਲਈ ਨਿਮਨ ਲਿਖਤ ਅਨੁਸਾਰ ਪਲਾਨਿੰਗ ਕੀਤੀ ਗਈ ਹੈ:-

1. ਸੋਲਿਡ ਵੇਸਟ ਮੈਨੇਜਮੈਂਟ 2016 ਦੇ ਨਿਯਮਾਂ ਅਨੁਸਾਰ ਸ਼ਹਿਰ ਵਿੱਚੋਂ ਰੋਜ਼ਾਨਾ ਕੂੜੇ ਦੀ ਕੁਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਕਰਾਉਣ ਦੀ ਲੋੜ ਹੈ। ਬਠਿੰਡਾ ਸ਼ਹਿਰ ਵਿੱਚ ਹੇਠ ਲਿਖੇ ਅਨੁਸਾਰ:-

- ਨਗਰ ਨਿਗਮ ਅਧੀਨ ਕੁੱਲ ਰਿਹਾਇਸ਼ੀ ਯੂਨਿਟ - 52000 ਨੰਬਰ (Domestic Active Waste Generators)

- ਇਸ ਵਿੱਚੋਂ ਸੰਘਣੀ ਅਬਾਦੀ ਵਾਲੇ ਏਰੀਏ ਜਿਵੇਂ ਕਿ ਨੇੜੇ ਕਿਲ੍ਹਾ ਸਾਹਿਬ ਵਿੱਚ ਪੈਂਦੇ ਰਿਹਾਇਸ਼ੀ ਯੂਨਿਟ - 5000 ਨੰਬਰ

ਨਗਰ ਨਿਗਮ ਵੱਲੋਂ ਸੰਘਣੀ ਅਬਾਦੀ ਵਾਲੇ ਏਰੀਏ ਵਿੱਚ ਰਿਕਸ਼ਾ ਟ੍ਰਾਈ ਸਾਈਕਲ ਸਮੇਤ ਡਸਟਬਿਨ ਲਗਾਉਣ ਅਤੇ ਬਾਕੀ ਅਬਾਦੀ ਨੂੰ ਕਵਰ ਕਰਨ ਲਈ ਮਿੰਨੀ ਟਿੱਪਰ / ਹੋਪਰ ਲਗਾਉਣ ਦੀ ਤਜਵੀਜ਼ ਹੈ।

ਨਿਯਮਾਂ ਅਨੁਸਾਰ 1200 ਘਰਾਂ ਲਈ ਇੱਕ ਮਿੰਨੀ ਟਿੱਪਰ / ਹੋਪਰ ਦੀ ਜਰੂਰਤ ਹੈ। ਇਸ ਤਰ੍ਹਾਂ 47000 ਯੂਨਿਟਾਂ ਨੂੰ ਕਵਰ ਕਰਨ ਲਈ 40 ਮਿੰਨੀ ਟਿੱਪਰਾਂ / ਹੋਪਰਸ ਦੀ ਜਰੂਰਤ ਹੈ। ਇਨ੍ਹਾਂ ਟਿੱਪਰਾਂ ਵਿੱਚੋਂ ਖਰਾਬ ਹੋਣ ਦੀ ਹਾਲਤ ਵਿੱਚ 15% ਦੇ ਹਿਸਾਬ ਨਾਲ 6 ਵਾਧੂ ਮਿੰਨੀ ਟਿੱਪਰ ਲਗਾਉਣ ਤਜਵੀਜ਼ ਹੈ। ਇਸ ਤਰ੍ਹਾਂ ਕੁੱਲ 46 ਮਿੰਨੀ ਟਿੱਪਰਾਂ / ਹੋਪਰਸ ਦੀ ਜਰੂਰਤ ਹੈ। ਇਸ ਤੋਂ ਇਲਾਵਾ ਕਿਉਂ ਜੋ SCP ਖਤਮ ਕੀਤੇ ਜਾਣੇ ਹਨ, ਇਸ ਲਈ ਰੋਡ/ਸਟਰੀਟ ਸਵੀਪਿੰਗ ਵੀ SCP ਤੇ ਨਾ ਜਾ ਕੇ ਸਿੱਧੀ ਨਿਗਮ ਬੇੜੇ ਵਿੱਚ ਮੌਜੂਦ 14 ਟ੍ਰੈਕਟਰ ਟਰਾਲੀਆਂ ਰਾਹੀਂ ਡੰਪ ਸਾਈਟ ਤੇ ਪਹੁੰਚਾਈ ਜਾਵੇਗੀ। ਇਹ ਕੰਮ ਲਈ ਇੰਨ੍ਹਾਂ ਟਰਾਲੀਆਂ ਤੋਂ ਇਲਾਵਾ 10 ਮਿੰਨੀ ਟਿੱਪਰਾਂ ਦੀ ਵੀ ਲੋੜ ਹੈ। ਜਿਸਤੇ 0.60 ਕਰੋੜ ਰੁਪਏ ਖਰਚਾ ਹੋਵੇਗਾ।

ਨਿਯਮਾਂ ਅਨੁਸਾਰ 250 ਯੂਨਿਟਾਂ ਨੂੰ ਕਵਰ ਕਰਨ ਲਈ 1 ਰਿਕਸ਼ਾ ਟ੍ਰਾਈ ਸਾਈਕਲ ਸਮੇਤ ਡਸਟਬਿਨ ਦੀ ਜਰੂਰਤ ਹੈ। ਇਸ ਤਰ੍ਹਾਂ ਸੰਘਣੀ ਅਬਾਦੀ ਵਾਲੇ 5000 ਯੂਨਿਟਾਂ ਨੂੰ ਕਵਰ ਕਰਨ ਲਈ 20 ਰਿਕਸ਼ਾ ਟ੍ਰਾਈ ਸਾਈਕਲ ਸਮੇਤ ਡਸਟਬਿਨ ਦੀ ਲੋੜ ਹੈ।

ਵਿੱਤੀ ਖਰਚਾ:-

46 ਮਿੰਨੀ ਟਿੱਪਰਾਂ/ਹੋਪਰਸ ਦੀ ਅਨੁਮਾਨਤ ਲਾਗਤ @6,30,000 x 46 ਟਿੱਪਰ/ਹੋਪਰ 2,89,80,000/- ਰੁਪਏ

20 ਰਿਕਸ਼ਾ ਟ੍ਰਾਈ ਸਾਈਕਲ ਸਮੇਤ ਡਸਟਬਿਨ @20,000 x 20 ਰਿਕਸ਼ਾ 4,00,000/- ਰੁਪਏ

ਕੁੱਲ ਖਰਚਾ 2,93,80,000 ਜਾਂ 2.94 ਕਰੋੜ ਰੁਪਏ

2. ਸੋਲਿਡ ਵੇਸਟ ਮੈਨੇਜਮੈਂਟ 2016 ਦੇ ਨਿਯਮਾਂ ਅਨੁਸਾਰ ਹਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ-2 ਇਕੱਠਾ ਕੀਤਾ ਜਾਣਾ ਹੈ ਅਤੇ ਉਸ ਨੂੰ ਵੱਖਰਾ-2 ਟਰਾਂਸਪੋਰਟ ਕਰਕੇ ਵੱਖਰਾ ਪ੍ਰੋਸੈਸ ਕੀਤਾ ਜਾਣਾ ਹੈ। ਇਸ ਤਰ੍ਹਾਂ ਨਗਰ ਨਿਗਮ ਵੱਲੋਂ ਮਾਨਸਾ ਰੋਡ ਤੇ ਸਥਿਤ ਪ੍ਰੋਸੈਸਿੰਗ ਪਲਾਂਟ ਵਿੱਚ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਸੁੱਕੇ ਕੂੜੇ ਵਿੱਚੋਂ ਪਲਾਸਟਿਕ, ਲੱਕੜ, ਕੱਚ, ਕਾਗਜ਼, ਗੱਤਾ, ਕੱਪੜਾ, ਧਾਤਾਂ ਲੋਹਾਂ ਆਦਿ ਨੂੰ ਅਲਗ-2 ਕਰਨ ਲਈ ਮਟੀਰੀਅਲ ਰਿਕਵਰੀ ਫਿਸਿਲਟੀ (MRF) ਬਣਾਉਣ ਦੀ ਤਜਵੀਜ਼ ਹੈ। ਮਟੀਰੀਅਲ ਰਿਕਵਰੀ ਫਿਸਿਲਟੀ (MRF) ਰਾਹੀਂ ਵੱਖਰੇ-2 ਕੀਤੇ ਮਟੀਰੀਅਲ ਨੂੰ ਉਨ੍ਹਾਂ ਦੀ ਕੈਟਾਗਰੀ ਅਨੁਸਾਰ ਵੱਖਰੇ-2 ਚੈਂਬਰਾਂ ਵਿੱਚ ਰਖਿਆ ਜਾਵੇਗਾ। ਇਹ ਮਟੀਰੀਅਲ ਰਿਕਵਰੀ ਫਿਸਿਲਟੀ (MRF) ਵਿੱਚ ਕੰਕਰੀਟ ਫਲੋਰਿੰਗ ਅਤੇ ਸੈਂਡ ਬਣਾਉਣ ਜਰੂਰਤ ਹੈ ਇਸ ਕੰਮ ਲਈ ਗਰੇਬ ਸੈਂਟਰ ਵਿਖੇ ਜਗ੍ਹਾ ਨਿਰਧਾਰਤ ਕੀਤੀ ਗਈ ਹੈ। ਬਠਿੰਡਾ ਸ਼ਹਿਰ ਨੂੰ ਬਿਨ ਮੁੱਕਤ ਬਣਾਉਣ ਲਈ ਮਟੀਰੀਅਲ ਰਿਕਵਰੀ ਫਿਸਿਲਟੀ (MRF) ਦਾ ਨਿਰਮਾਣ ਕਰਨਾ ਜਰੂਰੀ ਹੈ ਅਤੇ ਅਜਿਹਾ ਕਰਨਾ ਸਾਨੂੰ ਸਟਾਰ ਰੇਕਿੰਗ ਵਿੱਚ ਵੀ ਸਹਾਈ ਹੋਵੇਗਾ। ਇਸ ਪੂਰੇ ਸਟਰਕਚਰ ਵਿੱਚ electricity & air exhaust system ਆਦਿ ਦਾ ਪੂਰਾ ਪ੍ਰਬੰਧ ਹੋਵੇਗਾ।

- ਮਟੀਰੀਅਲ ਰਿਕਵਰੀ ਫਿਸਿਲਟੀ (MRF) ਲਈ ਜਗ੍ਹਾ ਦੀ ਜਰੂਰਤ - 1500 sqm

- ਮਟੀਰੀਅਲ ਰਿਕਵਰੀ ਫਿਸਿਲਟੀ (MRF) ਨੂੰ ਬਣਾਉਣ ਦਾ ਖਰਚਾ - 90.00 ਲੱਖ

ਉਪਰੋਕਤ ਅਨੁਸਾਰ (1+2) ਕੁੱਲ ਖਰਚਾ 2.94 ਕਰੋੜ + 0.90 ਕਰੋੜ ਰੁਪਏ = 3.84 ਕਰੋੜ ਰੁਪਏ

ਨਗਰ ਨਿਗਮ ਪਾਸ ਸਵੱਛ ਭਾਰਤ ਮਿਸ਼ਨ ਅਧੀਨ ਮੁਬਲਿਗ 3.20 ਕਰੋੜ ਉਪਲੱਬਧ ਹਨ ਅਤੇ ਇਸ ਤੋਂ ਇਲਾਵਾ ਹੋਣ ਵਾਲੇ ਖਰਚੇ ਸਬੰਧੀ ਫੰਡ ਉਪਲੱਬਧ ਕਰਵਾਉਣ ਲਈ ਸਰਕਾਰ ਨੂੰ ਲਿਖਿਆ ਜਾਵੇਗਾ।

Opreation and Maintanace Expenditure:-

- 56 ਡਰਾਈਵਰ ਅਤੇ 56 ਹੈਲਪਰ ਜੋ ਕਿ ਆਉਟ ਸੋਰਸ ਤੇ ਲਏ ਜਾਣਗੇ, ਉਸ ਤੇ ਅਨੁਮਾਨਤ ਲਾਗਤ 11.20 ਲੱਖ ਪ੍ਰਤੀ ਮਹੀਨਾ
- ਰਿਕਸ਼ਿਆ ਲਈ 23 ਕਰਮਚਾਰੀ ਆਉਟ ਸੋਰਟ ਤੇ ਲਏ ਜਾਣਗੇ, ਉਸ ਤੇ ਅਨੁਮਾਨਤ ਲਾਗਤ 2.30 ਲੱਖ ਪ੍ਰਤੀ ਮਹੀਨਾ
- ਕੰਪੈਕਟਰਸ ਲਈ 2 ਡਰਾਈਵਰ ਅਤੇ 3 ਹੈਲਪਰ ਜੋ ਕਿ ਆਉਟ ਸੋਰਸ ਤੇ ਲਏ ਜਾਣਗੇ, ਉਸ ਤੇ ਅਨੁਮਾਨਤ ਲਾਗਤ 0.50 ਲੱਖ ਪ੍ਰਤੀ ਮਹੀਨਾ
- ਓ.ਐਂਡ ਐਮ. ਤੇ ਆਉਣ ਵਾਲਾ ਖਰਚਾ (46ਮਿੰਨੀ ਟਿੱਪਰ/ਹੋਪਰ ਦਾ ਤੇਲ ਅਤੇ ਮੁਰੰਮਤ ਆਦਿ ਦਾ ਖਰਚਾ) 4.48+ 5.50 = 9.98 ਲੱਖ ਪ੍ਰਤੀ ਮਹੀਨਾ
- ਹੋਰ ਵਾਧੂ ਖਰਚੇ (ਬੀਮਾ, ਵਰਦੀਆਂ ਆਦਿ) 1.55 ਲੱਖ ਰੁਪਏ
- ਕੁੱਲ ਖਰਚਾ ਪ੍ਰਤੀ ਮਹੀਨਾ = 25.54 ਲੱਖ ਰੁਪਏ

ਰਿਹਾਇਸ਼ੀ ਏਰੀਏ ਵਿੱਚ ਕੂੜਾ ਇੱਕਠਾ ਕਰਨ ਦਾ ਪਲਾਨ: ਮਿੰਨੀ ਟਿੱਪਰਾਂ ਰਾਹੀਂ ਰੋਜ਼ਾਨਾ ਸ਼ਹਿਰ ਦੇ ਸਾਰੇ ਵਾਰਡਾਂ ਦੇ 47,000 ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਅੱਲਗ-ਅੱਲਗ ਇੱਕਠਾ ਕਰਨਗੇ ਅਤੇ ਪਲਾਂਟ ਵਿੱਚ ਪ੍ਰੋਸੈਸਿੰਗ ਲਈ ਭੇਜਿਆ ਜਾਵੇਗਾ। ਇਨ੍ਹਾਂ ਮਿੰਨੀ ਟਿੱਪਰਾਂ ਤੇ ਜੀ.ਪੀ.ਐਸ ਸਿਸਟਮ ਲਾਕੇ ਉਹਨਾਂ ਦੀ ਰੋਜ਼ਾਨਾ ਕੰਮ ਦੀ ਦੇਖ-ਰੇਖ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿੱਚੋਂ ਲਗਭਗ 5000 ਘਰਾਂ ਤੋਂ ਰਿਕਸ਼ਾ ਰੇਹੜੀਆਂ ਰਾਹੀਂ ਕੂੜਾ ਇੱਕਠਾ ਕੀਤਾ ਜਾਵੇਗਾ ਅਤੇ ਕੰਪੈਕਟਰ ਰਾਹੀਂ ਪਲਾਂਟ ਵਿੱਚ ਪ੍ਰੋਸੈਸਿੰਗ ਲਈ ਭੇਜਿਆ ਜਾਵੇਗਾ। ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਖਰਚੇ ਦੀ ਭਰਪਾਈ ਕਰਨ ਲਈ ਸ਼ਹਿਰ ਦੇ Domestic Active Waste Generators ਪਾਸੋਂ User Charges ਪ੍ਰੋਪਰਟੀ ਟੈਕਸ ਦੇ ਨਾਲ ਜੋੜ ਕੇ ਲਏ ਜਾਣਗੇ। ਇਹ ਸਲਾਨਾ User Charges ਨਗਰ ਨਿਗਮ, ਬਠਿੰਡਾ ਦੀ ਹੱਦ ਅੰਦਰ ਪੈਂਦੇ ਹਰੇਕ ਘਰ ਤੋਂ ਲਏ ਜਾਣਗੇ ਚਾਹੇ ਉਹ ਪ੍ਰੋਪਰਟੀ ਟੈਕਸ ਰੀਟਰਨ ਨਿਲ ਭਰਦਾ ਹੈ। ਜੇ ਵਿਅਕਤੀ ਯੂਜ਼ਰ ਚਾਰਜਿਜ਼ ਨਹੀਂ ਦੇਵੇਗਾ, ਉਸਦੀ ਰਿਕਵਰੀ ਲਈ ਕੋਰਟ ਵਿੱਚ ਦਾਵਾ ਭੇਜਿਆ ਜਾਵੇਗਾ। ਵਹੀਕਲਾਂ ਦੀ ਜੀ.ਪੀ.ਐਸ. ਮਾਨੀਟਰਿੰਗ ਲਈ ਦੋ ਸੁਪਰਵਾਇਜ਼ਰ ਲਗਾਏ ਜਾਣਗੇ, ਜੋ ਦਫਤਰ ਵਿਖੇ ਬੈਠ ਕੇ ਇਹਨਾਂ ਵਹੀਕਲਾਂ ਦੀ ਮਾਨੀਟਰਿੰਗ ਕਰਨਗੇ ਅਤੇ ਪਬਲਿਕ ਦੀਆਂ ਸ਼ਿਕਾਇਤਾਂ ਵੀ ਸੁਣਨਗੇ। ਜਿੰਨ੍ਹਾਂ ਤੇ ਲਗਭਗ 20,000/- ਰੁਪਏ ਪ੍ਰਤੀ ਮਹੀਨਾ ਖਰਚ ਆਵੇਗਾ। ਇਹਨਾਂ ਵਹੀਕਲਾਂ ਦੀ ਮਾਨੀਟਰਿੰਗ ਦਫਤਰ ਵਿਖੇ ਕੀਤੀ ਜਾਵੇਗੀ।

ਕਮਰਸ਼ੀਅਲ ਏਰੀਏ ਵਿੱਚ ਕੂੜਾ ਇੱਕਠਾ ਕਰਨ ਦਾ ਪਲਾਨ:- MSW Rules 2016 ਦੇ ਅਨੁਸਾਰ ਬਲਕ ਵੇਸਟ ਜਨਰੇਟਰ, ਰੈਜੀਡੀਏਂਸ਼ਲ ਵੈਲਫੇਅਰ ਐਸੋਸੀਏਸ਼ਨਾਂ (RWAs) ਅਤੇ ਮਲਟੀਸਟੋਰੀ ਬਿਲਡਿੰਗ ਕੰਪਲੈਕਸ ਆਪਣੇ ਕੂੜੇ ਦੀ ਪ੍ਰੋਸੈਸਿੰਗ ਕਰਨ ਲਈ ਆਪਣੇ ਏਰੀਏ ਅੰਦਰ ਹੀ ਆਪਣੇ ਪੱਧਰ ਤੇ ਇੰਤਜਾਮ ਕਰਨਗੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪੈਂਦੇ ਬਾਕੀ ਕਮਰਸ਼ੀਅਲ ਏਰੀਆ ਲਈ ਇਨ੍ਹਾਂ ਮਿੰਨੀ ਟਿੱਪਰਾਂ ਨਾਲ ਹੀ ਸ਼ਾਮ ਨੂੰ ਕੂਲੈਕਸ਼ਨ ਨਗਰ ਨਿਗਮ ਬਠਿੰਡਾ ਵੱਲੋਂ ਕੀਤੀ ਜਾਵੇਗੀ। ਇਸ ਖਾਤਰ 10 ਮਿੰਨੀ ਟਿੱਪਰ, 12 ਡਰਾਈਵਰ ਅਤੇ 12 ਹੈਲਪਰ ਸ਼ਾਮ ਦੀ ਸ਼ਿਫਟ ਵਿੱਚ ਕੰਮ ਕਰਨਗੇ। ਜਿਸਤੇ 2.40 ਲੱਖ ਰੁਪਏ ਪ੍ਰਤੀ ਮਹੀਨਾ ਖਰਚ ਹੋਵੇਗਾ।

ਉਕਤ ਅਨੁਸਾਰ ਰਿਪੋਰਟ ਹਾਊਸ ਦੇ ਵਿਚਾਰ ਅਤੇ ਪ੍ਰਵਾਨਗੀ ਹਿੱਤ ਪੇਸ਼ ਹੈ ਜੀ।

ਮਤਾ ਨੰਬਰ 55: ਪ੍ਰਵਾਨ ਹੈ। ਮਜ਼ੀਦ ਪਾਸ ਕੀਤਾ ਗਿਆ ਕਿ ਇਸ ਤਜਵੀਜ਼ ਤਹਿਤ ਜੋ ਵੀ ਕਰਮਚਾਰੀ ਰੱਖੇ ਜਾਣੇ ਹਨ, ਉਹਨਾਂ ਦੀ ਨਿਯੁਕਤੀ ਲਈ 5 ਮੈਂਬਰੀ ਸਬ-ਕਮੇਟੀ ਬਣਾਈ ਜਾਂਦੀ ਹੈ। ਸਬ-ਕਮੇਟੀ ਬਨਾਉਣ ਦੇ ਅਧਿਕਾਰ ਮਾਨਯੋਗ ਮੇਅਰ ਸਾਹਿਬ ਨੂੰ ਦਿੱਤੇ ਜਾਂਦੇ ਹਨ।

ਏਜੰਡਾ ਨੰਬਰ 35 :

ਰਿਪੋਰਟ ਸੈਨੀਟੇਸ਼ਨ ਵਿਭਾਗ ਕਿ ਨਗਰ ਨਿਗਮ ਬਠਿੰਡਾ ਦੇ ਕੱਲ 50 ਵਾਰਡ ਹਨ। ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਸ਼ਰਤਾਂ ਤਹਿਤ ਬਠਿੰਡਾ ਸ਼ਹਿਰ ਨੂੰ 2 ਸਟਾਰ ਘੋਸ਼ਿਤ ਕੀਤਾ ਜਾਣਾ ਹੈ। ਭਾਰਤ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਜਿਵੇਂ ਕਿ Door to Door Collection 80%, Segregation at source at least 50% Sweeping of Public, commercial and residential areas 100%, Segregated Litter bin placed at least 50%, Waste Storage bins placed and planned for Material Recovery Facility, Identified Bulk Waste generator and issued official notice for Compliance with SWM Rules 2016, Framed and collected user charges from commercial, institutitonal and industrial establishments, Notified Penalties and spot fines, Implementation of plastic ban less than 50 microns, Scientific Waste processing at least 50%, Land for dumping identified, 50% of C&D Waste generated is used/ processed in Municipal limits or in a designated C&D recycling plant, Swachhata app download users at least 5% of households, 50% complaints resolved within SLA time, plan for remediation of all identified dump sites in city has been approved including financial closures. No visible solid waste in water drain and storm water bodies 100% ਨੂੰ ਪੂਰੀਆਂ ਕਰਦਾ ਹੈ। ਇਸ ਤਹਿਤ ਨਗਰ ਨਿਗਮ ਸਰਕਾਰ ਦੀਆਂ ਹਦਾਇਤਾਂ ਅਤੇ ਸ਼ਰਤਾਂ ਅਨੁਸਾਰ 2 ਸਟਾਰ ਘੋਸ਼ਿਤ ਕਰਨ ਲਈ ਸ਼ਰਤਾਂ ਪੂਰੀਆਂ ਕਰਦਾ ਹੈ ਅਤੇ ਇਸ ਲਈ ਬਠਿੰਡਾ ਸ਼ਹਿਰ ਦੇ 50 ਵਾਰਡਾਂ ਨੂੰ 2 ਸਟਾਰ ਘੋਸ਼ਿਤ ਕਰਨ ਲਈ ਅਖਬਾਰਾਂ ਵਿੱਚ ਲੋੜੀਂਦੀ ਪ੍ਰਕਾਸ਼ਨਾਂ ਕਰਵਾ ਕੇ ਪਬਲਿਕ ਤੋਂ 15 ਦਿਨਾਂ ਦੇ ਸਮੇਂ ਵਿਚਕਾਰ ਇਤਰਾਜ਼ ਮੰਗੇ ਜਾਣ। ਕੇਸ ਹਾਊਸ ਦੀ ਸੁਚਨਾਂ ਅਤੇ ਪ੍ਰਵਾਨਗੀ ਹਿੱਤ ਪੇਸ਼ ਹੈ ਜੀ।

ਮਤਾ ਨੰਬਰ 56: ਪ੍ਰਵਾਨ ਹੈ।

ਏਜੰਡਾ ਨੰਬਰ 36 :

ਰਿਪੋਰਟ ਵਾਟਰ ਸਪਲਾਈ ਅਤੇ ਸੀਵਰੇਜ਼ ਸ਼ਾਖਾ ਕਿ ਆਦਰਸ਼ ਨਗਰ ਦੇ ਦੋਵੇਂ ਸਾਈਡਾਂ ਦੇ ਕੂਨੈਕਸ਼ਨ ਧਾਰਕਾਂ ਦੀ ਬਿਲ ਡਿਮਾਂਡ ਤਿਆਰ ਕਰਨ ਤੇ ਪਾਇਆ ਕਿ ਜ਼ੋਨ ਨੰ: 6 ਦੇ ਏਰੀਏ ਦੇ 1 ਤੋਂ 121 ਕੂਨੈਕਸ਼ਨ ਧਾਰਕ ਬਣਦੇ ਹਨ ਅਤੇ ਜ਼ੋਨ ਨੰਬਰ 5 ਦੇ ਏਰੀਏ ਦੇ 1 ਤੋਂ 48 ਕੂਨੈਕਸ਼ਨ ਧਾਰਕ ਬਣਦੇ ਹਨ। ਇੰਨ੍ਹਾਂ ਨੂੰ ਚੌਮਾਰਗੀ

ਸੜਕ ਬਣਨ ਕਾਰਨ ਪ੍ਰਾਪਤ ਕਾਰਜਕਾਰੀ ਇੰਜੀਨੀਅਰ, ਪੰਜਾਬ ਵ/ਸ ਅਤੇ ਸੀਵਰੇਜ ਮੰਡਲ ਨੰ: 2 ਦੇ ਪੱਤਰ ਨੰ: 3949 ਮਿਤੀ 06.09.2018 ਦੀ ਰਿਪੋਰਟ ਅਨੁਸਾਰ ਕੁੱਲ ਡਿਮਾਂਡ 176919/- ਰੁਪਏ ਅਡਜਸਟ ਕਰਨ ਦੀ ਰਿਪੋਰਟ ਕੀਤੀ ਗਈ ਹੈ। ਇਸ ਸਬੰਧੀ ਸੁਪਰਡੈਂਟ ਨੇ ਰਿਪੋਰਟ ਕੀਤੀ ਹੈ ਕਿ "Case may be sent to General House for consideration. It may become precedent also." ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 57: ਪ੍ਰਵਾਨ ਹੈ।

ਏਜੰਡਾ ਨੰਬਰ 37 :

ਰਿਪੋਰਟ ਸਿਹਤ ਸ਼ਾਖਾ ਕਿ ਨਗਰ ਨਿਗਮ ਬਠਿੰਡਾ ਦੀ ਜੇ.ਜੇ.ਸੀ.ਬੀ. ਮਸ਼ੀਨ ਨੰਬਰ PB-03Q 9002 ਜਿਸਦੀ ਸਹਿਰ ਵਿੱਚੋਂ ਕੂੜਾ ਕਰਕੱਟ ਅਤੇ ਮਲਬਾ ਆਦਿਕ ਚੁੱਕਣ ਲਈ ਵਰਤੋਂ ਕੀਤੀ ਜਾਂਦੀ ਹੈ, ਇਸ ਜੇ.ਜੇ.ਸੀ.ਬੀ. ਮਸ਼ੀਨ ਦਾ ਇੰਜਣ ਰਿਪੇਅਰ ਕਰਵਾਉਣਾ ਹੈ। ਜੇ.ਜੇ.ਸੀ.ਬੀ. ਮਸ਼ੀਨ 2006 ਮਾਡਲ ਹੈ। ਜਿਸ ਦੇ ਹਿਸਾਬ ਨਾਲ 12 ਸਾਲ ਬਾਅਦ ਪਹਿਲੀ ਵਾਰੀ ਇੰਜਣ ਰਿਪੇਅਰ ਕਰਵਾਉਣਾ ਹੈ। ਪਹਿਲਾਂ ਮਸ਼ੀਨ ਦਾ ਇੰਜਣ ਰਿਪੇਅਰ ਨਹੀਂ ਕਰਵਾਇਆ ਗਿਆ। ਇਸ ਲਈ ਹੁਣ ਮਸ਼ੀਨ ਬਿਲਕੁੱਲ ਹੀ ਰੁੱਕ ਚੁੱਕੀ ਹੈ। ਇਸ ਲਈ ਸਹਿਰ ਦੀ ਸਾਫ ਸਫਾਈ ਅਤੇ ਸਹਿਰ ਦੇ ਹੋਰ ਕੰਮਾਂ ਨੂੰ ਮੁੱਖ ਰਖਦੇ ਹੋਏ ਮਸ਼ੀਨ ਦਾ ਇੰਜਣ ਜਲਦ ਤੋਂ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਸਹਿਰ ਦੇ ਕੰਮ ਅਤੇ ਸਾਫ ਸਫਾਈ ਵਿੱਚ ਕੋਈ ਦਿੱਕਤ ਨਾ ਆਵੇ। ਇੰਜਣ ਦਾ ਕੰਮ ਕਰਵਾਉਣ ਲਈ ਜੇ.ਜੇ.ਸੀ.ਬੀ. ਕੰਪਨੀ ਵਿੱਚੋਂ ਐਸਟੀਮੇਟ ਲਿਆ ਗਿਆ ਹੈ। ਇੰਜਣ ਠੀਕ ਕਰਵਾਉਣ ਤੇ ਲੇਬਰ ਚਾਰਜਜ਼ ਮਿਲਾ ਕੇ ਲਗਭਗ 92,288/- ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ। ਆਉਣ ਵਾਲੇ ਖਰਚੇ ਅਤੇ ਜੇ.ਜੇ.ਸੀ.ਬੀ. ਮਸ਼ੀਨ ਦੇ ਇੰਜਣ ਕਰਵਾਉਣ ਦੀ ਪ੍ਰਵਾਨਗੀ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 58: ਪ੍ਰਵਾਨ ਹੈ।

ਏਜੰਡਾ ਨੰਬਰ 38 :

ਰਿਪੋਰਟ ਸਿਹਤ ਸ਼ਾਖਾ ਕਿ ਨਗਰ ਨਿਗਮ ਬਠਿੰਡਾ ਦੀ ਜੇ.ਜੇ.ਸੀ.ਬੀ. ਮਸ਼ੀਨ ਨੰਬਰ PB-03Q 9002 ਜਿਸਦੀ ਸਹਿਰ ਵਿੱਚੋਂ ਕੂੜਾ ਕਰਕੱਟ ਅਤੇ ਮਲਬਾ ਆਦਿਕ ਚੁੱਕਣ ਲਈ ਵਰਤੋਂ ਕੀਤੀ ਜਾਂਦੀ ਹੈ। ਇਸ ਜੇ.ਜੇ.ਸੀ.ਬੀ. ਮਸ਼ੀਨ ਦਾ ਗੇਅਰ ਡਾਊਨ ਹੋ ਗਿਆ ਹੈ। ਜਿਸ ਕਾਰਨ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ ਅਤੇ ਮਸ਼ੀਨ ਜ਼ੋਰ ਨਹੀਂ ਲਾਉਂਦੀ। ਇਸੇ ਤਰ੍ਹਾਂ ਕੰਮ ਕਰਨ ਕਾਰਨ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਜੇ.ਜੇ.ਸੀ.ਬੀ. ਮਸ਼ੀਨ ਦੇ ਗੇਅਰ ਦਾ ਕੰਮ ਕਰਵਾਉਣਾ ਹੈ। ਪਹਿਲਾਂ ਗੇਅਰ ਦਾ ਕੰਮ ਮਿਤੀ 18.04.2015 ਨੂੰ 15071 ਘੰਟਿਆਂ ਤੇ ਕਰਵਾਇਆ ਗਿਆ ਸੀ। ਅੱਜ ਮਿਤੀ 05.08.2018 ਨੂੰ ਮਸ਼ੀਨ 24492 ਘੰਟੇ ਚੱਲ ਚੁੱਕੀ ਹੈ। ਜਿਸਦੇ ਹਿਸਾਬ ਨਾਲ ਕੁੱਲ ਮਿਲਾ ਕੇ 9421 ਘੰਟੇ ਚੱਲ ਚੁੱਕੀ ਹੈ। ਇਸ ਲਈ ਸਹਿਰ ਦੀ ਸਾਫ ਸਫਾਈ ਅਤੇ ਸਹਿਰ ਦੇ ਹੋਰ ਕੰਮਾਂ ਨੂੰ ਮੁੱਖ ਰਖਦੇ ਹੋਏ ਮਸ਼ੀਨ ਦਾ ਗੇਅਰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਸਹਿਰ ਦੇ ਕੰਮ ਅਤੇ ਸਾਫ ਸਫਾਈ ਵਿੱਚ ਕੋਈ ਦਿੱਕਤ ਨਾ ਆਵੇ। ਗੇਅਰ ਦਾ ਕੰਮ ਕਰਵਾਉਣ ਲਈ ਜੇ.ਜੇ.ਸੀ.ਬੀ. ਕੰਪਨੀ ਵਿੱਚੋਂ ਐਸਟੀਮੇਟ ਲਿਆ ਗਿਆ ਹੈ। ਜਿਸਦੇ ਮੁਤਾਬਿਕ ਗੇਅਰ ਠੀਕ ਕਰਵਾਉਣ ਤੇ ਲਗਭਗ 76569/- ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਆਉਣ ਵਾਲੇ ਖਰਚੇ ਅਤੇ ਜੇ.ਜੇ.ਸੀ.ਬੀ. ਮਸ਼ੀਨ ਦੇ ਗੇਅਰ ਦਾ ਕੰਮ ਕਰਵਾਉਣ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 59: ਪ੍ਰਵਾਨ ਹੈ।

ਏਜੰਡਾ ਨੰਬਰ: 39

ਰਿਪੋਰਟ ਓ.ਐੱਡ ਐਮ. ਸ਼ਾਖਾ ਕਿ Fortune Electro India (Brand Name CXL- TITON) ਨੂੰ ਸਹਿਰ ਸਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 40 ਆਰ.ਓ. ਲਗਾਉਣ ਅਤੇ ਉਹਨਾਂ ਨੂੰ 7 ਸਾਲਾਂ ਲਈ ਮੈਨਟੇਨ ਕਰਨ ਦਾ ਠੇਕਾ ਦਿੱਤਾ ਗਿਆ ਸੀ। ਇਸ ਸਬੰਧੀ ਇਸ ਫਰਮ ਨਾਲ ਮਿਤੀ 13.06.2009 ਨੂੰ ਇਕ ਇਕਰਾਰਨਾਮਾ ਵੀ ਕੀਤਾ ਗਿਆ ਸੀ। ਇਹ ਇਕਰਾਰਨਾਮਾ ਮਿਤੀ 30.04.2013 ਨੂੰ ਰਿਵਾਇਜ਼ ਕੀਤਾ ਗਿਆ ਸੀ। ਫਰਮ ਵੱਲੋਂ ਮਿਤੀ 26.11.2015 ਨੂੰ ਪ੍ਰਤੀ ਬੇਨਤੀ ਕੀਤੀ ਗਈ ਕਿ ਫਰਮ ਇਹਨਾਂ ਆਰ.ਓ. ਨੂੰ ਹੋਰ ਅੱਗੇ ਚਲਾਉਣਾ ਚਾਹੁੰਦੀ ਹੈ। ਇਸ ਲਈ ਉਹਨਾਂ ਨੂੰ ਇਹ ਆਰ.ਓ. ਮੈਨਟੇਨ ਕਰਨ ਅਤੇ ਚਲਾਉਣ ਸਬੰਧੀ ਮਿਆਦ ਵਧਾ ਦਿੱਤੀ ਜਾਵੇ। ਫਰਮ ਵੱਲੋਂ ਇਹ ਵੀ ਲਿਖਿਆ ਗਿਆ ਕਿ ਉਹ ਪਹਿਲਾਂ ਕੀਤੇ ਇਕਰਾਰਨਾਮੇ ਮੁਤਾਬਿਕ ਹੀ ਵਧਾਈ ਗਈ ਮਿਆਦ ਵਿੱਚ ਕੰਮ ਕਰਨ ਲਈ ਤਿਆਰ ਹੈ। ਫਰਮ ਦੀ ਪ੍ਰਤੀ ਬੇਨਤੀ ਨੂੰ ਮੁੱਖ ਰਖਦੇ ਹੋਏ ਨਗਰ ਨਿਗਮ ਵੱਲੋਂ ਆਪਣੇ ਮਤਾ ਨੰਬਰ 49 ਮਿਤੀ 10.11.2016 ਰਾਹੀਂ ਕੁੱਲ 48 ਆਰ.ਓ. (40 ਪਹਿਲਾਂ ਜੋ Fortune Electro India (Brand Name CXL- TITON) ਅਤੇ 8 ਆਰ.ਓ. ਇਕ ਹੋਰ ਫਰਮ ਨੰਦੀ ਫਾਊਂਡੇਸ਼ਨ ਵੱਲੋਂ ਮੈਨਟੇਨ ਕੀਤੇ ਜਾ ਰਹੇ ਸਨ। ਤੇ ਰੱਖ ਰਖਾਵ ਦਾ ਕੰਮ ਮਿਤੀ 31.12.2018 ਤੱਕ ਪਹਿਲਾਂ ਵਾਲੀਆਂ ਸ਼ਰਤਾਂ ਤੇ ਹੀ Fortune Electro India (Brand Name CXL- TITON) ਨੂੰ ਦਿੱਤਾ ਜਾਣਾ ਪ੍ਰਵਾਨ ਕੀਤਾ ਸੀ। ਇਸ ਮਤੇ ਨੂੰ ਮੁੱਖ ਰਖਦਿਆਂ Fortune Electro India (Brand Name CXL- TITON) ਵੱਲੋਂ ਸਹਿਰ ਵਿੱਚ ਲੱਗੇ 48 ਆਰ.ਓ. ਪਲਾਂਟ ਮੈਨਟੇਨ ਕੀਤੇ ਜਾ ਰਹੇ ਹਨ, ਪਰੰਤੂ ਫਰਮ ਵੱਲੋਂ ਨਗਰ ਨਿਗਮ ਪਾਸ ਨਵੀਂ ਬੈਂਕ ਗਾਰੰਟੀ ਜਮ੍ਹਾਂ ਨਹੀਂ ਕਰਵਾਈ ਗਈ ਸੀ।

ਫਰਮ ਨੂੰ ਇਸ ਦਫਤਰ ਦੇ ਪੱਤਰ ਨੰ: 1538 ਮਿਤੀ 15.09.2017, ਪੱਤਰ ਨੰ: 1936 ਮਿਤੀ 21.07.2017, ਪੱਤਰ ਨੰ: 2343 ਮਿਤੀ 06.09.2017 ਅਤੇ ਪੱਤਰ ਨੰ: 2720 ਮਿਤੀ 23.10.2017 ਰਾਹੀਂ ਬੈਂਕ

ਗਾਰੰਟੀ ਰਿਨਿਊ ਕਰਵਾਉਣ ਲਈ ਸ਼ੋ-ਕਾਜ਼ ਨੋਟਿਸ ਜਾਰੀ ਕੀਤਾ ਗਿਆ। ਫਰਮ ਵੱਲੋਂ ਆਪਣੇ ਪੱਤਰ ਮਿਤੀ 12.12.2017 ਰਾਹੀਂ ਲਿਖਿਆ ਹੈ ਕਿ ਪਹਿਲਾਂ ਜੋ ਬੈਂਕ ਗਾਰੰਟੀ ਉਹਨਾਂ ਵੱਲੋਂ ਜਮ੍ਹਾਂ ਕਰਵਾਈ ਗਈ ਸੀ, ਉਹ 40 ਆਰ.ਓ. ਪਲਾਂਟ ਲਗਾਉਣ ਅਤੇ ਇਹਨਾਂ ਦੀ 7 ਸਾਲਾਂ ਲਈ ਮੈਨਟੀਨੈਂਸ ਕਰਨ ਸਬੰਧੀ ਸੀ। ਹੁਣ ਆਰ.ਓ. ਪਲਾਂਟ ਲਗਾਉਣ ਦਾ ਕੰਮ ਖਤਮ ਹੋ ਚੁੱਕਾ ਹੈ ਅਤੇ ਇਹਨਾਂ ਆਰ.ਓ. ਦੀ ਆਪਰੇਸ਼ਨ ਅਤੇ ਮੈਨਟੀਨੈਂਸ ਦਾ ਕੰਮ ਹੀ ਫਰਮ ਵੱਲੋਂ ਕੀਤਾ ਜਾ ਰਿਹਾ ਹੈ। ਇਸ ਕਰਕੇ 10.00 ਲੱਖ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਕਰਵਾਉਣ ਦੀ ਬੇਨਤੀ ਕੀਤੀ ਹੈ। ਫਰਮ ਵੱਲੋਂ ਬੇਨਤੀ ਤੇ ਵਿਚਾਰ ਕਰਨ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਸ਼੍ਰੀ ਬਲਜੀਤ ਸਿੰਘ ਰਾਜੂ ਸਰਾਂ, ਕੌਂਸਲਰ ਨੇ ਕਿਹਾ ਕਿ ਫਰਮ ਪਾਸੋਂ ਠੇਕੇ ਦੀਆਂ ਸ਼ਰਤਾਂ ਅਨੁਸਾਰ 20% ਸਕਿਊਰਟੀ ਜਮ੍ਹਾਂ ਕਰਵਾਈ ਜਾਵੇ, ਜੋ ਕਿ 10.00 ਲੱਖ ਰੁਪਏ ਦੀ ਥਾਂ ਤੇ 20.00 ਲੱਖ ਰੁਪਏ ਬਣਦੀ ਹੈ। ਇਸਦੀ ਸਮੁੱਚੇ ਹਾਊਸ ਵੱਲੋਂ ਤਾਇਦ ਕੀਤੀ ਗਈ।

ਮਤਾ ਨੰਬਰ 60: ਪਾਸ ਕੀਤਾ ਗਿਆ ਕਿ ਫਰਮ ਪਾਸੋਂ ਤਜਵੀਜਤ 10.00 ਲੱਖ ਰੁਪਏ ਦੀ ਥਾਂ ਤੇ 20.00 ਲੱਖ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਕਰਵਾਈ ਜਾਵੇ।

ਏਜੰਡਾ ਨੰਬਰ: 40

ਰਿਪੋਰਟ ਸਟਰੀਟ ਲਾਈਟ ਸ਼ਾਖਾ ਕਿ ਨਗਰ ਨਿਗਮ ਬਠਿੰਡਾ ਵੱਲੋਂ ਹਰ ਸਾਲ ਸਟਰੀਟ ਲਾਈਟ, ਪਾਣੀ-ਸੀਵਰੇਜ਼ ਦੀਆਂ ਮੋਟਰਾਂ, ਸੀਵੇਜ਼ ਟਰੀਟਮੈਂਟ ਪਲਾਂਟ, ਦਫਤਰ ਅਤੇ ਹੋਰ ਸਾਰੀਆਂ ਇੰਸਟਾਲੇਸ਼ਨਾਂ ਤੇ ਲਗਭਗ 15.00 ਕਰੋੜ ਰੁਪਏ ਦੀ ਬਿਜਲੀ ਦੇ ਬਿਲਾਂ ਦੀ ਅਦਇਗੀ ਕੀਤੀ ਜਾਂਦੀ ਹੈ। ਜੇਕਰ ਸ਼ਹਿਰ ਦੀ ਸਟਰੀਟ ਲਾਈਟ ਨੂੰ ਐਲ.ਈ.ਡੀ. ਲਾਈਟਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਘੱਟ ਕੁਸ਼ਲ (Inefficient) ਮੋਟਰਾਂ ਅਤੇ ਪੰਪਾਂ ਨੂੰ ਨਵੀਆਂ ਮੋਟਰਾਂ ਅਤੇ ਪੰਪਾਂ ਨਾਲ ਬਦਲ ਦਿੱਤਾ ਜਾਂਦਾ ਹੈ, ਤਾਂ ਵੀ ਇਹ ਬਿਲ ਲਗਭਗ 11.83 ਕਰੋੜ ਰੁਪਏ ਪ੍ਰਤੀ ਸਾਲ ਰਹਿਣ ਦੀ ਉਮੀਦ ਹੈ। ਫਿਰ ਵੀ ਇਹ ਇੱਕ ਬਹੁਤ ਵੱਡਾ ਖਰਚਾ ਹੈ। ਇਹ ਖਰਚ ਲਗਭਗ 7.334MW ਦਾ ਸੋਲਰ ਬਿਜਲੀ ਦਾ ਪਲਾਂਟ ਲਗਾ ਕੇ ਘੱਟ ਕੀਤਾ ਜਾ ਸਕਦਾ ਹੈ। ਪਰੰਤੂ ਪਾਵਰ ਕਾਰਪੋਰੇਸ਼ਨ ਵੱਲੋਂ ਜਰੂਰਤ ਦੇ ਲੋੜ ਦਾ 80% ਦੀ ਸੋਲਰ ਬਿਜਲੀ ਬਣਾਉਣ ਦੀ ਆਗਿਆ ਹੈ। ਇਸ ਮੁਤਾਬਿਕ ਲਗਭਗ 5.867MW ਦਾ ਸੋਲਰ ਪਲਾਂਟ ਲਗਾਉਣਾ ਉਚਿਤ ਹੋਵੇਗਾ। ਇਸ ਲਈ ਲਗਭਗ 1 MW ਲਈ 4 ਏਕੜ ਜਗ੍ਹਾ ਅਤੇ ਲਗਭਗ 4.50 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ 25 ਏਕੜ ਜਗ੍ਹਾ ਤੇ ਲਗਭਗ 27.00 ਕਰੋੜ ਰੁਪਏ ਦੀ ਲੋੜ ਹੈ।

ਭਾਰਤੀਆ ਸਟੇਟ ਬੈਂਕ ਉਕਤ ਰਕਮ ਜਗ੍ਹਾ ਗਿਰਵੀ ਰੱਖਣ ਤੇ ਦੇਣ ਲਈ ਤਿਆਰ ਹੈ। ਇਸ ਪ੍ਰੋਜੈਕਟ ਦੀ ਲਾਗਤ ਸਮੇਤ ਵਿਆਜ 6 ਸਾਲਾਂ ਦੇ ਵਿੱਚ ਰਿਕਵਰ ਹੋ ਸਕਦੀ ਹੈ। ਜੇਕਰ ਬਿਜਲੀ ਦੀ ਸਾਰੀ ਬਚਤ ਸ਼ੁਰੂ ਤੋਂ ਹੀ ਕਰਜ਼ਾ ਅਤੇ ਵਿਆਜ ਮੋੜਨ ਵਿੱਚ ਵਰਤੀ ਜਾਂਦੀ ਹੈ।

ਇਸ ਪ੍ਰੋਜੈਕਟ ਦੀ ਉਮਰ ਘੱਟੋ-ਘੱਟ 25 ਸਾਲ ਹੈ। ਬਾਕੀ ਰਹਿੰਦੇ 19 ਸਾਲਾਂ ਵਿੱਚ ਲਗਭਗ 121.00 ਕਰੋੜ ਰੁਪਏ ਦੀ ਸੇਵਿੰਗ ਨਗਰ ਨਿਗਮ ਬਠਿੰਡਾ ਨੂੰ ਹੋਵੇਗੀ।

ਨਗਰ ਨਿਗਮ ਪਾਸ ਜੇਗਰ ਪਾਰਕ ਵਿੱਚ ਲਗਭਗ 5.5 ਏਕੜ ਜਗ੍ਹਾ ਉਪਲੱਬਧ ਹੈ। ਇਸ ਤੋਂ ਇਲਾਵਾ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਪਾਸ ਲਗਭਗ 3 ਏਕੜ ਜਗ੍ਹਾ ਉਪਲੱਬਧ ਹੈ। ਇਸ ਤੋਂ ਇਲਾਵਾ ਮਿਊਂਸਪਲ ਕਲੋਨੀ ਦੀ ਬੈਂਕ ਸਾਈਡ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਦਫਤਰ ਪਾਸ ਉਨ੍ਹਾਂ ਦੇ ਸਟੋਰ ਲਈ, ਤ੍ਰਿਵੇਣੀ ਕੰਪਨੀ ਦੇ ਦਫਤਰ ਲਈ, ਨਗਰ ਨਿਗਮ ਦਫਤਰ ਦੀ ਛੱਤ, ਨਗਰ ਨਿਗਮ ਦੇ ਵਾਟਰ ਵਰਕਸਾਂ ਦੇ ਪੀਣ ਵਾਲੇ ਪਾਣੀ ਦੀਆਂ ਡਿੱਗੀਆਂ, ਛੱਪੜਾਂ ਆਦਿ ਕਰਕੇ, ਲੋੜੀਂਦੀ 25 ਏਕੜ ਜਗ੍ਹਾ ਉਪਲੱਬਧ ਹੋ ਸਕਦੀ ਹੈ।

ਇਸ ਕੰਮ ਨੂੰ ਕਰਨ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (PEDA), ਜੋ ਕਿ ਪੰਜਾਬ ਸਰਕਾਰ ਦਾ ਗੈਰ ਰਿਵਾਇਤੀ ਬਿਜਲੀ ਪੈਦਾ ਕਰਨ ਲਈ ਬਣਾਇਆ ਗਿਆ ਅਦਾਰਾ ਹੈ, ਦੀ ਮਦਦ ਲਈ ਜਾਵੇਗੀ ਅਤੇ ਉਨ੍ਹਾਂ ਦੇ ਦਫਤਰ ਦੀ ਦੇਖਰੇਖ ਵਿੱਚ ਇਹ ਪ੍ਰੋਜੈਕਟ Execute ਕੀਤਾ ਜਾਵੇਗਾ।

ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 61: ਪ੍ਰਵਾਨ ਹੈ।

ਏਜੰਡਾ ਨੰਬਰ: 41

ਰਿਪੋਰਟ ਸਟਰੀਟ ਲਾਈਟ ਸ਼ਾਖਾ ਕਿ biTMfw Sahr ivKy prMprwgq lweItW nUM AYnrjI AYPISYNt AYl.eI.fI. lweItW nwl bdlx leI cIP ieMjInIAR (E.AYNf AYm.), sQwnk srkwr ivBwg, pMjwb jI v`loN Awr.AYP.pI. fwkUmYNT iqAwr krky ByijAw igAw sI, ijs dy ADIn ibjllI dy ib`lW iv`coN hox vwllI syivMg iv`coN kMpnI nMU AYl.eI.fI. lweItW lgwauX Aqy ies dI mYntInYNs aupr AwauX vwly Krcy dI AdwiegI kIQI jwxI sI[ies Awr.AYP.pI. fwkUmYNT nMU st`fI krn leI ie`k sb-kmytI bxweI geI sI[sb-kmytI dI irport pRvwn hox qoN bwAd ngr ingm v`loN ies kMm dw tYNfr kwl kIQw igAw sI[prMqU ikSY kMpnI v`loN ies sbMDI tYNfr nhIN pwieAw igAw[ies tYNfr fwkUmYNT dI SrqW muqwibk kMpnI ny lweItW lgwauX qoN 8 swl bwAd ibjllI dy ib`lW iv`coN hox vwllI syivMg ngr ingm nMU dyxI sI Aqy 8 swl q`k 90% syivMg kMpnI v`loN Awp r`KI jwxI sI[jdik ieh dyiKAW igAw hY ik ibjllI ib`lW iv`coN lgBg 65% dI syivMg pRqI mhInw ho skdI hY, ijs

krky lgBg 2 swlW iv`c hI lweItW lgwauX qy Awaux vwly Krcy dI irkvrI ho skdI hY[ies nMU ivcwr krDY hoey mwmlw mwnXog cIP ieMjInIAR, sQwnk srkwr ivBwg, pMjwb jI pws riKAw igAw[auhnW v`loN slwh id`qI geI hY ik ieh pRojYkt **ESCO** mof (ijs iv`c kMpnI Awpxy p`Dr qy swrI ieMvYstmYnt krdI hY) Aqy bwAd iv`c smyq ivAwj Aqy pRoiPt mwisk iksqW lYNdI hY dI bjwey **EPC** mof (ijs iv`c ieMvYstmYnt **employer** v`loN kIQI jWdI hY) iv`c ngr ingm AimRqsr dy pYtrn qy krvwieAw jwvy[

ngr ingm AimRqsr dy qjvIzq fwkUmYnt muqwibk kMpnI nMU AYl.eI.fI. lweItW Aqy sI.sI.AYm.AYs. qy Awaux vwly Krcy dI 50% AdwieGI ieh l`gx qoN bwAd kIQI jwvyGI Aqy bwkI rihMdI 50% dUI AdwieGI 5 swlW dI mhInyvwr E.AYNf AYm. dI AdwieGI nwl kIQI jwvyGI[ies qrHw bYNk qoN ilAw jwxw vwlw krjw 2.5 swlW iv`c moiVAw jw skygw[

ivsQwrq kulYkSn hyT ilKy Anuswr hY:-

mojUdw Krcw slwnw = ibjLI dw ib`l (6.00 kroV) + E.AYNf AYm. dw Krc (1.5 kroV)

= ku`l 7.50 kroV

eI.pI.sI.mof qy lweItW lgwauX qy hox vwlw Krc = AYl.eI.fI. lweItw dI kImq (4.50 kroV) + sI.sI.AYm.AYs. dI kImq (1.50 kroV) + ieMPrwstr`kcr ifvYlpmYnt dI kImq (1.50 kroV) + 8 swlW dy E. AYNf AYm. dI kImq (7.20 kroV) = ku`l 14.70 kroV

eI.pI.sI.mof qy lweItW lgwauX auprMq hox vwlw Krc:-

1. lgwey gey mu`Fly sQweI DMn dI 50% AdwieGI 6 mhIinAw dy ieMstwlySn pIrIARf qoN bwAd

50% mu`Fly sQweI DMn = $(4.50 \text{ kroV} + 1.50 \text{ kroV}) * 50 / 100 = 3.00 \text{ kroV}$

ku`l ieMPrwstr`kcr ifvYlpmYnt dI kImq = 1.50 kroV

ku`l = 4.50 kroV (bYNk qoN lon qy ilAw jwxw DMn)

2. ieMstwlySn pUrI hox qoN bwAd ngr ingm nUM pYx vwlw Krcw E.AYNf AYm. rupey 7.50 l`K rupey pRqI mhInw

muF`ly sQweI DMn dI iksq rupey 5.00 l`K rupey pRqI mhInw

ku`l 12.50 l`K rupey pRqI mhInw jW rupey 1.50 kroV pRqI swl

ibjLI dI b`cq (kimtf 64% syivMg) = 3.84 kroV pRqI swl

E.AYNf AYm. Aqy mu`Fly sQweI DMn qy slwnw Krcw = 1.50 kroV pRqI swl

bwkI b`cq = 2.34 kroV rupey pRqI swl jo ik lon dI iksq qy ivAwj leI vriqAw jwvygw[

4.50 kroV dy krjy qy 12% ivAwj nwl krjw moVn qy l`gx vwly smyN dI kYlkUlySn

1. pihly swl dw ivAwj rupey 54.00 l`K dy nwl = 5.04 kroV

2. rupey 2.34 kroV dI AdwieGI qoN bwAd bwkI = 2.70 kroV

3. dUjy swl dw ivAwj rupey 32.40 l`K dy nwl = 3.02 kroV

4. rupey 2.34 kroV dI AdwieGI qoN bwAd bwkI = 0.684 kroV

5. qIjy swl dw ivAwj rupey 2.736 l`K dy nwl = 0.711 kroV

6. 4 mhIinAw iv`c Kqm

ies kMm qy hox vwly Krcy leI ngr ingm v`loN ngr ingm dI brnwlw bweIpws qy AMbyfkr pwrk njdIk peI lgBg 1500 vrg gj jmIn bYNk pws gihxy r`Kky krz lY ky lgwauX dI qjvIz hY[ieH swrI syivMg bYNk dy krzy dI iksq vjoN hr mhIny jmHw krvweI jwvyGI qW jo jld qoN jld ley gey krzy nMU moiVAw jw sky[

irport hwaUs dy ivcwr Aqy pRvngI ih`q pyS hY jI[

ਸ਼੍ਰੀ ਸੁਖਮਿੰਦਰ ਸਿੰਘ, ਕੌਂਸਲਰ ਨੇ ਕਿਹਾ ਕਿ ਕਰਜ਼ਾ ਜਿੰਨਾ ਜਲਦੀ ਮੋੜਿਆ ਜਾ ਸਕੇ, ਮੋੜ ਦਿੱਤਾ ਜਾਵੇ। ਇਸ ਨਾਲ ਜਿੱਥੇ ਵਿਆਜ ਘੱਟ ਪਵੇਗਾ, ਉੱਥੇ ਨਿਗਮ ਦੇ ਫੰਡਾਂ ਤੇ ਵਿਆਜ ਦਾ ਜਿਆਦਾ ਬੋਝ ਵੀ ਨਹੀਂ ਪਵੇਗਾ।

ਇਸਤੋਂ ਇਲਾਵਾ ਇਸ ਕੰਮ ਖਾਤਰ ਇੱਕ ਕੰਸਲਟੈਂਟ ਵੀ ਨਿਯੁਕਤ ਕਰ ਲਿਆ ਜਾਵੇ, ਤਾਂ ਜੋ ਕੰਮ ਪੂਰਾ ਕਰਵਾਉਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਕਤ ਕੰਮ ਦੀ ਡੀ.ਪੀ.ਆਰ ਤਿਆਰ ਕਰਨ ਸਮੇਂ ਇਸ ਵਿੱਚ ਕੋਈ ਤਰੱਟੀ ਨਾ ਛੱਡੀ ਜਾਵੇ।

ਮਤਾ ਨੰਬਰ 62: ਪ੍ਰਵਾਨ ਹੈ। ਮਜ਼ੀਦ ਪਾਸ ਕੀਤਾ ਗਿਆ ਕਿ ਕਰਜ਼ਾ ਜਲਦ ਤੋਂ ਜਲਦ ਮੋੜਨ ਦਾ ਯਤਨ ਕੀਤਾ ਜਾਵੇ ਅਤੇ ਲੋੜ ਪੈਣ ਤੇ ਕੰਸਲਟੈਂਟ ਦੀ ਨਿਯੁਕਤੀ ਕਰ ਲਈ ਜਾਵੇ। ਕੰਸਲਟੈਂਟ ਨਿਯੁਕਤ ਕਰਨ ਤੇ ਆਉਣ ਵਾਲੇ ਖਰਚੇ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

ਏਜੰਡਾ ਨੰਬਰ: 42

ਰਿਪੋਰਟ ਸਟੋਰਕੀਪਰ ਕਿ ਨਗਰ ਨਿਗਮ ਦੀ ਸਿਹਤ ਸ਼ਾਖਾ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਸਫਾਈ ਦੋਰਾਨ ਕਲੀ ਚੂਨਾ ਪਾਊਡਰ ਦਾ ਛਿੜਕਾਅ ਕੀਤਾ ਜਾਂਦਾ ਹੈ। ਸਿਹਤ ਸ਼ਾਖਾ ਵੱਲੋਂ ਸਮੇਂ-ਸਮੇਂ ਤੇ ਇਨਡੈਂਟਾਂ ਰਾਹੀਂ ਕਲੀ ਚੂਨਾ ਪਾਊਡਰ ਜਾਰੀ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇਹ ਪਾਊਡਰ ਸਟੋਰ ਸਟਾਕ ਵਿੱਚ ਬਹੁਤ ਘੱਟ ਮਾਤਰਾ ਵਿੱਚ ਰਹਿ ਗਿਆ ਹੈ। ਸਫਾਈ ਦੀ ਕੰਮ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਅਤੇ ਕੀਤੀ ਜਾਣ ਵਾਲੀ ਮੰਗ ਦੀ ਪੂਰਤੀ ਲਈ ਸਾਲ 2017-18 ਦੋਰਾਨ ਹੋਈ ਖਪਤ ਦੇ ਆਧਾਰ ਤੇ 800 ਕੁਇੰਟਲ ਕਲੀ ਚੂਨਾ ਪਾਊਡਰ ਖਰੀਦ ਕੀਤਾ ਜਾਣਾ ਹੈ, ਜਿਸਤੇ 312/- ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲਗਭਗ 2,49,600/- ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਇਸ ਲਈ 800 ਕੁਇੰਟਲ ਕਲੀ ਚੂਨਾ ਪਾਊਡਰ ਟੈਂਡਰ ਕਾਲ ਕਰਕੇ ਖਰੀਦ ਕਰਨ ਅਤੇ ਇਸ ਉਪਰ ਆਉਣ ਵਾਲੇ ਖਰਚੇ ਦੀ ਪ੍ਰਵਾਨਗੀ ਲਈ ਕੇਸ ਹਾਊਸ ਦੇ ਵਿਚਾਰ ਹਿੱਤ। ਇਸ ਸਬੰਧੀ ਨਿਗਮ ਇੰਜੀਨੀਅਰ ਨੇ ਰਿਪੋਰਟ ਕੀਤੀ ਹੈ ਕਿ "A/A may be given. The work shall be carried out through e-Tendering." ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 63: ਪ੍ਰਵਾਨ ਹੈ।

ਏਜੰਡਾ ਨੰਬਰ: 43

ਦਫਤਰੀ ਰਿਪੋਰਟ ਕਿ ਨਗਰ ਨਿਗਮ ਬਠਿੰਡਾ ਵਿਖੇ 76 ਕਲਰਕਾਂ ਦੀਆਂ ਆਸਾਮੀਆਂ ਪ੍ਰਵਾਨਤ ਹਨ। ਇਸ ਸਮੇਂ ਸਿਰਫ 20 ਕਲਰਕ ਹੀ ਕੰਮ ਕਰ ਰਹੇ ਹਨ। ਇਸ ਸਾਲ ਦੇ ਅੰਤ ਤੱਕ 3 ਹੋਰ ਕਲਰਕ ਰਿਟਾਇਰ ਹੋ ਜਾਣਗੇ। ਕਲਰਕਾਂ ਦੀ ਘਾਟ ਹੋਣ ਕਾਰਨ ਜਿੱਥੇ ਦਫਤਰੀ ਕੰਮ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਟੈਕਸਾਂ ਦੀ ਰਿਕਵਰੀ ਤੇ ਵੀ ਅਸਰ ਪੈ ਗਿਆ ਹੈ। ਇਸ ਲਈ ਜਰੂਰੀ ਹੈ ਕਿ ਹਾਲ ਦੀ ਘੜੀ 25 ਕਲਰਕ ਆਉਟਸੋਰਸ ਏਜੰਸੀ ਰਾਹੀਂ ਇੱਕ ਸਾਲ ਦੇ ਸਮੇਂ ਲਈ ਰੱਖ ਲਏ ਜਾਣ ਜੀ। ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 64: ਨਗਰ ਨਿਗਮ ਵਿਖੇ ਕਲਰਕਾਂ ਦੀ ਘਾਟ ਨੂੰ ਦੇਖਦੇ ਹੋਏ ਤਜਵੀਜ਼ਤ 25 ਦੀ ਥਾਂ ਤੇ 35 ਕਲਰਕ ਆਉਟਸੋਰਸ ਏਜੰਸੀ ਰਾਹੀਂ ਰਖਣਾ ਪਾਸ ਕੀਤਾ ਜਾਂਦਾ ਹੈ। ਕਲਰਕਾਂ ਦੀ ਨਿਯੁਕਤੀ ਸਬ-ਕਮੇਟੀ ਰਾਹੀਂ ਕੀਤੀ ਜਾਵੇ। ਸਬ-ਕਮੇਟੀ ਬਨਾਉਣ ਦੇ ਅਧਿਕਾਰ ਮਾਨਯੋਗ ਮੇਅਰ ਸਾਹਿਬ ਨੂੰ ਦਿੱਤੇ ਜਾਂਦੇ ਹਨ।

ਏਜੰਡਾ ਨੰਬਰ: 44

ਰਿਪੋਰਟ ਸਿਹਤ ਸ਼ਾਖਾ ਕਿ ਬਠਿੰਡਾ ਸ਼ਹਿਰ ਨੂੰ ਸਵੱਛਤਾ ਸਰਵੇਖਣ 2018 ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ ਅਤੇ ਨਗਰ ਨਿਗਮ ਬਠਿੰਡਾ ਨੂੰ ਪੰਜਾਬ ਦੀ ਪਹਿਲੀ ਓ.ਡੀ.ਐਫ. ਨਗਰ ਨਿਗਮ ਘੋਸ਼ਿਤ ਕੀਤੀ ਗਈ ਹੈ। ਬਠਿੰਡਾ ਸ਼ਹਿਰ ਦੀ ਸਾਫ ਸਫਾਈ ਅਤੇ ਸਵੱਛਤਾ ਸਰਵੇਖਣ 2019 ਅਤੇ ਸਟਾਰ ਰੇਟਿੰਗ ਫਾਰ ਗਾਰਬੇਜ਼ ਫਰੀ ਸਿਟੀਜ਼ ਵਿੱਚ ਹੋਰ ਬਿਹਤਰ ਕਾਰਗੁਜ਼ਾਰੀ ਕਰਦੇ ਨਗਰ ਨਿਗਮ ਨੂੰ ਪ੍ਰਾਪਤ ਸਥਾਨ ਨੂੰ ਬਰਕਰਾਰ ਰੱਖਣ ਲਈ ਬਠਿੰਡਾ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਲਈ ਰੋਡ ਸਵੀਪਿੰਗ ਮਸ਼ੀਨਾਂ ਖਰੀਦ ਕਰਨ ਦੀ ਤਜਵੀਜ਼ ਹੈ। ਇਸ ਸਮੇਂ ਬਠਿੰਡਾ ਸ਼ਹਿਰ ਵਿੱਚ ਲਗਭਗ 400 ਕਿਲੋਮੀਟਰ, 20 ਫੁੱਟ ਚੋੜੀਆਂ ਸੜਕਾਂ ਮੌਜੂਦ ਹਨ। ਇੰਨ੍ਹਾਂ ਸੜਕਾਂ ਦੀ ਸਫਾਈ ਲਈ ਨਗਰ ਨਿਗਮ ਨੂੰ 4 ਸਵੀਪਿੰਗ ਮਸ਼ੀਨਾਂ ਦੀ ਜਰੂਰਤ ਹੈ, ਜੋ ਕਿ ਦੋ ਸਿਫਟਾਂ ਵਿੱਚ 100 ਕਿਲੋਮੀਟਰ ਪ੍ਰਤੀ ਮਸ਼ੀਨ ਦੇ ਹਿਸਾਬ ਨਾਲ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਕਰਨਗੀਆਂ। ਇੱਕ ਮਸ਼ੀਨ ਦਾ ਖਰੀਦ ਮੁੱਲ ਲਗਭਗ 25.00 ਲੱਖ ਰੁਪਏ ਹੈ।

ਉਪਰੋਕਤ ਅਨੁਸਾਰ 4 ਸਵੀਪਿੰਗ ਮਸ਼ੀਨਾਂ ਵਿੱਚੋਂ 3 ਮਸ਼ੀਨਾਂ ਲਈ ਮਾਨਯੋਗ ਵਿੱਤ ਮੰਤਰੀ, ਪੰਜਾਬ ਜੀ ਵੱਲੋਂ ਫੰਡ ਉਪਲਬੱਧ ਕਰਵਾਏ ਜਾਣਗੇ ਅਤੇ ਇੱਕ ਮਸ਼ੀਨ ਨਗਰ ਨਿਗਮ ਵੱਲੋਂ ਆਪਣੇ ਪੱਧਰ ਤੇ ਖਰੀਦ ਕੀਤੀ ਜਾਵੇਗੀ। ਇਸ ਮਸ਼ੀਨ ਦੀ ਖਰੀਦ ਅਤੇ ਆਉਣ ਵਾਲੇ ਖਰਚੇ ਦੀ ਪ੍ਰਵਾਨਗੀ ਲਈ ਕੇਸ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 65 : ਪ੍ਰਵਾਨ ਹੈ।

ਏਜੰਡਾ ਨੰਬਰ: 45

ਦਫਤਰੀ ਰਿਪੋਰਟ ਕਿ ਕਰਮਚਾਰੀਆਂ ਦੇ ਕੇਸਾਂ ਨਾਲ ਬਣਾਈ ਸਬ-ਕਮੇਟੀ ਦੀ ਮੀਟਿੰਗ ਮਿਤੀ 01.05.2018 ਨੂੰ ਸਵੇਰੇ 11.00 ਵਜੇ ਹੋਈ, ਜਿਸ ਵਿੱਚ ਹੇਠ ਲਿਖੇ ਅਨੁਸਾਰ ਕੇਸਾਂ ਤੇ ਫੈਸਲਾ ਲਿਆ ਗਿਆ :-

1.

ਰਿਪੋਰਟ ਸਿਹਤ ਸ਼ਾਖਾ ਕਿ ਨਗਰ ਨਿਗਮ ਬਠਿੰਡਾ ਵਿਖੇ ਕੰਮ ਕਰ ਰਹੇ ਸਮੂਹ ਦਰਜ਼ਾ-4 ਕਰਮਚਾਰੀ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਕਲੱਰਕ ਪਦ-ਉਨੱਤ ਕੀਤਾ ਜਾਵੇ। ਪੰਜਾਬ ਸਰਕਾਰ ਦੇ ਪੱਤਰ ਮਿਤੀ 25.08.2009 ਅਨੁਸਾਰ ਦਰਜ਼ਾ-4 ਕਰਮਚਾਰੀਆਂ ਵਿੱਚੋਂ ਕਲੱਰਕ ਪਦ-ਉਨੱਤ ਕਰਨ ਲਈ ਵਿਦਿਅਕ ਯੋਗਤਾ ਮੈਟ੍ਰਿਕ ਪਾਸ, ਘੱਟੋ-ਘੱਟ ਪੰਜ ਸਾਲਾਂ ਦਾ ਤਜਰਬਾ ਅਤੇ ਟਾਇਪ ਟੈਸਟ ਪਾਸ ਹੈ। ਇਸ ਅਨੁਸਾਰ ਦਰਜ਼ਾ-4 ਕਰਮਚਾਰੀਆਂ, ਜਿੰਨ੍ਹਾਂ ਦੀ ਵਿਦਿਅਕ ਯੋਗਤਾ ਮੈਟ੍ਰਿਕ ਪਾਸ ਸੀ, ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਸੀ। ਇਸ ਸੀਨੀਅਰਤਾ ਸੂਚੀ ਨੂੰ ਨਿਗਮ ਹਾਊਸ ਵੱਲੋਂ ਮਤਾ ਨੰਬਰ 6 ਮਿਤੀ 14.12.2015 ਰਾਹੀਂ ਪ੍ਰਵਾਨ ਕੀਤਾ ਗਿਆ ਸੀ। ਕਲੱਰਕ ਦੀ ਆਸਾਮੀ ਲਈ ਰੋਸਟਰ ਰਜਿਸਟਰ ਭਲਾਈ ਵਿਭਾਗ, ਬਠਿੰਡਾ ਤੋਂ ਪ੍ਰਵਾਨ ਕੀਤਾ ਜਾ ਚੁੱਕਿਆ ਹੈ। ਇਸ ਅਨੁਸਾਰ ਮਿਤੀ 30.11.2017 ਨੂੰ ਪੰਜਾਬੀ ਭਾਸ਼ਾ ਵਿਭਾਗ ਦੇ ਨੁਮਾਇੰਦੇ ਵੱਲੋਂ ਟਾਇਪ ਟੈਸਟ ਲਿਤਾ ਗਿਆ ਸੀ। ਇਸ ਟਾਇਪ ਟੈਸਟ ਵਿੱਚ 13 ਕਰਮਚਾਰੀਆਂ ਨੇ ਭਾਗ ਲਿਆ ਸੀ। ਇਹਨਾਂ ਵਿੱਚੋਂ ਸ਼੍ਰੀ ਅਨਿਲ ਕੁਮਾਰ ਸੇਵਾਦਾਰ, ਸ਼੍ਰੀਮਤੀ ਜੋਤੀ ਬਾਲਾ ਸਫਾਈ ਸੇਵਿਕਾ ਅਤੇ ਸ਼੍ਰੀ ਨੀਰਜ ਕੁਮਾਰ, ਸਫਾਈ ਸੇਵਕ ਵੱਲੋਂ ਟਾਇਪ ਟੈਸਟ ਪਾਸ ਕੀਤਾ ਗਿਆ ਸੀ। ਇਹਨਾਂ ਕਰਮਚਾਰੀਆਂ ਦਾ ਨਾਮ ਸੀਨੀਅਰਤਾ ਸੂਚੀ ਵਿੱਚ ਕ੍ਰਮਵਾਰ 27, 33 ਅਤੇ 37 ਦਰਜ਼ ਹੈ। ਇਸ ਤਰ੍ਹਾਂ ਹੀ ਇਹਨਾਂ ਕਾਮਯਾਬ ਕਰਮਚਾਰੀਆਂ ਦਾ ਅੰਗ੍ਰੇਜ਼ੀ ਟਾਇਪ ਟੈਸਟ ਮਿਤੀ 11.01.2018 ਨੂੰ ਭਲਾਈ ਵਿਭਾਗ, ਫਿਰੋਜ਼ਪੁਰ ਵੱਲੋਂ ਲਿਤਾ ਗਿਆ ਸੀ। ਇਸ ਟੈਸਟ ਨੂੰ ਸ਼੍ਰੀਮਤੀ ਜੋਤੀ ਬਾਲਾ ਅਤੇ ਸ਼੍ਰੀ ਨੀਰਜ ਕੁਮਾਰ ਨੇ ਪਾਸ ਕੀਤਾ ਸੀ। ਇਸ ਤਰ੍ਹਾਂ ਸ਼੍ਰੀਮਤੀ ਜੋਤੀ ਬਾਲਾ ਅਤੇ ਸ਼੍ਰੀ ਨੀਰਜ ਕੁਮਾਰ, ਕਲੱਰਕ ਦੀ ਆਸਾਮੀ ਲਈ ਪਦ-ਉਨੱਤੀ ਕੋਟੇ ਵਿੱਚੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਇਹਨਾਂ ਖਿਲਾਫ ਕੋਈ ਕੋਰਟ ਕੇਸ ਜਾਂ ਵਿਭਾਗੀ ਕਾਰਵਾਈ ਪੈਡਿੰਗ ਨਹੀਂ ਹੈ। ਇਹਨਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਵਿੱਚ ਚੰਗਾ ਟਿੱਪਣੀ ਦਰਜ਼ ਹੈ। ਇਹਨਾਂ ਨੂੰ ਪਦ-ਉਨੱਤ ਕਰਨ ਲਈ ਸਮੱਰਥ ਅਥਾਰਟੀ ਹਾਊਸ ਨਗਰ ਨਿਗਮ ਹੈ। ਕੇਸ ਸਬ-ਕਮੇਟੀ ਦੇ ਵਿਚਾਰ ਹਿੱਤ।

<p>ਸਬ-ਕਮੇਟੀ ਦਾ ਫੈਸਲਾ :</p>	<p>ਇਸ ਬਾਰੇ ਨਗਰ ਨਿਗਮ ਦੇ ਕਾਨੂੰਨੀ ਸਹਾਇਕ ਦੀ ਰਾਏ ਲਿੱਤੀ ਗਈ। ਕਾਨੂੰਨੀ ਸਹਾਇਕ ਨੇ ਆਪਣੇ ਪੱਤਰ ਨੰ: 1231 ਮਿਤੀ 02.05.2018 ਰਾਹੀਂ ਲਿਖਿਆ ਹੈ ਕਿ ਦਰਜ਼ਾ-4 (ਗਰੁੱਪ-ਡੀ) ਤੋਂ ਦਰਜ਼ਾ-3 (ਗਰੁੱਪ-ਸੀ) ਵਿੱਚ ਯੋਗ ਕਰਮਚਾਰੀਆਂ ਨੂੰ ਪਦ ਉੱਨਤ ਕਰਨ ਲਈ ਪੰਜਾਬ ਸਰਕਾਰ ਦੇ ਪ੍ਰਜ਼ੇਨਲ ਵਿਭਾਗ ਦੇ ਪੱਤਰ ਨੰ: 9/11/09-4ਪੀਪੀ1/9089 ਮਿਤੀ 25.08.2009, ਜਿਸ ਵਿੱਚ ਪ੍ਰਸ਼ੋਨਲ ਵਿਭਾਗ ਦੇ ਪੱਤਰ ਨੰ: 1/3/2014-4ਪੀਪੀ1/1093 ਰਾਹੀਂ ਸੋਧ ਕੀਤੀ ਗਈ ਸੀ, ਰਾਹੀਂ ਦਰਜ਼ਾ-4 ਤੋਂ ਦਰਜ਼ਾ-3 ਦੀਆਂ ਆਸਾਮੀਆਂ ਉਪਰ ਪਦ-ਉਨੱਤੀ ਦੀਆਂ ਸ਼ਰਤਾਂ ਬਾਰੇ ਲਿਖਿਆ ਗਿਆ ਹੈ। ਇਸ ਪੱਤਰ ਦੇ ਅਨੁਸਾਰ ਦਰਜ਼ਾ-4 ਕਰਮਚਾਰੀਆਂ ਦੀ ਪਦ-ਉਨੱਤੀ ਲਈ ਦਸਵੀਂ ਪਾਸ ਅਤੇ ਪੰਜ ਸਾਲਾਂ ਦੇ ਤਜਰਬੇ ਦੀ ਸ਼ਰਤ ਤੋਂ ਇਲਾਵਾ ਅੰਗ੍ਰੇਜ਼ੀ ਅਤੇ ਪੰਜਾਬੀ ਟਾਇਪ ਟੈਸਟ ਪਾਸ ਕਰਨਾ ਲਾਜ਼ਮੀ ਕੀਤੇ ਗਏ ਹਨ। ਇਸਨੂੰ ਧਿਆਨ ਵਿੱਚ ਰਖਦੇ ਹੋਏ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਿਰਫ ਉਹਨਾਂ ਹੀ ਕਰਮਚਾਰੀਆਂ ਦੀ ਪਦ-ਉਨੱਤੀ ਕੀਤੀ ਜਾਵੇ ਜੋ ਇਹਨਾਂ ਮਾਪ ਦੰਡਾਂ ਨੂੰ ਪੂਰਾ ਕਰਦੇ ਹੋਣ। ਪਦ-ਉਨੱਤੀ ਲਈ ਸੀਨੀਅਰਤਾ ਨੂੰ ਇੱਕਲੇ ਤੌਰ ਤੇ ਵਿਚਾਰਿਆ ਨਹੀਂ ਜਾ ਸਕਦਾ। ਇਸ ਲਈ ਸਰਵ-ਸੰਮਤੀ ਨਾਲ ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।</p>
-----------------------------------	---

2

ਦਫਤਰੀ ਰਿਪੋਰਟ ਕਿ ਨਗਰ ਨਿਗਮ ਬਠਿੰਡਾ ਵਿਖੇ ਕੰਮ ਕਰ ਰਹੇ ਸਮੂਹ ਦਰਜ਼ਾ-4 ਕਰਮਚਾਰੀ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਕਲੱਰਕ ਪਦ-ਉਨੱਤ ਕੀਤਾ ਜਾਵੇ। ਪੰਜਾਬ ਸਰਕਾਰ ਦੇ ਪੱਤਰ ਮਿਤੀ 25.08.2009 ਅਨੁਸਾਰ ਦਰਜ਼ਾ-4 ਕਰਮਚਾਰੀਆਂ ਵਿੱਚੋਂ ਕਲੱਰਕ ਪਦ-ਉਨੱਤ ਕਰਨ ਲਈ ਵਿਦਿਅਕ ਯੋਗਤਾ ਮੈਟ੍ਰਿਕ ਪਾਸ, ਘੱਟੋ-ਘੱਟ ਪੰਜ ਸਾਲਾਂ ਦਾ ਤਜਰਬਾ ਅਤੇ ਟਾਇਪ ਟੈਸਟ ਪਾਸ ਹੈ। ਇਸ ਅਨੁਸਾਰ ਦਰਜ਼ਾ-4 ਕਰਮਚਾਰੀਆਂ, ਜਿੰਨ੍ਹਾਂ ਦੀ ਵਿਦਿਅਕ ਯੋਗਤਾ ਮੈਟ੍ਰਿਕ ਪਾਸ ਸੀ, ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਸੀ। ਇਸ ਸੀਨੀਅਰਤਾ ਸੂਚੀ ਨੂੰ ਨਿਗਮ ਹਾਊਸ ਵੱਲੋਂ ਮਤਾ ਨੰਬਰ 6 ਮਿਤੀ 14.12.2015 ਰਾਹੀਂ ਪ੍ਰਵਾਨ ਕੀਤਾ ਗਿਆ ਸੀ। ਕਲੱਰਕ ਦੀ ਆਸਾਮੀ ਲਈ ਰੋਸਟਰ ਰਜਿਸਟਰ ਭਲਾਈ ਵਿਭਾਗ, ਬਠਿੰਡਾ ਤੋਂ ਪ੍ਰਵਾਨ ਕੀਤਾ ਜਾ ਚੁੱਕਿਆ ਹੈ। ਸ਼੍ਰੀ ਬਲਵੀਰ ਸਿੰਘ ਦਾ ਟਾਇਪ ਟੈਸਟ ਦਫਤਰ ਨਗਰ ਨਿਗਮ ਦੀ ਕਮੇਟੀ ਵੱਲੋਂ ਮਿਤੀ 31.12.2012 ਨੂੰ ਲਿਆ ਗਿਆ ਸੀ। ਇਸ ਕਰਮਚਾਰੀ ਨੂੰ ਹੁਕਮ ਮਿਤੀ 01.01.2013 ਰਾਹੀਂ ਪਦ-ਉਨੱਤ ਕੀਤਾ ਗਿਆ ਸੀ। ਪਰੰਤੂ ਇਸ ਮਤੇ ਦੀ ਪ੍ਰਵਾਨਗੀ ਨਾ ਹੋਣ ਕਾਰਨ ਅਤੇ ਹੋਰ ਕਾਰਨਾਂ ਕਰਕੇ ਤਰੱਕੀ ਦੇ ਹੁਕਮ ਵਾਪਸ ਕਰ ਲਏ ਗਏ ਸਨ। ਇਸ ਤੇ ਸ਼੍ਰੀ ਬਲਵੀਰ ਸਿੰਘ ਵੱਲੋਂ ਸੀ.ਡਬਲਿਊ.ਪੀ. 5700/2013 ਦਾਇਰ ਕੀਤੀ ਗਈ ਸੀ। ਸ਼੍ਰੀ ਬਲਵੀਰ ਸਿੰਘ ਨੇ ਦਰਖਾਸਤ ਰਾਹੀਂ ਬੇਨਤੀ ਕੀਤੀ ਹੈ ਕਿ ਜੇਕਰ ਉਸਦੀ ਪਦ-ਉਨੱਤੀ ਕੀਤੀ ਜਾਂਦੀ ਹੈ ਤਾਂ ਉਹ ਕੋਰਟ ਕੇਸ ਵਾਪਸ ਲੈ ਲਵੇਗਾ, ਜੋ ਕਿ ਮਾਨਯੋਗ ਹਾਈਕੋਰਟ ਵਿਖੇ ਐਡਮਿਟ ਹੈ। ਸ਼੍ਰੀ ਬਲਵੀਰ ਸਿੰਘ ਦਾ ਨਾਮ ਸੀਨੀਅਰਤਾ ਸੂਚੀ ਵਿੱਚ ਲੜੀ ਨੰਬਰ 28 ਤੇ ਦਰਜ਼ ਹੈ। ਇਹ ਕਰਮਚਾਰੀ ਕਲੱਰਕ ਦੀ ਆਸਾਮੀ ਲਈ ਵਿਦਿਅਕ ਯੋਗਤਾਵਾਂ ਪੂਰੀਆਂ ਕਰਦਾ ਹੈ। ਇਸ ਖਿਲਾਫ ਸਰਵਿਸ ਰਿਕਾਰਡ ਵਿੱਚ ਕੁੱਝ ਅਜਿਹਾ ਦਰਜ਼ ਨਹੀਂ ਹੈ, ਜਿਸ ਕਾਰਨ ਇਹ ਇਸ ਆਸਾਮੀ ਲਈ ਅਯੋਗ ਹੋਵੇ। ਇਸ ਲਈ ਇਸ ਕਰਮਚਾਰੀ ਨੂੰ ਤਰੱਕੀ ਦੇਣ ਲਈ ਕੇਸ ਸਬ-ਕਮੇਟੀ ਦੇ ਵਿਚਾਰ ਹਿੱਤ।

<p>ਸਬ-ਕਮੇਟੀ ਦਾ ਫੈਸਲਾ :</p>	<p>ਇਸ ਬਾਰੇ ਨਗਰ ਨਿਗਮ ਦੇ ਕਾਨੂੰਨੀ ਸਹਾਇਕ ਦੀ ਰਾਏ ਲਿੱਤੀ ਗਈ। ਕਾਨੂੰਨੀ ਸਹਾਇਕ ਨੇ ਆਪਣੇ ਪੱਤਰ ਨੰ: 1231 ਮਿਤੀ 02.05.2018 ਰਾਹੀਂ ਲਿਖਿਆ ਹੈ ਕਿ ਦਰਜ਼ਾ-4 (ਗਰੁੱਪ-ਡੀ) ਤੋਂ ਦਰਜ਼ਾ-3 (ਗਰੁੱਪ-ਸੀ) ਵਿੱਚ ਯੋਗ ਕਰਮਚਾਰੀਆਂ ਨੂੰ ਪਦ ਉੱਨਤ ਕਰਨ ਲਈ ਪੰਜਾਬ ਸਰਕਾਰ ਦੇ ਪ੍ਰਜ਼ੇਨਲ ਵਿਭਾਗ ਦੇ ਪੱਤਰ ਨੰ: 9/11/09-4ਪੀਪੀ1/9089 ਮਿਤੀ 25.08.2009, ਜਿਸ ਵਿੱਚ ਪ੍ਰਸ਼ੋਨਲ ਵਿਭਾਗ ਦੇ ਪੱਤਰ ਨੰ: 1/3/2014-4ਪੀਪੀ1/1093 ਰਾਹੀਂ ਸੋਧ ਕੀਤੀ ਗਈ ਸੀ, ਰਾਹੀਂ ਦਰਜ਼ਾ-4 ਤੋਂ ਦਰਜ਼ਾ-3 ਦੀਆਂ ਆਸਾਮੀਆਂ ਉਪਰ ਪਦ-ਉਨੱਤੀ ਦੀਆਂ ਸ਼ਰਤਾਂ ਬਾਰੇ ਲਿਖਿਆ ਗਿਆ ਹੈ। ਇਸ ਪੱਤਰ ਦੇ ਅਨੁਸਾਰ ਦਰਜ਼ਾ-4 ਕਰਮਚਾਰੀਆਂ ਦੀ ਪਦ-ਉਨੱਤੀ ਲਈ ਦਸਵੀਂ ਪਾਸ ਅਤੇ ਪੰਜ ਸਾਲਾਂ ਦੇ ਤਜਰਬੇ ਦੀ ਸ਼ਰਤ ਤੋਂ ਇਲਾਵਾ ਅੰਗ੍ਰੇਜ਼ੀ ਅਤੇ ਪੰਜਾਬੀ ਟਾਇਪ ਟੈਸਟ ਪਾਸ ਕਰਨਾ ਲਾਜ਼ਮੀ ਕੀਤੇ ਗਏ ਹਨ। ਇਸਨੂੰ ਧਿਆਨ ਵਿੱਚ ਰਖਦੇ ਹੋਏ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਿਰਫ ਉਹਨਾਂ ਹੀ ਕਰਮਚਾਰੀਆਂ ਦੀ ਪਦ-ਉਨੱਤੀ ਕੀਤੀ ਜਾਵੇ ਜੋ ਇਹਨਾਂ ਮਾਪ ਦੰਡਾਂ ਨੂੰ</p>
-----------------------------------	--

	ਪੂਰਾ ਕਰਦੇ ਹੋਣ। ਪਦ-ਉਨੱਤੀ ਲਈ ਸੀਨੀਅਰਤਾ ਨੂੰ ਇੱਕਲੇ ਤੌਰ ਤੇ ਵਿਚਾਰਿਆ ਨਹੀਂ ਜਾ ਸਕਦਾ। ਇਸ ਕਰਮਚਾਰੀ ਵੱਲੋਂ ਹਲਫੀਆ ਬਿਆਨ ਦਿੱਤਾ ਜਾ ਚੁੱਕਾ ਹੈ ਕਿ ਉਹ ਕੋਰਟ ਕੇਸ ਵਾਪਸ ਲੈ ਲਵੇਗਾ। ਇਸ ਲਈ ਸਰਵ-ਸੰਮਤੀ ਨਾਲ ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
--	--

ਮਤਾ ਨੰਬਰ 66: ਪ੍ਰਵਾਨ ਹੈ।

ਏਜੰਡਾ ਨੰਬਰ: 46

ਦਫਤਰੀ ਰਿਪੋਰਟ ਕਿ ਕਰਮਚਾਰੀਆਂ ਦੇ ਕੇਸਾਂ ਨਾਲ ਬਣਾਈ ਸਬ-ਕਮੇਟੀ ਦੀ ਮੀਟਿੰਗ ਮਿਤੀ 30.05.2018 ਨੂੰ ਦੁਪਹਿਰ 3.00 ਵਜੇ ਹੋਈ, ਜਿਸ ਵਿੱਚ ਹੇਠ ਲਿਖੇ ਅਨੁਸਾਰ ਕੇਸਾਂ ਤੇ ਫੈਸਲਾ ਲਿਆ ਗਿਆ :-

1.

ਦਫਤਰੀ ਰਿਪੋਰਟ ਕਿ ਨਗਰ ਨਿਗਮ ਬਠਿੰਡਾ ਵਿਖੇ ਕੰਮ ਕਰ ਰਹੇ ਸਮੂਹ ਦਰਜ਼ਾ-4 ਕਰਮਚਾਰੀਆਂ ਦੀ ਫਾਇਨਲ ਸੀਨੀਅਰਤਾ ਸੂਚੀ ਵਿੱਚੋਂ ਕਲੱਰਕ ਪਦ-ਉਨੱਤ ਕਰਨ ਦੀ ਤਜਵੀਜ਼ ਹੈ। ਪੰਜਾਬ ਸਰਕਾਰ ਦੇ ਪੱਤਰ ਮਿਤੀ 25.08.2009 ਅਨੁਸਾਰ ਦਰਜ਼ਾ-4 ਕਰਮਚਾਰੀਆਂ ਵਿੱਚੋਂ ਕਲੱਰਕ ਪਦ-ਉਨੱਤ ਕਰਨ ਲਈ ਵਿਦਿਅਕ ਯੋਗਤਾ ਮੈਟ੍ਰਿਕ ਪਾਸ, ਘੱਟੋ-ਘੱਟ ਪੰਜ ਸਾਲ ਦਾ ਸਰਵਿਸ ਦਾ ਤਜਰਬਾ, ਪੰਜਾਬੀ ਅਤੇ ਇੰਗਲਿਸ਼ ਟਾਇਪ ਟੈਸਟ ਪਾਸ ਹੈ। ਇਸ ਅਨੁਸਾਰ ਸਮੂਹ ਦਰਜ਼ਾ-4 ਕਰਮਚਾਰੀਆਂ ਜਿੰਨ੍ਹਾਂ ਦੀ ਵਿਦਿਅਕ ਯੋਗਤਾ ਮੈਟ੍ਰਿਕ ਪਾਸ ਸੀ, ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਸੀ। ਇਸ ਸੀਨੀਅਰਤਾ ਸੂਚੀ ਨੂੰ ਨਿਗਮ ਹਾਊਸ ਵੱਲੋਂ ਮਤਾ ਨੰਬਰ 6 ਮਿਤੀ 14.12.2015 ਰਾਹੀਂ ਫਾਇਨਲ ਸੀਨੀਅਰਤਾ ਸੂਚੀ ਪ੍ਰਵਾਨ ਕੀਤਾ ਗਿਆ ਸੀ। ਕਲੱਰਕ ਦੀ ਆਸਾਮੀ ਲਈ ਰੋਸਟਰ ਰਜਿਸਟਰ, ਜਿਲ੍ਹਾ ਭਲਾਈ ਅਫਸਰ, ਬਠਿੰਡਾ ਤੋਂ ਪ੍ਰਵਾਨ ਹੋ ਚੁੱਕਿਆ ਹੈ। ਇਸ ਅਨੁਸਾਰ ਮਿਤੀ 12.03.2018 ਨੂੰ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਦੇ ਨੁਮਾਇੰਦੇ ਵੱਲੋਂ ਪੰਜਾਬੀ ਟਾਇਪ ਟੈਸਟ ਲਿਆ ਗਿਆ ਸੀ। ਇਸ ਟਾਇਪ ਟੈਸਟ ਵਿੱਚ 9 ਕਰਮਚਾਰੀਆਂ ਨੇ ਭਾਗ ਲਿਆ ਸੀ। ਇਨ੍ਹਾਂ ਵਿੱਚੋਂ ਸ਼੍ਰੀ ਮੰਗਾ ਸਿੰਘ ਸੇਵਾਦਾਰ ਅਤੇ ਸ਼੍ਰੀ ਅਨਿਲ ਕੁਮਾਰ ਸੇਵਾਦਾਰ ਵੱਲੋਂ ਟਾਇਪ ਟੈਸਟ ਪਾਸ ਕੀਤਾ ਗਿਆ ਸੀ। ਇਹਨਾਂ ਕਰਮਚਾਰੀਆਂ ਦਾ ਨਾਮ ਫਾਇਨਲ ਸੀਨੀਅਰਤਾ ਸੂਚੀ ਵਿੱਚ ਕ੍ਰਮਵਾਰ 13, 27 ਤੇ ਦਰਜ਼ ਹੈ। ਇਸ ਤਰ੍ਹਾਂ ਇਹਨਾਂ ਕਾਮਯਾਬ ਕਰਮਚਾਰੀਆਂ ਦਾ ਅੰਗਰੇਜ਼ੀ ਟਾਇਪ ਟੈਸਟ ਮਿਤੀ 11.05.2018 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ, ਜਿਲ੍ਹਾ ਸੰਗਰੂਰ ਵੱਲੋਂ ਲਿਆ ਗਿਆ ਸੀ। ਇਸ ਟੈਸਟ ਨੂੰ ਸ਼੍ਰੀ ਮੰਗਾ ਸਿੰਘ ਅਤੇ ਸ਼੍ਰੀ ਅਨਿਲ ਕੁਮਾਰ ਨੇ ਪਾਸ ਕੀਤਾ ਸੀ। ਇਸ ਤਰ੍ਹਾਂ ਇਹ ਦੋਨੋ ਕਰਮਚਾਰੀ ਕਲੱਰਕ ਦੀ ਆਸਾਮੀ ਲਈ ਪਦ-ਉਨੱਤੀ ਕੋਟੇ ਵਿੱਚੋਂ ਸਰਕਾਰ ਵੱਲੋਂ ਨਿਰਧਾਰਤ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ। ਇਹਨਾਂ ਖਿਲਾਫ ਕੋਈ ਕੋਰਟ ਕੇਸ ਜਾਂ ਵਿਭਾਗ ਕਾਰਵਾਈ ਪੈਡਿੰਗ ਨਹੀਂ ਹੈ। ਇਹਨਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਵਿੱਚ ਚੰਗਾ ਟਿੱਪਣੀ ਦਰਜ਼ ਹੈ। ਇਹਨਾਂ ਨੂੰ ਪਦ-ਉਨੱਤ ਕਰਨ ਲਈ ਸਮੱਰਥ ਅਥਾਰਟੀ ਹਾਊਸ ਨਗਰ ਨਿਗਮ ਹੈ। ਕੇਸ ਸਬ-ਕਮੇਟੀ ਦੇ ਵਿਚਾਰ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

2.

ਦਫਤਰੀ ਰਿਪੋਰਟ ਕਿ ਮੈਟ੍ਰਿਕ ਪਾਸ ਦਰਜ਼ਾ-4 ਕਰਮਚਾਰੀਆਂ ਦੀ ਅੰਤਿਮ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਹੈ। ਇਹ ਸੂਚੀ ਦਫਤਰੀ ਰਿਕਾਰਡ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਸੂਚੀ ਨੂੰ ਫਾਇਨਲ ਪ੍ਰਵਾਨਗੀ ਲਈ ਹਾਊਸ ਵਿੱਚ ਭੇਜਣ ਖਾਤਰ ਕੇਸ ਸਬ-ਕਮੇਟੀ ਦੇ ਵਿਚਾਰ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

3.

ਰਿਪੋਰਟ ਸਿਹਤ ਸ਼ਾਖਾ ਕਿ ਸਵੀਤਾ ਪਤਨੀ ਪਵਨ ਕੁਮਾਰ ਸਫਾਈ ਕਰਮਚਾਰਣ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ। ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ ਮਤੇ ਰਾਹੀਂ ਕੀਤੀ ਗਈ ਸੀ। ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ:1 ਤੇ ਦਰਜ਼ ਸਵੀਤਾ ਪਤਨੀ ਪਵਨ ਕੁਮਾਰ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ: 59 ਮਿਤੀ 19-11-2013 ਰਾਹੀਂ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 20-12-2013 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਾ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

4.

ਰਿਪੋਰਟ ਸਿਹਤ ਸ਼ਾਖਾ ਕਿ ਦਰਜ਼ਨਾ ਦੇਵੀ ਪਤਨੀ ਸਵ.ਵੀਰ ਸਿੰਘ ਸਫਾਈ ਕਰਮਚਾਰਣ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

8.

ਰਿਪੋਰਟ ਸਿਹਤ ਸ਼ਾਖਾ ਕਿ ਨੀਲਮ ਪਤਨੀ ਸਵ:ਰਤਨ ਸਫਾਈ ਕਰਮਚਾਰਣ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ।ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ ਮਤੇ ਰਾਹੀਂ ਕੀਤੀ ਗਈ ਸੀ।ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ:6 ਤੇ ਦਰਜ ਨੀਲਮ ਪਤਨੀ ਸਵ:ਰਤਨ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ: 231 ਮਿਤੀ 01-08-2014 ਰਾਂਗੀ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 16-09-2014 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਿਆ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

9.

ਰਿਪੋਰਟ ਸਿਹਤ ਸ਼ਾਖਾ ਕਿ ਜੋਤੀ ਪਤਨੀ ਸਵ:ਰਾਜ ਕੁਮਾਰ ਸਫਾਈ ਕਰਮਚਾਰੀ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ।ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ ਮਤੇ ਰਾਹੀਂ ਕੀਤੀ ਗਈ ਸੀ।ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ: 7 ਤੇ ਦਰਜ ਜੋਤੀ ਪਤਨੀ ਸਵ:ਰਾਜ ਕੁਮਾਰ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ:232 ਮਿਤੀ 01-08-2014 ਰਾਂਗੀ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 16-09-2014 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਿਆ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

10.

ਰਿਪੋਰਟ ਸਿਹਤ ਸ਼ਾਖਾ ਕਿ ਰਾਮੂ ਪੁੱਤਰ ਸਵ:ਭਗਤ ਸਿੰਘ ਸਫਾਈ ਕਰਮਚਾਰੀ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ।ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ ਮਤੇ ਰਾਹੀਂ ਕੀਤੀ ਗਈ ਸੀ।ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ: 9 ਤੇ ਦਰਜ ਰਾਮੂ ਪੁੱਤਰ ਸਵ:ਭਗਤ ਸਿੰਘ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ:351 ਮਿਤੀ 08-01-2015 ਰਾਂਗੀ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 13-02-2015 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਿਆ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

11.

ਰਿਪੋਰਟ ਸਿਹਤ ਸ਼ਾਖਾ ਕਿ ਮਿਲਖ ਰਾਜ ਪੁੱਤਰ ਸਵ:ਪ੍ਰਕਾਸ਼ ਸਫਾਈ ਕਰਮਚਾਰੀ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ।ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ

ਮਤੇ ਰਾਹੀਂ ਕੀਤੀ ਗਈ ਸੀ। ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ: 10 ਤੇ ਦਰਜ ਮਿਲਖ ਰਾਜ ਪੁੱਤਰ ਸਵ:ਪ੍ਰਕਾਸ਼ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ:352 ਮਿਤੀ 08-01-2015 ਰਾਹੀਂ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 13-02-2015 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਾ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

12.

ਰਿਪੋਰਟ ਸਿਹਤ ਸ਼ਾਖਾ ਕਿ ਰਾਜੇਸ਼ ਪੁੱਤਰ ਸਵ:ਤਰਸੇਮ ਸਫਾਈ ਕਰਮਚਾਰੀ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ। ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ ਮਤੇ ਰਾਹੀਂ ਕੀਤੀ ਗਈ ਸੀ। ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ: 11 ਤੇ ਦਰਜ ਰਾਜੇਸ਼ ਪੁੱਤਰ ਸਵ:ਤਰਸੇਮ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ:353 ਮਿਤੀ 08-01-2015 ਰਾਹੀਂ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 13-02-2015 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਾ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

13.

ਰਿਪੋਰਟ ਸਿਹਤ ਸ਼ਾਖਾ ਕਿ ਓਮ ਪ੍ਰਕਾਸ਼ ਪੁੱਤਰ ਸਵ:ਸ਼ਾਮ ਲਾਲ ਸਫਾਈ ਕਰਮਚਾਰੀ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ। ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ ਮਤੇ ਰਾਹੀਂ ਕੀਤੀ ਗਈ ਸੀ। ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ: 12 ਤੇ ਦਰਜ ਓਮ ਪ੍ਰਕਾਸ਼ ਪੁੱਤਰ ਸਵ:ਸ਼ਾਮ ਲਾਲ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ:355 ਮਿਤੀ 13-01-2015 ਰਾਹੀਂ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 20-02-2015 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਾ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

14.

ਰਿਪੋਰਟ ਸਿਹਤ ਸ਼ਾਖਾ ਕਿ ਮਨੋਜ ਕੁਮਾਰ ਪੁੱਤਰ ਸਵ: ਰਮੇਸ਼, ਸਫਾਈ ਕਰਮਚਾਰੀ ਦਾ 2 ਸਾਲ ਦਾ ਪਰਖਕਾਲ ਸਮਾਂ ਤਸੱਲੀਬਖਸ਼ ਘੋਸ਼ਿਤ ਕਰਨ ਸਬੰਧੀ ਕੇਸ ਸਬ-ਕਮੇਟੀ ਦੀ ਮੀਟਿੰਗ ਮਿਤੀ 27-01-2018 ਨੂੰ ਏਜੰਡਾ ਲੜੀ ਨੰ: 9 ਤੇ ਰੱਖਿਆ ਗਿਆ ਸੀ। ਜਿਸ ਵਿੱਚ ਮਾਨਯੋਗ ਸਬ-ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ:- ਚੀਫ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲਈ ਜਾਵੇ ਕਿ ਇਹਨਾਂ ਖਿਲਾਫ ਕੋਈ ਇੰਨਕੁਆਰੀ ਜਾਂ ਪੜਤਾਲ ਪੈਡਿੰਗ ਤਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਵੇ ਕਿ ਇਹਨਾਂ ਦੀ ਨਿਯੁਕਤੀ ਹਾਊਸ ਦੇ ਕਿਸ ਮਤੇ ਰਾਹੀਂ ਕੀਤੀ ਗਈ ਸੀ। ਇਹਨਾਂ ਦੇ ਵਿਵਹਾਰ ਸਬੰਧੀ ਸਬੰਧਤ ਸੈਨੇਟਰੀ ਇੰਸਪੈਕਟਰ ਪਾਸੋਂ ਰਿਪੋਰਟ ਲੈ ਕੇ ਦੁਬਾਰਾ ਵੱਖਰੇ-2 ਤੌਰ ਤੇ ਸਬ-ਕਮੇਟੀ ਪਾਸ ਪੇਸ਼ ਕੀਤੇ ਜਾਣ।

ਸੋ ਉਕਤ ਫੈਸਲੇ ਦੀ ਕਾਰਵਾਈ ਵਿੱਚ ਦੱਸਿਆ ਜਾਂਦਾ ਹੈ ਕਿ ਏਜੰਡਾ ਲੜੀ ਨੰ: 9 ਦੀ ਲੜੀ ਨੰ: 8 ਤੇ ਦਰਜ ਮਨੋਜ ਕੁਮਾਰ ਪੁੱਤਰ ਸਵ:ਰਮੇਸ਼ ਨੂੰ ਮਾਨਯੋਗ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਜੀ ਦੇ ਹੁਕਮ ਮਤਾ ਨੰ:233 ਮਿਤੀ 01-08-2014 ਰਾਹੀਂ ਨਿਯੁਕਤ ਕੀਤਾ ਗਿਆ ਸੀ ਅਤੇ ਇਸਦੇ ਹਾਜ਼ਰ ਹੋਣ ਦੀ ਮਿਤੀ 18-09-2014 ਦੀ ਹੈ। ਸਬ-ਕਮੇਟੀ ਦੇ ਫੈਸਲੇ ਦੀ ਕਾਰਵਾਈ ਅਨੁਸਾਰ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਲੈ ਕੇ ਕੇਸ ਦੁਬਾਰਾ ਵਿਚਾਰਿਆ ਗਿਆ। ਕੇਸ ਸਬ-ਕਮੇਟੀ ਵਿੱਚ ਦੁਬਾਰਾ ਵਿਚਾਰਨ ਹਿੱਤ।

ਸਬ-ਕਮੇਟੀ ਦਾ ਫੈਸਲਾ :	ਪਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
----------------------------	--

15.

ਦਫਤਰੀ ਰਿਪੋਰਟ ਕਿ ਨਗਰ ਨਿਗਮ ਵੱਲੋਂ ਸਾਲ 2016 ਵਿੱਚ ਹੈਡੀਕੈਪ ਕੋਟੇ ਦਾ ਬੈਕਲਾਗ ਪੂਰਾ ਕਰਨ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਰਤੀ ਪ੍ਰਕੀਰਿਆ ਅਮਲ ਵਿੱਚ ਲਿਆਂਦੀ ਸੀ। ਇਸ ਅਨੁਸਾਰ ਕਲੱਰਕ, ਗੁੰਗਾ ਬੋਲਾ 1, ਮਾਲੀ (ਆਰਥੋ) 1, ਸਫਾਈ ਸੇਵਕ (ਗੁੰਗਾ ਬੋਲਾ) 5, ਸਫਾਈ ਸੇਵਕ (ਨੇਤਰਹੀਣ) 5, ਸਫਾਈ ਸੇਵਕ (ਆਰਥੋ) 7 ਦੀਆਂ ਆਸਾਮੀਆਂ ਦਾ ਬੈਕਲਾਗ ਸੀ। ਇਸ ਅਨੁਸਾਰ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ

ਅਰਜੀਆਂ ਦੀ ਮੰਗ ਕੀਤੀ ਗਈ ਸੀ। ਵੱਖ-ਵੱਖ ਕੈਟਾਗਰੀ ਲਈ ਤਕਰੀਬਨ 800 ਦਰਖਾਸਤਾਂ ਆਈਆਂ। ਇਸ ਭਰਤੀ ਪ੍ਰਕੀਰਿਆ ਲਈ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਜਿਲਾ ਭਲਾਈ ਅਫਸਰ, ਜਿਲਾ ਸਮਾਜਿਕ ਸੁਰੱਖਿਆ ਅਫਸਰ, ਡਿਪਟੀ ਮੇਅਰ, ਸ਼੍ਰੀ ਹਰਮਿੰਦਰ ਸਿੰਘ ਕੌਂਸਲਰ, ਸ਼੍ਰੀ ਬਲਜੀਤ ਸਿੰਘ ਕੌਂਸਲਰ, ਸ਼੍ਰੀਮਤੀ ਸੁਖਵਿੰਦਰ ਕੌਰ ਕੌਂਸਲਰ, ਨਿਗਰਾਨ ਇੰਜੀਨੀਅਰ, ਨਿਗਮ ਇੰਜੀਨੀਅਰ ਅਤੇ ਦਫਤਰ ਸੁਪਰਡੈਂਟ ਦੀ ਕਮੇਟੀ ਬਣਾਈ ਗਈ ਸੀ। ਉਹਨਾਂ ਵੱਲੋਂ ਇੰਟਰਵਿਊ/ ਸਰਟੀਫਿਕੇਟ ਚੈਕ ਕਰਨ ਉਪਰੰਤ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸਨ। ਸਫਾਈ ਸੇਵਕ (ਆਰਥੋ) ਦੀ ਆਸਾਮੀ ਵਿੱਚ ਸ਼੍ਰੀ ਬਲਕਾਰ ਸਿੰਘ ਲੜੀ ਨੰ: 2, ਮੈਰਿਟ ਲਿਸਟ ਅਤੇ ਸ਼੍ਰੀ ਸੁਖਪ੍ਰੀਤ ਸਿੰਘ ਲੜੀ ਨੰ: 6 ਮੈਰਿਟ ਲਿਸਟ ਨੇ ਜੁਆਇਨ ਨਹੀਂ ਕੀਤਾ। ਹੁਣ ਸ਼੍ਰੀ ਕਮਲ ਕੁਮਾਰ ਲੜੀ ਨੰ: 8 ਮੈਰਿਟ ਲਿਸਟ ਵੱਲੋਂ ਵਾਰ-ਵਾਰ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਸਨੂੰ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ। ਇਸ ਸਬੰਧੀ ਨਗਰ ਨਿਗਮ ਵੱਲੋਂ ਰਾਏ ਲਈ ਜਿਲਾ ਸਮਾਜਿਕ ਸੁਰੱਖਿਆ ਅਫਸਰ ਨੂੰ ਲਿਖਿਆ ਗਿਆ ਸੀ। ਜਿਲਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਆਪਣੇ ਜਵਾਬ ਵਿੱਚ ਲਿਖਿਆ ਗਿਆ ਹੈ ਕਿ ਅਗਲੇ ਹੈਡੀਕੈਪ ਵਿਅਕਤੀ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਜਾ ਸਕਦਾ ਹੈ। ਮੈਰਿਟ ਲਿਸਟ ਦੀ ਕਾਪੀ ਨਾਲ ਨੱਥੀ ਹੈ। ਇਸ ਸਬੰਧੀ ਡਿਪਟੀ ਕੰਟਰੋਲਰ (ਲੋਕਲ ਆਡਿਟ), ਨਗਰ ਨਿਗਮ ਬਠਿੰਡਾ ਵੱਲੋਂ ਰਿਪੋਰਟ ਕੀਤੀ ਗਈ ਹੈ ਕਿ "The Administrative approval in this case has been lapsed. The same may be obtained from competent authority."

ਇਸ ਸਬੰਧੀ ਮਿਤੀ 01.05.2018 ਨੂੰ ਹੋਈ ਸਬ-ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਇਸ ਬਾਰੇ ਨਗਰ ਨਿਗਮ ਦੇ ਕਾਨੂੰਨੀ ਸਹਾਇਕ ਦੀ ਰਾਏ ਲੈ ਲਈ ਜਾਵੇ। ਤੱਦ ਤੱਕ ਲਈ ਪੈਡਿੰਗ ਰੱਖਿਆ ਗਿਆ ਸੀ।

ਨਗਰ ਨਿਗਮ ਦੇ ਕਾਨੂੰਨੀ ਸਲਾਹਕਾਰ ਨੇ ਆਪਣੇ ਪੱਤਰ ਨੰਬਰ 1460 ਮਿਤੀ 23.05.2018 ਰਾਹੀਂ ਲਿਖਿਆ ਹੈ ਕਿ ਡਾਇਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ (ਮਿਊਂਸਪਲ ਸਰਵਿਸ ਸੈਲ) ਦੇ ਪੱਤਰ ਨੰ: ਸ4-ਡਸਸ-ਮਸਸ-2016/16477-514 ਮਿਤੀ 11.04.2016 ਅਨੁਸਾਰ ਨਗਰ ਨਿਗਮ ਵਿੱਚ ਅੰਗਰੀਣ ਕੋਟੇ ਦੀਆਂ ਖਾਲੀ ਆਸਾਮੀਆਂ ਨੂੰ ਨਗਰ ਨਿਗਮ ਦੇ ਪੱਧਰ ਤੇ ਰੂਲਾਂ/ ਹਦਾਇਤਾਂ ਅਨੁਸਾਰ ਪੂਰਾ ਪ੍ਰਸੀਜਰ ਅਡਾਪਟ ਕਰਕੇ ਭਰਨ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

ਇਸ ਪੱਤਰ ਮਿਤੀ 11.04.2016 ਦੀ ਸੇਧ ਅਨੁਸਾਰ ਵੇਟਿੰਗ ਲਿਸਟ ਉਮੀਦਵਾਰ ਨੂੰ ਖਾਲੀ ਪਈ ਆਸਾਮੀ ਉਪਰ ਭਰਤੀ ਕਰਨ ਲਈ ਨਗਰ ਨਿਗਮ ਬਠਿੰਡਾ ਸਮੱਰਥ ਅਥਾਰਟੀ ਹੈ। ਇਸ ਸਬੰਧ ਵਿੱਚ ਮਾਨਯੋਗ ਡੀ.ਸੀ.ਐਲ.ਏ. ਜੀ ਵੱਲੋਂ ਮੱਤ ਪੇਸ਼ ਕੀਤਾ ਗਿਆ ਹੈ ਕਿ "The administrative approval in this case has been lapsed. The same may be obtained from Competent Authority."

ਉਕਤ ਨੂੰ ਧਿਆਨ ਵਿੱਚ ਰਖਦੇ ਹੋਏ ਸਮੱਰਥ ਅਥਾਰਟੀ (Competent Authority) ਨਗਰ ਨਿਗਮ ਬਠਿੰਡਾ ਵੱਲੋਂ ਵੇਟਿੰਗ ਲਿਸਟ ਉਮੀਦਵਾਰ ਕਮਲ ਕੁਮਾਰ ਨੂੰ ਜੁਆਇਨ ਕਰਵਾਉਣ ਲਈ ਕੇਸ ਮੁੜ ਤੋਂ ਸਬ-ਕਮੇਟੀ ਦੇ ਵਿਚਾਰ ਹਿੱਤ।

ਸਬ-ਕਮੇਟੀ ਦਾ ਫੈਸਲਾ :	ਸਬ-ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਸਰਬ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਹੋਈ ਦੇਰੀ ਨੂੰ condone ਕਰਨ ਦਾ ਅਧਿਕਾਰ ਫੁੱਲ ਹਾਊਸ ਪਾਸ ਹੈ। ਇਸ ਲਈ ਇਸ ਕੇਸ ਨੂੰ ਸਿੱਧੇ ਤੌਰ ਤੇ ਹਾਊਸ ਵਿੱਚ ਭੇਜਿਆ ਜਾਵੇ।
---------------------	--

ਉਕਤ ਅਨੁਸਾਰ ਸਬ-ਕਮੇਟੀ ਦੀ ਰਿਪੋਰਟ ਹਾਊਸ ਦੇ ਵਿਚਾਰ ਹਿੱਤ।

ਮਤਾ ਨੰਬਰ 67: ਪ੍ਰਵਾਨ ਹੈ। ਇਹ ਵੀ ਪਾਸ ਕੀਤਾ ਜਾਂਦਾ ਹੈ ਕਿ ਲੜੀ ਨੰਬਰ 15 ਤੇ ਦਰਜ ਕੇਸ ਬਾਰੇ ਸਰਕਾਰ ਦੇ ਰੂਲਾਂ/ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।

ਸਹੀ/-
ਮੇਅਰ
ਨਗਰ ਨਿਗਮ, ਬਠਿੰਡਾ।

ਪਿੱਠ ਅੰਕਣ ਨੰ:

ਮਿਤੀ:

ਉਪਰੋਕਤ ਦਾ ਉਤਾਰਾ:

1. ਪੀ.ਏ.ਟੂ ਮੇਅਰ
 2. ਪੀ.ਏ. ਟੂ ਕਮਿਸ਼ਨਰ
 3. ਨਿਗਰਾਨ ਇੰਜੀਨੀਅਰ
 4. ਸਮੂਹ ਨਿਗਮ ਇੰਜੀਨੀਅਰ/ ਸਹਾਇਕ ਨਿਗਮ ਇੰਜੀਨੀਅਰ
 5. ਮਿਊਂਸਪਲ ਟਾਊਨ ਪਲੈਨਰ
 6. ਸਕੱਤਰ
 7. ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ)
 8. ਡਿਪਟੀ ਕੰਟਰੋਲਰ (ਲੋਕਲ ਆਡਿਟ)
 9. ਸਮੂਹ ਸੁਪਰਡੈਂਟ
 10. ਸਿਹਤ ਅਫਸਰ/ਚੀਫ ਸੈਨਟਰੀ ਇੰਸਪੈਕਟਰ
 11. ਸਹਾਇਕ ਮੰਡਲ ਫਾਇਰ ਅਫਸਰ
 12. ਕਾਰਜਕਾਰੀ ਇੰਜੀਨੀਅਰ, ਪੰਜਾਬ ਵ/ਸ ਅਤੇ ਸੀਵਰੇਜ ਬੋਰਡ, ਮੰਡਲ ਨੰ: 1 ਅਤੇ 2
 13. ਸਟੋਰ ਕੀਪਰ
- ਪਾਸ ਸੁਚਨਾਂ ਅਤੇ ਲੋੜੀਂਦੀ ਕਾਰਵਾਈ ਲਈ ਭੇਜਿਆ ਜਾਂਦਾ ਹੈ।

ਸੁਪਰਡੈਂਟ
ਨਗਰ ਨਿਗਮ, ਬਠਿੰਡਾ।

